

# ਕੱਚੇ ਕੋਠੇ ਦੀ ਛੱਡ

ਦਵਿੰਦਰ ਕੌਰ ਗੁਰਾਇਆ



# ਕੱਚੇ ਕੋਠੇ ਦੀ ਛੱਤ

## (ਕਾਵਿ ਸੰਗ੍ਰਹਿ)



ਕੱਚੇ ਕੋਠੇ ਦੀ ਛੱਤ

(ਕਾਵਿ ਸੰਗ੍ਰਹਿ)

ਦਵਿੰਦਰ ਕੌਰ ਗੁਰਾਇਆ



**Poetry / Punjabi Poetry**

ISBN : 978-93-5068-222-7

Price : 350/-

**Kache Kothe di Chhatt**

by

Davinder Kaur Goraya

44012 Royal Crest

SQ. Ashburn

VA. 20147 (U.S.A)

Mobile: 571-315-9543

E-mail: dkgoraya@gmail.com

Village & Post office: Babbehal

Teh.& Dist. Gurdaspur (Punjab)143521

2013

Lokgeet Parkashan

S.C.O. 26-27, Sector 34 A, Chandigarh-160022

Ph.0172-5077427, 5077428

Punjabi Bhawan, Ludhiana

Type Setting & Design PCIS

Printed & bound at Unistar Books Pvt. Ltd.

301, Industrial Area, Phase-9,

S.A.S. Nagar, Mohali-Chandigarh (India)

Mob: 98154-71219

© 2013

*Produced and bound in India*

*All rights reserved*

*This book is sold subject to the condition that it shall not, by way of trade or otherwise, be lent, resold, hired out, or otherwise circulated without the publisher's prior written consent in any form of binding or cover other than that in which it is published and without a similar condition including this condition being imposed on the subsequent purchaser and without limiting the rights under copyright reserved above, no part of this publication may be reproduced, stored in or introduced into a retrieval system, or transmitted in any form or by any means(electronic, mechanical, photocopying, recording or otherwise), without the prior written permission of both the copyright owner and the above-mentioned publisher of this book.*

## ਸਮਰਪਣ

ਆਪਣੇ ਪਿਆਰੇ (ਸਵਾਂ) ਵੀਰ  
ਡਾ. ਨਿਰਮਲ ਸਿੰਘ ਆਜ਼ਾਦ ਨੂੰ।





## ਤਤਕਰਾ

• ਨਾਗੀ ਮਨ ਦੇ ਉਦਗਾਰਾਂ .....	11
• ਦੋ ਸ਼ਬਦ ਆਪਣੇ ਵਲੋਂ	15
• ਕੱਚੇ ਕੌਠੇ ਦੀ ਛੱਤ	19
• ਵੇਸਵਾ	21
• ਰਹਿਮ ਦੀ ਅਪੀਲ	22
• ਜਿਉਣ ਦੀ ਤਾਂਘ ਬੜੀ	23
• ਦੇਸ ਅਮਰੀਕਾ	25
• ਮੰਡੀਕਰਨ	28
• ਅਰਜ਼	29
• ਐ ਮਨੁੱਖ	31
• ਪੱਥਰਾਂ ਦਾ ਸ਼ਹਿਰ	33
• ਛਰਕ	34
• ਰਿਣ	35
• ਵਕਤ ਦੀ ਲੋੜ	36
• ਦਹਿਸਤ	38
• ਸ਼ਹਿਰ	39
• ਜ਼ਿਦ	40
• ਸਿਕਵਾ	42
• ਵੀਰ ਆਜ਼ਾਦ	44
• ਭੁਦਾ ਹੋ ਗਈ	46
• ਮੇਰੀ ਕਥਾ	47
• ਭੁਲੇਖਾ	49
• ਮੁਹੱਬਤ	50
• ਮਜਦੂਰ ਕੁੜੀ ਨੂੰ	52
• ਸੁਪਨਿਆਂ ਦਾ ਪੰਛੀ	54
• ਧੀਆਂ	56
• ਉਤਸ਼ਾਹ	57
• ਵਿਰਸੇ ਦੀ ਮੌਤ	58

• ਡਿਲ ਕਰਦਾ	59
• ਨਾ ਲਾਉ ਸਾਡੇ ਸਾਹਾਂ ਤੇ ਪਹਿਰੇ	60
• ਔਰਤ	61
• ‘ਜੋ’	62
• ਰਿਸ਼ਤਿਆਂ ਦਾ ਨਿੱਘ	63
• ਸੁਪਨਾ	64
• ਤੇਜ਼ ਹਵਾ	65
• ਵਾਹਿਦੀ ਨਦੀ ਤੇ ਛਾਪੜੀ	66
• ਪੀੜਾਂ ਸਹਿਦੜ ਦਿਲ	67
• ਬੇਵਕਤੀ ਹਵਾ	68
• ਤਲਾਸ਼	69
• ਚਾਹਤ ਤੇਰੀ	70
• ਅਹਿਸਾਸ	71
• ਰਿਸ਼ਤਾ	72
• ਪਿਛਲਾ ਪਹਿਰ	73
• ਆਹ	74
• ਰਮਜ਼	75
• ਉਮਰਾਂ ਦਾ ਸਫਰ	76
• ਮੁੱਲ	77
• ਸੰਤਾਪ	78
• ਜੀਅ ਕਰਦਾ	79
• ਝੱਖੜ	80
• ਜਿਊਣ ਨੂੰ ਕਰੇ ਦਿਲ	81
• ਇਬਾਦਤ	82
• ਮੂਕ ਸ਼ਬਦ	83
• ਸਿਸਕੀਆਂ	84
• ਰੋਬ ਬੋਲਿਆ	85
• ਤਾਰੇ	86
• ਪੈਰ ਮੰਗਾਂ ਬਹਾਰਾਂ ਦੀ	87
• ਤੀਲਾਂ ਦਾ ਥੇਹ	88
• ਯਾਦਾਂ ਦੇ ਪੰਛੀ	89
• ਕੰਡੇ	91
• ਗਰੀਬ ਨੂੰ	92

• ਉਹ ਦਿਨ ਕਿਥੇ ਗਏ ?	93
• ਰੋਸ਼ਨੀ	99
• ਜਨਮ ਦਿਨ	100
• ਮੁਦਤਾਂ ਬਾਅਦ	102
• ਮਾਂ ਹੋਣ ਦੀ ਸਜ਼ਾ	103
• ਧੋਖਾ	105
• ਮਰਿਆਦਾ	106
• ਮਾਂ	107
• ਗੀਝਣ ਦੀ ਰੁੱਤ	108
• ਮੁਲ ਜਿੰਦਗੀ ਦਾ	109
• ਮਿੱਟੀਏ ਨੀ ਮਾੜ ਕਰੀਂ	110
• ਜਿੰਦੂਆ	111
• ਮਾਂ ਬਿਨ ਕੈਸਾ ਜੀਣਾ	112
• ਸੱਜਣ ਪਾਣੀ ਤੇ 'ਵਾ ਵਰਗਾ	114
• ਵਿਛੋੜਾ	115
• ਸਿੱਖਰ ਦੁਪਹਿਰ ਮੌੜ ਦੇ	116
• ਸਾਡੇ ਕਰਮ ਜੋ ਲਿਖੇ	118
• ਛੱਲਾ	120
• ਅਸ਼ੀਰਵਾਦ (ਸ਼ਾਲੂ ਨੂੰ)	122
• ਕਦੇ ਸਾਨੂੰ ਵੀ ਜੇ	123
• ਸੱਜਣ ਗੁਆ ਬੈਠੀ	124
• ਤੂੰ ਨਹੀਂ ਮੇਰਾ ਕੋਈ	126
• ਮੈਂ ਉਹ ਪੱਥਰ ਹਾਂ	128
• ਬਾਅਦ ਬਰਸਾਂ ਦੇ	129
• ਲਾ ਲੈ ਚੁੰਨੀ ਨੂੰ ਕਿਨਾਰੀ	131
• ਮਰ ਜਾਂਦੇ	133
• ਪਿੰਡ ਛੱਡ ਆਏ	135
• ਨੀ ਮੌਤੇ	137
• ਦਾਅਵਾ ਮੁੱਕ ਗਿਆ	139
• ਤੈਨੂੰ ਰੱਬ ਦੀਆਂ ਰੱਖਾਂ	141
• ਅਸੀਂ ਮਰ ਜਾਵਾਂਗੇ	142
• ਮੁਟਿਆਰ ਹੁੰਦੀ ਜਾਵੇ	144
• ਬੇਕਦਰੇ ਜਿਹੇ ਮਾਹੀ ਹੱਥੋਂ	145

● ਮੈਨੂੰ ਹੈ ਪਤਾ	146
● ਸਾਡੇ ਵਲ ਤੱਕ	147
● ਬਾਪ	149
● ਚਿੱਠੀਆਂ ਦਾ ਜਵਾਬ	151
● ਪੁਕਾਰ	153
● ਮੰਜ਼ਿਲਾਂ ਨੂੰ ਲਭਦੇ	155
● ਚੀਰੇ ਵਾਲਾ	156
● ਇਕ ਕੁੜੀ	158
● ਮੌਤ ਹੀ ਨਾ ਆਈ	159
● ਦਿਲ ਲਗਦਾ ਨਹੀਂ	160
● ਉਹਦਾ ਨਾ ਨਹੀਂ ਲੈਣਾ	161
● ਮੈਂ ਕੰਮੀਆਂ ਦੀ ਲਗਰ	163
● ਸਹਿਕਦੀਆਂ ਯਾਦਾਂ	165
● ਕੂਕ	166
● ਜਾਣ ਵਾਲੇ ਦੀ ਯਾਦ ਵਿਚ	167
● ਸੁਰਜੀਤ ਬਿੰਦਰਖੀਆ	168

## ਨਾਰੀ ਮਨ ਦੇ ਉਦਗਾਰਾਂ ਦੀ ਮਾਸੂਮ ਅੱਕਾਸੀ “ਕੱਚੇ ਕੋਠੇ ਦੀ ਛੱਤ”

ਮੈਂ ਕੱਚੇ ਕੋਠੇ ਦੀ ਛੱਤ ਹਾਂ  
ਹਰ ਮੌਸਮ ਹੰਢਾਇਆ ਮੈਂ  
ਕਦੀ ਧੁੱਪਾਂ ਨੇ ਉਖੇੜਿਆ  
ਕਦੀ ਬੁਛਾੜਾਂ ਨੇ ਰੋੜਿਆ  
ਮੈਂ ਡੱਗੀ ਟੁੱਟੀ ਤੇ ਖਿੰਡੀ  
ਪਰ ਮੇਰੀ ਹੋਂਦ ਨਾ ਮਰੀ...  
ਮੈਂ ਸਿੱਟੀ ਹਾਂ ਜਿਸਨੂੰ ਗੋਅ ਕੇ  
ਦੁਬਾਰਾ ਛੱਤ ਬਣ ਜਾਂਦੀ ਏ  
ਛੱਤ ਨਾਲ ਘਰ ਬਣ ਜਾਂਦਾ ਏ  
ਕੰਧਾਂ ਘਰ ਨਹੀਂ ਅਖਵਾਉਂਦੀਆਂ  
ਖੇਲੇ ਨੇ ਛੱਤਾਂ ਤੋਂ ਬਿਨਾਂ ਘਰ  
ਮੈਂ ਕੱਚੇ ਕੋਠੇ ਦੀ ਛੱਤ ਹਾਂ...

ਦਵਿੰਦਰ ਕੌਰ ਗੁਰਾਇਆ ਦੀਆਂ ਉੱਪਰ ਲਿਖੀਆਂ ਕਵਿਤਾ ਦੀਆਂ ਸਤਰਾਂ ਐਰਤ ਦੀ ਹੋਂਦ ਅਤੇ ਕਰਤਾਰੀ ਜ਼ਿੰਮੇਵਾਰੀ ਦਾ ਬੋਹੁਦ ਖੂਬਸੂਰਤ ਚਿਤਰਨ ਹੈ। ਨਾਰੀ ਸਦਾ ਹੀ ਪੁਰਸ਼ ਤੋਂ ਦੂਜੈਲੀ ਅਵਸਥਾ ਵਿਚ ਰਹੀ ਹੈ। ਕਬੀਲਾ ਸਮਾਜਾਂ ਨੂੰ ਛੱਡ ਕੇ ਐਰਤ ਦੀ ਦਸ਼ਾ ਕਿਸੇ ਘਰ ਦੇ ਕੱਚੇ ਕੋਠੇ ਦੀ ਛੱਤ ਵਰਗੀ ਰਹੀ ਹੈ। ਛੱਤ ਬਿਨਾ ਘਰ ਖੇਲੇ ਹੋ ਜਾਂਦੇ ਹਨ; ਛੱਤ ਬਿਨਾ ਸਿਰ ਨਹੀਂ ਢੱਕੇ ਜਾਂਦੇ। ਛੱਤ ਸਦਾ ਬਰਸਾਤਾਂ ਵਿਚ ਰੁੜ੍ਹਦੀ ਅਤੇ ਧੁੱਪਾਂ ਵਿਚ ਸੜਦੀ ਰਹਿੰਦੀ ਹੈ। ਉਸ ਦੇ ਖਲੋਪੜ ਉਖੇੜਦੇ ਹਨ। ਛੱਤ ਲੰਮੀਆਂ ਬਰਸਾਤਾਂ ਵਿਚ ਚੋਂਦੀ ਹੈ। ਜਦ ਚੋਂਦੀ ਹੈ ਛੱਤ, ਤਾਂ ਛੱਤ ਨੂੰ ਕੁੱਟਿਆ ਜਾਂਦਾ ਹੈ। ਤਾਂਕਿ ਉਹ ਚੋਏ ਨਾ। ਐਰਤ ਭਾਵੇਂ ਕਿਨੇ ਵੀ ਦੁੱਖ ਵਿਚ ਹੋਵੇ, ਮਰਦ ਚਾਹੁੰਦਾ ਹੈ ਕਿ ਉਹ ਰੋਵੇ ਨਾ। ਹੱਸਦੀ ਰਹੇ। ਫੁੱਲ ਵਾਂਗ ਮਹਿਕੀ ਰਹੇ। ਤਾਂਕਿ ਮਰਦ ਨੂੰ ਛੱਤ ਨਾ ਹੋਣ ਕਰਕੇ ਦੁੱਖ ਸਹਿਣ

ਨਾ ਕਰਨਾ ਪਵੇ। ਮਰਦ ਔਰਤ ਨੂੰ ਹੱਸਦਿਆਂ ਵੇਖਣਾ ਚਾਹੁੰਦਾ ਹੈ। ਏਸੇ ਲਈ ਔਰਤ ਆਪਣੇ ਅੰਦਰ ਜਖਮ ਸਾਂਭ ਕੇ ਆਪਣੇ ਬੁੱਲਾਂ ਉੱਤੇ ਮੁਸਕਾਨ ਦੀ ਮਿਲਾਵਟ ਵਾਲੀ ਸੁਰਖੀ ਮਲ ਲੈਂਦੀ ਹੈ।

ਦਵਿੰਦਰ ਬੜੀ ਸਿਰੜੀ, ਸਿਦਕਵਾਨ ਅਤੇ ਦਲੇਰ ਕੁੜੀ ਹੈ। ਉਸ ਨੇ ਵਕਤ ਦੀਆਂ ਧੂੜਾਂ ਵਿਚ ਕਿੱਧਰੇ ਗੁੰਮ ਗੁਆਚ ਜਾਣਾ ਸੀ ਪਰ ਉਸ ਦੇ ਸਿਰੜ ਮਿਹਨਤ, ਲਗਨ ਅਤੇ ਕੁਝ ਬਣਨ ਦੇ ਚਾਉ ਨੇ ਉਸ ਨੂੰ ਰੌਸ਼ਨੀ ਵਿਚ ਲਿਆਂਦਾ। ਉਸ ਦੀ ਖੁਸ਼ਕਿਸਮਤੀ ਸੀ ਕਿ ਉਸ ਨੂੰ ਡਾ. ਨਿਰਮਲ ਸਿੰਘ ਆਜਾਦ ਦੀ ਭੈਣ ਹੋਣ ਦਾ ਮਾਣ ਹਾਸਿਲ ਹੋਇਆ। ਇਸ ਕੁੜੀ ਨੇ 12 ਸਾਲ ਤਕ ਉੜਾ ਵੀ ਨਹੀਂ ਸੀ ਪਛ੍ਚਾਂ। ਇਕ ਹੋਰ ਬੜਾ ਹੈਰਾਨੀ ਭਰਿਆ ਸੌਚ ਹੈ ਕਿ ਦਵਿੰਦਰ ਨੇ ਕਿਸੇ ਸਕੂਲ ਵਿਚ ਦਾਖਲਾ ਨਹੀਂ ਲਿਆ ਪਰ ਕਾਲਿਜਾਂ ਵਿਚ ਯੂ.ਜੀ.ਸੀ. ਦੇ ਇਮਤਿਹਾਨਾਂ ਵਿਚ ਬੈਠੀ। ਉਸ ਨੂੰ ਜ਼ਿੰਦਗੀ ਨੇ ਬੜੇ ਉਤਰਾਅ ਚੜਾਅ ਵਿਖਾਏ, ਪਰ ਉਸਦੀ ਸਾਵੀਂ ਤੌਰ ਨੇ ਉਸਨੂੰ ਬਿੜਕਣ ਨਹੀਂ ਦਿੱਤਾ।

ਦਵਿੰਦਰ ਕੌਰ ਦੀਆਂ ਕਵਿਤਾਵਾਂ ਉਸ ਦੀ ਜ਼ਿੰਦਗੀ ਅਤੇ ਉਸਦੀ ਸੌਚ ਬਾਰੇ ਬਹੁਤ ਕੁਝ ਕਹਿੰਦੀਆਂ ਹਨ। ਉਹ ਜ਼ਿੰਦਗੀ ਨੂੰ ਕੋਈ ਅਰਥ ਦੇਣ ਵਿਚ ਹੀ ਆਪਣੀ ਸਫ਼ਲਤਾ ਸਮਝਦੀ ਹੈ। ਜੇਕਰ ਜੀਣ ਵਿਚ ਵਿਸ਼ੇਸ਼ਤਾ ਅਤੇ ਵੱਖਰਾ ਅੰਦਾਜ਼ ਨਹੀਂ ਤਾਂ ਉਹ ਜੀਣ ਨਹੀਂ। ਏਸੇ ਕਰਕੇ ਉਹ ਆਪਣੀ ਆਤਮਾ ਦੀ ਆਵਾਜ਼ ਡਾਲਗਾਂ ਹੇਠ ਦਫ਼ਨ ਨਹੀਂ ਹੋਣ ਦੇਂਦੀ। ਆਤਮਾ ਦੀ ਆਵਾਜ਼ ਹੀ ਉਸਦੀਆਂ ਕਵਿਤਾਵਾਂ ਦਾ ਕੇਂਦਰ ਬਿੰਦੂ ਹੈ। ਉਹ ਸਰੀਰਕ ਪੱਖਾਂ ਭਾਵੋਂ ‘ਜੌਬਾਂ’ ਵਿਚ ਮਸਰੂਫ ਰਹਿੰਦੀ ਹੈ ਪਰ ਆਪਣੇ ਅੰਤਹਕਰਣ ’ਚੋਂ ਉਠਦੀ ਅਮਰਤਾ ਭਰੀ ਰੱਬੀ ਤੇ ਕਰਤਾਰੀ ਆਵਾਜ਼ ਕਵਿਤਾ ਨਾਲ ਆਸ਼ਕੀ ਤੇ ਮਾਸੂਕੀ ਵਰਗਾ ਰਿਸ਼ਤਾ ਰੱਖਦੀ ਹੈ। ਜ਼ਿੰਦਗੀ ਦੇ ਨਿੱਕੇ ਨਿੱਕੇ ਵਰਤਾਗਰਿਆਂ ਨੂੰ ਉਹ ਜੀਵਨ ਫਲਸਫੇ ਨਾਲ ਜੋੜਕੇ ਸ਼ਬਦਾਂ ਨੂੰ ਮਾਲਾ ਦੇ ਮੌਤੀਆਂ ਵਾਂਗ ਪਰੋਂਦੀ ਹੈ। ਮਾਲਾ ਮਨੁੱਖ ਖੁਦ ਬਣਾਉਂਦਾ ਹੈ ਤੇ ਫੇਰ ਉਸ ਮਾਲਾ ਨੂੰ ਰੱਬ ਨਾਲ ਮਿਲਾਪ ਦਾ ਪਵਿੰਤਰ ਜਰੀਹਾ ਸਮਝਣ ਲਗਦਾ ਹੈ। ਦਵਿੰਦਰ ਦੇ ਕਾਵਿ ਬੋਲ ਉਸ ਨੂੰ ਜ਼ਿੰਦਗੀ ਦੇ ਅਮਰ ਤੇ ਕਰਤਾਰੀ ਰਿਸ਼ਤਿਆਂ ਨਾਲ ਜੋੜਦੇ ਹਨ। ਉਹ ਜਿਵੇਂ ਮਹਿਸੂਸ ਕਰਦੀ ਹੈ ਉਸੇ ਤਰ੍ਹਾਂ ਹੀ ਵਿਅਕਤ ਕਰਨਾ ਲੋਚਦੀ ਹੈ। ਪਰ ਉਸ ਨੂੰ ਕਾਵਿ ਕਲਾ ਦਾ ਪਾਸ ਹੈ। ਕਲਾ ਕੋਈ ਵੀ ਹੋਵੇ ਜੇਕਰ ਉਹ ਜ਼ਿੰਦਗੀ ਦੀ ਬਿਹਤਰੀ ਵਾਸਤੇ ਕਾਰਜਸ਼ੀਲ ਨਹੀਂ ਹੁੰਦੀ ਤਾਂ ਉਹ ਕਲਾ ਨਹੀਂ ਅਨਾਜੀਪਨ ਦੀ ਰਚਨਾ ਹੈ। ਉਸ ਦੀਆਂ ਸਮੁੱਚੀਆਂ ਕਾਵਿ ਕਿਰਤਾਂ ਵਿਚੋਂ ਲੋਕ ਸਰੋਕਾਰ ਝਲਕਦੇ ਹਨ। ਕਾਵਿ ਸਿਰਜਣਾ ਉਸ

ਦਾ ਧਰਮ ਹੈ ਅਤੇ ਦੁਨੀਆਂਦਾਰੀ ਫਰਜ਼ਾਂ ਦੀ ਪੂਰਤੀ। ਫਰਜ਼ਾਂ ਦੀ ਪੂਰਤੀ ਤਾਂ ਹਰ ਪ੍ਰਾਣੀ ਕਰ ਰਿਹਾ ਹੈ ਪਰ ਧਰਮ ਨੂੰ ਕਵਿਤਾ ਵਿਚ ਬੜੇ ਥੋੜੇ ਜਿਉਂਝੇ ਸ਼ਾਮਲ ਕਰ ਸਕਦੇ ਹਨ।

ਦਵਿੰਦਰ ਦੇ ਅਵਚੇਤਨ ਵਿਚ ਜਿੰਦਗੀ ਦਾ ਓਬੜ ਖਾਬੜ ਪੈਂਡਾ, ਟਿੱਬੇ, ਟੋਏ ਅਤੇ ਧੂਪਾਂ-ਛਾਵਾਂ ਚੇਤਨ ਰਿਸ਼ਤਿਆਂ ਵਜੋਂ ਉਭਰਦੇ ਨਕਸ਼ ਹਨ। ਬੜਾ ਕੁਛ ਜਿੰਦਗੀ ਦੇ ਨਕਸ਼ਾਂ ਵਿਚ ਚੰਗਾ ਘੁਲ ਰਿਹਾ ਹੈ ਪਰ ਬੜੀਆਂ ਕਾਲਖਾਂ ਵੀ ਨੇ ਜਿਹੜੀਆਂ ਜਿੰਦਗੀ ਦਾ ਮੱਥਾ ਡੰਮਣਾਂ ਚਾਹੁੰਦੀਆਂ ਨੇ ਅਤੇ ਜਿੰਨ੍ਹਾਂ ਦਾ ਚੇਤਨ ਵਿਰੋਧ ਜ਼ਰੂਰੀ ਹੈ। ਉਹ ਜਿੰਦਗੀ ਦੇ ਵਿਡੰਬਕ ਵਰਤਾਰਿਆਂ ਨੂੰ ਸੰਘਰਸ਼ ਦੇ ਰਾਹ ਪੈਕੇ ਵੀ ਨਿੰਦਦੀ ਤੇ ਰੱਦਦੀ ਰਹੀ ਹੈ। ਹੁਣ ਉਹ ਅਮਰੀਕਾ ਵਿਚ ਚਮਕ ਚਮਕ ਦੀ ਜਿੰਦਗੀ ਵਿਚ ਵਿਚਰਦਿਆਂ ਵੀ ਕਾਵਿਕਾਰੀ ਦੇ ਚਿੰਤਨ ਅਤੇ ਮਨਨ ਵਿਚ ਲੀਨ ਰਹਿੰਦੀ ਹੈ। ਕਵਿਤਾ ਉਸ ਦਾ ਨਾਂ ਤਾਂ ਪੇਸ਼ਾ ਹੈ, ਨਾ ਰੁਜ਼ਗਾਰ, ਸਗੋਂ ਉਸਦੀ ਇਥਾਦਤ ਹੈ। ਮਨ ਦੀ ਸ਼ਾਂਤੀ ਅਤੇ ਦਿਲ ਦੀ ਖੂਸ਼ੀ ਵਾਸਤੇ ਉਹ ਕਵਿਤਾ ਦੇ ਅੰਬਰਾਂ ਵਿਚੋਂ ਤਾਰੇ ਚੁਣਕੇ ਵਰਕਿਆਂ ਤੇ ਸਜਾਉਂਦੀ ਹੈ। ਉਸ ਵਿਚ ਇਲਾਹੀ ਗੁਣ ਹੈ ਤਾਂ ਉਹ ਇਹੀ ਹੈ ਕਿ ਉਹ ਆਪਣੇ ਆਲੇ, ਦੁਆਲੇ ਘਰ, ਪਰਿਵਾਰ ਅਤੇ ਸੰਸਾਰ ਤੋਂ ਕਦੇ ਬੇਖਬਰ ਨਹੀਂ ਹੁੰਦੀ ਅਤੇ ਇਸ ਖ਼ਬਰਸਾਰਤਾ ਨੂੰ ਉਹ ਕਰਤਾਰੀ ਪਲ ਬਣਾਉਣ ਦੇ ਸਦਾ ਆਹਰ ਵਿਚ ਰਹਿੰਦੀ ਹੈ। ਉਸਨੂੰ ਆਪਣੇ ਸਭਿਆਚਾਰ, ਰਹਿਤਲ, ਧਰਮ ਅਤੇ ਅਕੀਦਿਆਂ ਨਾਲ ਦਿਲੀ ਮੋਹ ਹੈ। ਉਹ ਅਮਰੀਕਾ ਵੱਸਦਿਆਂ ਵੀ ਆਪਣੇ ਪਿੰਡ ਨਾਲ ਜੁੜੀ ਹੋਈ ਹੈ। ਏ.ਸੀ. ਕਮਰਿਆਂ ਵਿਚ ਉਸਨੂੰ ਪਿੰਡ ਦੇ ਉਹ ਪਿੱਪਲ ਤੇ ਬੋਹੜ ਕਦੇ ਨਹੀਂ ਭੁੱਲਦੇ ਜਿਨ੍ਹਾਂ ਹੇਠਾਂ ਮੱਕੀ ਦੀਆਂ ਛੱਲੀਆਂ ਕੱਢਦਿਆਂ ਅਤੇ ਬਾਜ਼ਰੇ ਦੇ ਸਿੱਟੇ ਲਾਹੁੰਦਿਆਂ ਦਿਲਾਂ ਦੀਆਂ ਧੜਕਣਾਂ ਨੂੰ ਆਵਾਜ਼ਾਂ ਤੇ ਬੋਲਾਂ ਵਿਚ ਬਦਲਦਿਆਂ ਸੁਣਿਆ ਵੇਖਿਆ ਹੈ। ਜਿੰਦਗੀ ਨੂੰ ਉਹ ਸਵਰਗ ਬਣਾਉਣਾ ਚਾਹੁੰਦੀ ਹੈ। ਅਗਲੇ ਲਾਰਿਆਂ ਮਾਰੇ ਸੁਰਗ ਕਿਸ ਨੇ ਵੇਖੇ? ਏਥੇ ਹੀ ਸਵਰਗ ਤੇ ਨਰਕ ਨੇ। ਦਵਿੰਦਰ ਕਾਮਰੇਡਾਂ ਦੀ ਕੁੜੀ ਹੈ। ਉਸਦੀ ਕਵਿਤਾ ਬੜੇ ਹੀ ਸਲੀਕੇ ਅਤੇ ਲੋਕਾਂ ਦੁਆਲਿਓਂ ਮੁੜੀ ਦਾਇਰੇ ਕੱਟਣ ਵਾਲੀ ਸੰਨ੍ਹੀ ਅਤੇ ਸ਼ੈਣੀ ਹੈ।

ਦਵਿੰਦਰ ਦੀਆਂ ਕਾਵਿ ਕਿਰਤਾਂ ਅਜੋਕੀ ਪੰਜਾਬੀ ਕਵਿਤਾ ਦੀਆਂ ਸੰਵੇਦਨਾਵਾਂ ਨਾਲ ਭਰਪੂਰ ਹਨ। ਉਹ ਬੁਸੇ ਪਲਾਂ ਤੇ ਪੁਰਾਣੇ ਰਾਹਾਂ ਨੂੰ ਨਫਰਤ ਕਰਦੀ ਹੈ। ਉਹ ਰਿਸ਼ਤਿਆਂ ਦੀ ਪਾਕੀਜ਼ਗੀ ਵਿਚ ਰਹਿੰਦਿਆਂ ਵੀ ਰਿਸ਼ਤਿਆਂ ਨਾਲ ਖ਼ਹਿਬੜ ਪੈਂਦੀ ਹੈ ਤੇ ਨਵੀਆਂ ਨਕੋਰ ਮਾਨਤਾਵਾਂ ਤੇ ਨੈਤਿਕਤਾਵਾਂ ਦੀ ਹੋਂਦ ਉਜਾਗਰ ਕਰਦੀ ਹੈ।

ਨਾਰੀ ਦੀ ਦੂਜੈਲ ਤੇ ਹਾਸ਼ੀਆਗਤ ਸਥਿਤੀ, ਮਰਦ ਦੀ ਹਰ ਖੇਤਰ ਵਿਚ ਸਭਿਆਚਾਰਕ ਡਿਕਟੋਰੀ ਅਤੇ ਹਰ ਗਲ ਵਿਚ ਔਰਤ ਨੂੰ ਦੋਸ਼ੀ ਕਰਾਰ ਦੇਣ ਦੀ ਮਾਨਸ਼ਿਕਤਾ ਦੇ ਵਿਰੋਧ ਵਿਚ ਉਹ ਖੁਲ੍ਹੇ ਕੇ ਬੋਲਦੀ ਹੈ। ‘ਕੱਚੇ ਕੋਠੇ ਦੀ ਛੱਤ’ ਨੂੰ ਮੈਂ ਕੁਟਣ ਦੇ ਹੱਕ ਵਿਚ ਨਹੀਂ ਲਿੱਪਣ ਦੇ ਹੱਕ ’ਚ ਹਾਂ। ਇਹ ਕਾਵਿ ਪੁਸਤਕ ਪੰਜਾਬੀ ਕਾਵਿ ਖੇਤਰ ਵਿਚ ਆਪਣਾ ਉੱਘਾ ਸਥਾਨ ਬਣਾਵੇਂਗੀ। ਆਮੀਨ।

**ਸੁਲੱਖਣ ਸਰਹੰਦੀ**

94174-84337

## ਦੋ ਸ਼ਬਦ ਆਪਣੇ ਵਲੋਂ

ਅੜ ਮੈਂ ਖੁਸ਼ਹਾਲ ਦੇਸ ਅਮਰੀਕਾ ਵਿਚ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਹਾਂ। ਮੇਰਾ ਦੋਸਤਾਂ ਵਰਗਾ ਪਤੀ ਸ੍ਰ. ਹਰਜੀਤ ਸਿੰਘ ਅਤੇ ਸਹੇਲੀਆਂ ਵਰਗੀ ਇਕਲੌਤੀ ਬੇਟੀ ਹਰਲੀਨ ਮੇਰੇ ਦਿਲ ਦਾ ਸਕੂਨ ਹਨ। ਇੱਜ਼ਤ ਅਤੇ ਕਮਾਈ ਵਾਲੀ ਸਰਵਿਸ ਹੈ। ਆਪਣਾ ਘਰ ਐ ਅਤੇ ਘਾਟ ਵੀ ਹੈ। ਮੇਰੀ ਮਾਂ, ਵੀਰ ਕੁਲਵੰਤ ਸਿੰਘ, ਧਰਮ ਸਿੰਘ, ਪਲਵਿੰਦਰ ਸਿੰਘ ਅਤੇ ਕੁਲਬੀਰ ਸਿੰਘ ‘ਮੇਰੇ ਦੇਸ਼’ ਵਿਚ ਹੀ ਹਨ। ਮੇਰੀਆਂ ਭੈਣਾਂ ਕੁਲਵੰਤ ਕੌਰ ਅਤੇ ਹਰਦੀਪ ਕੌਰ ਵੀ ਏਸੇ ਵਤਨ ਵਿਚ ਹਨ। ਸਾਰਾ ਪਰਿਵਾਰ ਏਥੇ ਹੈ। ਪਰ ਮੇਰਾ ਸਭ ਤੋਂ ਪਿਆਰਾ ਬਾਪੂ ਵਰਗਾ ਵੱਡਾ ਵੀਰ ਡਾ. ਨਿਰਮਲ ਸਿੰਘ ਆਜ਼ਾਦ ਬੇਵਕਤ ਅਗਲੇ ਜ਼ਹਾਨ ਵਿਚ ਚਲਾ ਗਿਆ ਤੇ ਸਾਨੂੰ ਸਭ ਨੂੰ ਵਿਛੋੜੇ ਦੇ ਉੱਖਾਂ ਵਿਚ ਪਾ ਗਿਆ। ਉਸਦੀ ਯਾਦ ਕਦੇ ਨਹੀਂ ਭੁਲਦੀ। ਆਜ਼ਾਦ ਨੇ ਮੈਨੂੰ ਕੱਚੀ ਮਿੱਟੀ ਨੂੰ ਗੋਅ ਕੇ ਮੇਰਾ ਦੀਪ ਬਣਾਇਆ ਅਤੇ ਜਗਾਇਆ ਅਤੇ ਉਸੇ ਨੇ ਮੈਨੂੰ ਸਾਹਿਤ ਦੇ ਸੁਪਨ ਸੰਸਾਰ ਨਾਲ ਜੋੜਿਆ ਸੀ। ਵੀਰ ਆਜ਼ਾਦ ਨੇ ਹੀ ਮੈਨੂੰ ਅੰਬਰਾਂ ਵਿਚ ਉੱਡਣ ਦੀ ਰੀਝ ਨਾਲ ਜੋੜਿਆ। ਜੇਕਰ ਉਹ ਅੜ ਹੁੰਦਾ ਤਾਂ ਉਹ ਮੇਰੀ ਕਵਿਤਾਵਾਂ ਦੀ ਕਿਤਾਬ ਨੂੰ ਹੱਥਾਂ ਵਿਚ ਲੈਂਦਾ, ਚੁਮਦਾ ਅਤੇ ਖੁਸ਼ੀ ਭਰੇ ਅੰਬਰਾਂ ਦੀ ਸਿੱਲ੍ਹੀ ਵਿਚ ਮੱਥੇ ਨਾਲ ਲਾਉਂਦਾ। ਮੈਨੂੰ ਵਧਾਈ ਦੇਂਦਾ।

ਮੈਨੂੰ ਇਸ ਛੁਲਦੀਆਂ ਰੌਸ਼ਨੀਆਂ ਦੇ ਸ਼ਹਿਰ ਵਰਜੀਨੀਆਂ ਦੇ ਚਮਕ ਦੁਮਕ ਵਾਲੇ ਘਰੋਂ ਹਮੇਸ਼ਾ ਆਪਣਾ ਹਨੇਰੇ ਵਿਚ ਛੁੱਬਾ ਘਰ ਯਾਦ ਆਉਂਦਾ ਹੈ। ਸਾਡਾ ਪਿੰਡ ਡੇਰਾ ਬਾਬਾ ਨਾਨਕ ਕਸਬੇ ਲਾਗੇ ਬਾਰਡਰ ਨੇੜੇ ਰਣਸੀਂਕੇ ਮੀਰਾਂ ਹੈ। ਇਸ ਪਿੰਡ ਨੂੰ ਕੋਈ ਸੜਕ ਨਹੀਂ ਸੀ। ਕੋਈ ਸਕੂਲ ਨਹੀਂ ਸੀ। ਸੌਦਾ ਪੱਤਾ ਲੈਣ ਵਾਲੀ ਦੁਕਾਨ ਵੀ ਨਹੀਂ। ਏਸੇ ਪਿੰਡ ਵਿਚੋਂ ਮੇਰਾ ਵੀਰ ਡਾ. ਆਜ਼ਾਦ ਉੱਠਿਆ ਸੀ ਅਤੇ ਸੰਸਾਰ ਭਰ ਦਾ ਅਰਥ ਸ਼ਾਸਤਰੀ ਅਤੇ ਖੇਤੀ ਵਿਗਿਆਨੀ ਹੋ ਨਿਬੜਿਆ ਸੀ। ਪੰਜਾਬ ਦੀ ਕਿਸਾਨੀ ਦੀ ਉਹ ਰਗ ਰਗ ਜਾਣਦਾ ਸੀ। ਕਿਸਾਨੀ ਦੇ ਮਸਲਿਆਂ ਨੂੰ ਉਹ ਸੰਸਾਰ ਸੰਧਰਭਾਂ ਨਾਲ ਜੋੜ ਕੇ ਪੇਸ਼ ਕਰਨ ਵਿਚ ਸਫਲ ਹੋਇਆ ਸੀ।

ਮੇਰੇ ਸਾਰੇ ਵੀਰ, ਨਾਲ ਦੇ ਪਿੰਡ ਸ਼ਾਹਪੁਰ ਗੁਰਾਇਆ ਪੜ੍ਹਦੇ ਸਨ। ਜਦ ਮੈਨੂੰ ਸਕੂਲ ਦਾਖਲ ਕਰਾਉਣ ਦਾ ਸਮਾਂ ਆਇਆ ਤਾਂ ਸ਼ਾਹਪੁਰ ਸਕੂਲ ਵਿਖੇ ਪੜ੍ਹਦੀ ਕੋਈ ਕੁੜੀ ਉੱਧਰ ਗਈ। ਵਾਹਗਾਂ ਫਿਰ ਗਈਆਂ। ਮੈਨੂੰ ਦਾਖਲ ਹੀ ਨਾ ਕਰਵਾਇਆ ਗਿਆ। ਮੈਂ 12 ਸਾਲ ਦੀ ਹੋ ਗਈ ਸਾਂ। ਮੇਰੀਆਂ ਨਿੱਕੀਆਂ ਭੈਣਾਂ

ਕੁਲਵੰਤ ਦੇ ਹਰਦੀਪ ਨੂੰ ਸਕੂਲ ਦਾਖਲ ਕਰਵਾ ਦਿੱਤਾ ਗਿਆ। ਮੈਥਾਂ ਅਨਪੜ੍ਹ ਰਹਿਣਾ ਸਹਿਣ ਨਾ ਹੋਇਆ। ਮੈਂ ਜਾਣ ਬੁਝ ਕੇ ਬੀਮਾਰ ਪੈ ਗਈ। ਨਾ ਕੁਝ ਖਾਵਾਂ, ਨਾ ਪੀਵਾਂ, ਅੰਦਰ ਕੌਠੜੀ 'ਚ ਪਈ ਰਹਾਂ। ਪੀਲੀ ਭੂਕ ਹੋ ਗਈ। ਬਥੇਰੇ ਦਵਾਂ ਦਾਰੂ ਤੇ ਝਾੜ-ਫੂਕ ਕਰਵਾਏ ਪਰ ਮੈਂ ਮਰਨ ਕਿਨਾਰੇ ਹੋ ਗਈ। ਆਖਰ ਵੱਡੇ ਡਾਕਟਰ ਵੀਰ ਆਜ਼ਾਦ ਨੂੰ ਬੁਲਾਇਆ ਗਿਆ ਜਦੋਂ ਕਿ ਉਹ ਪਟਿਆਲਾ ਲੈਕਚਰਾਰ ਸੀ। ਉਸ ਨੇ ਮੈਨੂੰ ਗੋਦੀ ਵਿਚ ਲਿਆ ਤੇ ਮੈਥਾਂ ਬਿਮਾਰੀ ਪੁੱਛੀ। ਮੈਂ ਉਸ ਨੂੰ ਕਿਹਾ 'ਵੀਰ' ਮੈਂ ਪੜ੍ਹਨੇ ਪੈਣਾਂ ਨਹੀਂ ਤੇ...' ਉਸ ਨੇ ਸਾਰੀ ਗੱਲ ਸਮਝ ਲਈ। ਉਸਦੀਆਂ ਅੱਖਾਂ ਭਰ ਆਈਆਂ ਸਨ। ਉਸ ਨੇ ਮੇਰਾ ਸਿਰ ਪਲੋਸਿਆ ਤੇ ਆਪਣੀ ਜੇਬੂ ਨਾਲੋਂ ਲਾਹ ਕੇ ਆਪਣਾ ਪੈਨ ਮੈਨੂੰ ਦੇਂਦਿਆ ਕਿਹਾ, 'ਦਵਿੰਦਰ ਮੇਰਾ ਧਰਮ ਰਿਹਾ ਹੈ ਤੈਨੂੰ ਪੀ.ਐਚ.ਡੀ. ਕਰਵਾਵਾਂਗਾ।' ਮੈਂ ਕੀ ਜਾਣਾ ਪੀ.ਐਚ.ਡੀ.? ਮੈਂ ਕਿਹਾ ਐਮ. ਏ।

ਮੈਂ ਕਿਸੇ ਸਕੂਲੇ ਨਹੀਂ ਪੜ੍ਹੀ ਪਰ ਕਾਲਜਾਂ ਵਿਚ ਕਾਲਜੀਏਟ ਬਣੀ। ਦਸਵੀਂ ਮੈਨੂੰ ਪ੍ਰਾਈਵੇਟ ਹੀ ਕਗਈ ਮੇਰੇ ਵੀਰ ਨੇ। ਉਹ ਮੈਨੂੰ ਆਪਣੇ ਨਾਲ ਪਟਿਆਲੇ ਯੂਨੀਵਰਸਿਟੀ ਵਿਚ ਹੀ ਲੈ ਗਿਆ। ਮੈਂ ਉਥੇ ਹੀ ਐਮ.ਏ., ਬੀ.ਐਡ. ਕੀਤੀ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਇਮਤਿਹਾਨ ਵਿਚ ਬੈਠੀ। ਪੀ.ਐਚ.ਡੀ. ਦੀ ਤਿਆਰੀ ਕਰ ਰਹੀ ਸਾਂ ਕਿ ਡਾ. ਆਜ਼ਾਦ ਮੌਤ ਦੇ ਵੱਸ ਪੈ ਗਿਆ। ਸਭ ਕੁਝ ਧਰਿਆ ਧਰਾਇਆ ਰਹਿ ਗਿਆ।

ਮੁੜ ਆਪਣੇ ਪਿੰਡ ਆਈ ਤੇ ਟੀਚਰ ਲਗ ਗਈ। ਮੇਰਾ ਸਾਰਾ ਪਰਿਵਾਰ ਕਾਮਰੇਡਾਂ ਦਾ ਪਰਿਵਾਰ ਹੈ। ਮੈਂ ਵੀ ਕਈ ਅਗਾਂਹਵਧ ਇਸਤਰੀ ਕਲਿਆਣ ਦੀਆਂ ਲੋਕ ਜਥੇਬੰਦੀਆਂ ਵਿਚ ਸਰਗਰਮ ਭੂਮਿਕਾ ਨਿਭਾਉਣ ਲੱਗੀ। ਕਵਿਤਾ ਲਿਖਣ ਦੀ ਚੇਟਕ ਨੇ ਮੈਨੂੰ ਸਾਹਿਤਕ ਹਲਕਿਆਂ ਨਾਲ ਜੋੜਿਆ।

ਉਸ ਵੇਲੇ ਲੋਕ ਲਿਖਾਰੀ ਸਭਾ ਗੁਰਦਾਸਪੁਰ ਦਾ ਪ੍ਰਧਾਨ ਵੀਰ ਸੁਲੱਖਣ ਸਰਹੰਦੀ ਹੁੰਦਾ ਸੀ। ਮੱਖਣ ਕੁਹਾੜ ਵੀ ਬੜਾ ਸਰਗਰਮ ਲੇਖਕ ਸੀ। ਹਰ ਮਹੀਨੇ ਭਰਵੀਂ ਸਾਹਿਤਕ ਇਕੱਤਰਤਾ ਹੁੰਦੀ। ਮੈਂ ਇਥੇ ਆਪਣੀਆਂ ਕਵਿਤਾਵਾਂ ਪੜ੍ਹਦੀ। ਪਰ ਜਲਦੀ ਹੀ ਮੇਰਾ ਵਿਆਹ ਬੱਬੇਹਾਲੀ ਦੇ ਨੌਜ਼ਾਨ ਹਰਜੀਤ ਸਿੰਘ ਨਾਲ ਹੋ ਗਿਆ। ਹਰਜੀਤ ਸਿੰਘ ਦਾ ਪਿਤਾ ਤੇ ਮੇਰਾ ਮਾਨਯੋਗ ਸਹੁਰਾ ਸ. ਹਰਦਿਆਲ ਸਿੰਘ ਖੁਦ ਵੀ ਅਗਾਂਹਵਧ ਵਿਚਾਰਾਂ ਦਾ ਧਾਰਨੀ ਸੀ ਅਤੇ ਲੇਖਕਾਂ ਦੀ ਬਹੁਤ ਕਦਰ ਕਰਦਾ ਸੀ। ਸਹੁਰਾ ਘਰ ਨੇ ਮੈਨੂੰ ਲਿਖਣ ਲਈ ਅਤੇ ਸਾਹਿਤਕ ਸਰਗਰਮੀਆਂ ਵਿਚ ਵਿਚਰਨ ਪੱਖੋਂ ਉਤਸ਼ਾਹ ਹੀ ਦਿੱਤਾ।

ਵਿਆਹ ਦੇ ਕੁਝ ਸਾਲਾਂ ਪਿਛੋਂ ਮੈਂ ਪਰਿਵਾਰ ਸਮੇਤ ਅਮਰੀਕਾ ਆ ਗਈ। ਮੈਂ ਪੰਜਾਬ ਰਹਿੰਦਿਆਂ ਪੁਸਤਕ ਫਪਵਾਉਣ ਲਈ ਕਵਿਤਾਵਾਂ ਦਾ ਖਰੜਾ ਤਿਆਰ ਕਰਨ ਦਾ ਮਨ ਬਣਾਇਆ ਪਰ ਅਮਰੀਕਾ ਆਣ ਕੇ ਰੁਜ਼ਗਾਰ ਦੇ ਨਵੇਂ ਝਮੇਲਿਆਂ ਆਣ ਘੇਰਿਆ। ਕਦੇ ਹੋਟਲਾਂ ਵਿਚ ਬਹਿਰਾ ਬਣਨਾ ਪਿਆ ਤੇ ਕਦੇ

ਅੰਗ੍ਰੇਜ਼ੀ ਮੰਨ ਪਕਾਉਂਣੇ ਪਏ। ਡਾਲਰਾਂ ਦੀ ਦੌੜ ਨੇ ਮਰੀ ਕਵਿਤਾ ਮਧੋਲ ਦਿੱਤੀ। ਕਵਿਤਾ ਦੀ ਤੂਤੀ ਦੇ ਸੰਘ ਵਿਚ ਪੈਨੀਆਂ ਫਸ ਗਈਆਂ...। ਪੰਜਾਬ ਦੀ ਪੜ੍ਹਾਈ ਕਿਸੇ ਕੰਮ ਨਾ ਆਈ। ਆਖਰ ਮੈਨੂੰ ਵਧੀਆ ਇੱਜ਼ਤ ਵਾਲੀ ਨੌਕਰੀ ਮਿਲ ਗਈ। ਕੁਝ ਸੁਖ ਦਾ ਸਾਹ ਆਇਆ ਤਾਂ ਕਵਿਤਾ ਨੇ ਮੈਨੂੰ ‘ਝਾਤ’ ਆਖਿਆ। ਇਵੇਂ ਲੱਗਾ ਮੇਰੇ ਅੰਦਰ ਕੁਝ ਨਿੰਮ ਰਿਹਾ ਹੈ। ਜਿਵੇਂ ਕੋਈ ਬਾਲ ਹੋਵੇ...ਪਰ ਉਹ ਤਾਂ ਕਵਿਤਾ ਸੀ। ਮੈਂ ਕਵਿਤਾ ਨੂੰ ਪਛਾਣ ਲਿਆ, ਉਸ ਦਾ ਮੂੰਹ ਚੁੰਮਿਆ। ਅਸੀਂ ਦੋਵੇਂ ਗਦ ਗਦ ਹੋ ਗਏ।

ਫਿਰ ਤਾਂ ਮੇਰੇ ਅੰਦਰੋਂ ਕਵਿਤਾ ਦਾ ਚਸ਼ਮਾ ਤੇ ਠੰਢੀ ਤੇ ਮਿਠੀ ਕੂਲ੍ਹ ਵਹਿ ਤੁਰੀ। ਮੇਰਾ ਵੀਰ ਧਰਮ, ਮੇਰੀਆਂ ਭੈਣਾਂ ਤੇ ਮੇਰੀ ਮਾਂ ਮੇਰੇ ਸਰੋਤੇ ਬਣੇ। ਮੇਰਾ ਮਾਸੀ ਦਾ ਪੁੱਤ ਗੁਰਮੀਤ ਸਿੱਖ ਖਾਨ ਜਿਹੜਾ ਕਿ ਕਦੇ ਪੰਜਾਬ ਦੀ ਨੈਕਸਲਾਈਟ ਲਹਿਰ ਦਾ ਨੇਤਾ ਸੀ, ਵੀ ਮੇਰੀਆਂ ਕਵਿਤਾਵਾਂ ਸੁਣਦਾ ਅਤੇ ਸੇਧ ਦੇਂਦਾ। ਮੇਰੀਆਂ ਕਵਿਤਾਵਾਂ ਵਿਚ ਦੇਹ-ਰੁਦਨ ਨਹੀਂ ਹੈ...ਪਰ ਵਤਨ ਦੀ ਯਾਦ ਬਹੁਤ ਆਉਂਦੀ ਹੈ। ਸਭ ਕੁਝ ਹੁੰਦਿਆਂ ਵੀ ਇਕ ਧੁਖਪੁਖੀ ਹੈ। ਇਸ ਧੁਖਪੁਖੀ ਨੂੰ ਕਵਿਤਾ ਹੀ ਸੀਤ ਕਰਦੀ ਹੈ।

ਮੇਰਾ ਬਾਪੂ ਰਬ ਦੇ ਨਾਮ ਵਰਗਾ ਸੀ। ਖੇਤਾਂ ਦਾ ਪੁੱਤ। ਉਸ ਦੀਆਂ ਦਿੱਤੀਆਂ ਮੱਤਾਂ ਮੈਨੂੰ ਰਾਹੇ ਰਾਸ ਤੋਂ ਭਟਕਣ ਨਹੀਂ ਦੇਂਦੀਆਂ। ਮੈਂ ਸ਼ੁਕਰ ਗੁਜ਼ਾਰ ਹਾਂ ਆਪਣੀ ਮਾਂ ਦੀ ਜੋ ਅਕਸਰ ਕਹੇਗੀ, ‘ਨੀ ਦਵਿੰਦਰ ਸੁਣਾ ਕਿਹੜੀ ਨਵੀਂ ਕਵਿਤਾ ਲਿਖੀ ਉੰਤੇ?’ ਵੀਰ ਧਰਮ, ਵੀਰ ਕੁਲਵੰਤ ਤੇ ਭੈਣਾਂ ਦਾ ਵੀ ਧੰਨਵਾਦ।

ਧੰਨਵਾਦ ਕੁਲਬੀਰ ਗੁਰਦਾਸਪੁਰੀ (ਨਿੱਕੇ ਵੀਰ) ਗਾਇਕ ਦਾ ਜਿਸ ਨੇ ਮੇਰੇ ਗੀਤਾਂ ਦੀ ਕੈਸਟ ਆਪਣੀ ਆਵਾਜ਼ ਵਿਚ ਤਿਆਰ ਕੀਤੀ।

ਮੇਰੀ ਪੇਕਾ ਗੋਤ ਗੁਰਾਇਆ ਹੈ। ਮੈਨੂੰ ਆਪਣੀ ਗੋਤ ਨਾਲ ਬੜਾ ਪਿਆਰ ਹੈ ਪਰ ਮੇਰੇ ਸਹੁਰੇ ਹੁੰਦਲ ਹਨ। ਹੁੰਦਲ ਵੀ ਪਿਆਰੇ ਨੇ। ਇਸ ਲਈ ਮੈਂ ਬੜਾ ਚਿਰ ਆਪਣਾ ਨਾਮ ‘ਦਵਿੰਦਰ ਗੁਰਾਇਆ ਹੁੰਦਲ’ ਹੀ ਲਿਖਦੀ ਰਹੀ।

ਦਿਲੀ ਭਾਵਨਾਵਾਂ ਦੀ ਤਾਸੀਰ ਕਵਿਤਾਵਾਂ ਦੀ ਪੁਸਤਕ ਪੰਜਾਬੀ ਮਾਂ ਬੋਲੀ ਦੀ ਝੇਲੀ ਪਾਉਂਦਿਆਂ ਮੈਨੂੰ ਬਹੁਤ ਮੁਸ਼ਟੀ ਹੋ ਰਹੀ ਹੈ। ਮੈਂ ਆਪਣੇ ਵੀਰਾਂ ਤੁਲ ਸੰਸਾਰ ਪ੍ਰਸਿੱਧ ਉਸਤਾਦ ਗਜ਼ਲਕਾਰ ਸੁਲੱਖਣ ਸਰਹੋਦੀ ਜੀ ਦੀ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਆਪਣੇ ਸੰਘਣੋਂ ਰੁਝੇਵਿਆਂ ਚੌਂ ਮੇਰੀ ਹੱਥਲੀ ਪੁਸਤਕ ਨੂੰ ਹੋਂਦ ਵਿਚ ਲਿਆਉਣ ਲਈ ਸਮਾਂ ਖਰਚ ਕੀਤਾ।

**-ਦਵਿੰਦਰ ਕੌਰ ਗੁਰਾਇਆ ‘ਹੁੰਦਲ’**



## ਕੱਚੇ ਕੋਠੇ ਦੀ ਛੱਤ

ਮੈਂ ਕੱਚੇ ਕੋਠੇ ਦੀ ਛੱਤ ਹਾਂ  
ਹਰ ਮੌਸਮ ਹੰਢਾਇਆ ਮੈਂ  
ਕਦੀ ਧੁੱਪਾਂ ਨੇ ਉਖੇੜਿਆ  
ਕਦੀ ਬੁਛਾੜਾਂ ਨੇ ਗੋੜਿਆ  
ਪਰ ਮੇਰੀ ਹੋਂਦ ਨਾ ਮਰੀ  
ਮੈਂ ਡਿੱਗੀ ਟੁੱਟੀ ਤੇ ਖਿੰਡੀ  
ਮੁੜ ਛੱਤ ਬਣ ਗਈ  
ਮੈਂ ਕੱਚੇ ਕੋਠੇ ਦੀ ਛੱਤ ਹਾਂ!

ਮੇਰਾ ਸੁਖ ਮਾਣਦਾ ਮਨੁੱਖ  
ਭੁੱਲ ਜਾਂਦਾ ਏ ਕੁਛ ਪਲਾਂ ਲਈ  
ਦੁੱਖ ਦਰਦ ਤੇ ਕੜਵਾਹਟ  
ਮੈਂ ਬਖਸ਼ ਦੇਂਦੀ ਹਾਂ ਰਹਿਮਤ  
ਆਪਣੇ ਕਰਮ ਦੀ ਤੇ  
ਸੂਲਾਂ ਵਿੰਨੀ ਥੋਹਰ ਉਤੇ  
ਛੁੱਲ ਦਾ ਸੁਪਨਾ ਉਲੀਕ ਦੇਦੀ ਹਾਂ  
ਮੈਂ ਕੱਚੇ ਕੋਠੇ ਦੀ ਛੱਤ ਹਾਂ!

ਮੈਂ ਚੂਨੇ ਰੇਤ ਤੋਂ ਨਹੀਂ ਬਣੀ  
ਜੋ ਬੈਕਾਰ ਹੋ ਜਾਵਾਂਗੀ ਟੁੱਟ ਕੇ  
ਮੈਂ ਮਿਟੀ ਹਾਂ ਜਿਸਨੂੰ ਗੋਅ ਕੇ  
ਦੁਬਾਰਾ ਛੱਤ ਬਣ ਜਾਂਦੀ ਏ  
ਛੱਤ ਨਾਲ ਘਰ ਬਣ ਜਾਂਦਾ ਏ  
ਕੰਧਾਂ ਘਰ ਨਹੀਂ ਅਖਵਾਉਂਦੀਆਂ  
ਥੋਲੇ ਨੇ ਛੱਤਾਂ ਤੋਂ ਬਿਨਾਂ ਘਰ  
ਮੈਂ ਕੱਚੇ ਕੋਠੇ ਦੀ ਛੱਤ ਹਾਂ!

ਮੇਰੀ ਸਹਿਣ ਸ਼ਕਤੀ ਛੋਲਦੀ  
ਜੁਲਮ ਦਾ ਕਹਿਰ ਦੇਖਕੇ

ਮੈਂ ਕਹਿਰਵਾਨਾਂ ਤੋਂ ਬੇਜ਼ਾਰ ਹੋ ਡਿਗਦੀ  
ਖੁਦ ਮਿਟਦੀ ਘਰ ਨੂੰ ਮਿਟਾ ਦੇਂਦੀ  
ਮੜ ਕੋਈ ਸੱਜਲ ਅੱਖਾਂ ਨਾਲ  
ਇਕੱਠਾਂ ਕਰਦਾ ਮੇਰੀ ਮਿਟੀ ਨੂੰ  
ਮੈਂ ਮੜ ਛੱਤ ਬਣ ਜਾਂਦੀ  
ਮੈਂ ਕੱਚੇ ਕੋਠੇ ਦੀ ਛੱਤ ਹਾਂ!

ਮੈਂ ਕੱਚੇ ਕੋਠੇ ਦੀ ਛੱਤ ਹਾਂ  
ਹਰ ਮੌਸਮ ਹੰਢਾਇਆ ਮੈਂ  
ਕਦੀ ਧੂਪਾਂ ਨੇ ਉਖੇੜਿਆ  
ਕਦੀ ਬੁਛਾੜਾਂ ਨੇ ਰੋੜ੍ਹਿਆ  
ਪਰ ਮੇਰੀ ਹੋਂਦ ਨਾ ਮਰੀ  
ਮੈਂ ਡਿੱਗੀ ਟੁੱਟੀ ਤੇ ਖਿੰਡੀ  
ਮੜ ਛੱਤ ਬਣ ਗਈ  
ਮੈਂ ਕੱਚੇ ਕੋਠੇ ਦੀ ਛੱਤ ਹਾਂ!  
ਮੈਂ ਕੱਚੇ ਕੋਠੇ ਦੀ ਛੱਤ ਹਾਂ!!

\*

## ਵੇਸਵਾ

ਮੈਂ ਵੀ ਧੀ ਭੈਣ  
ਹਾਂ ਕਿਸੇ ਦੀ  
ਮੈਨੂੰ ਘਰ ਤੋਂ ਚੁੱਕ  
ਕੌਠੇ ਤੇ ਮਰਦ ਬਿਠਾਉਂਦਾ ਏ

ਜਾਤ ਪਾਤ ਛੂਤ ਛਾਤ  
ਕੁਝ ਨਜ਼ਰ ਨਾ ਆਏ  
ਵਸਤੂ ਸਮਝ ਕੇ ਜਦ  
ਆਪਣੀ ਭੁੱਖ ਮਟਾਉਂਦਾ ਏ।

ਮੈਂ ਧਰਤੀ ਹਾਂ ਬੋਲਦੀ ਨਹੀਂ  
ਬੇਵੱਸ ਹਾਂ ਸਦੀਆਂ ਤੋਂ  
ਮੇਰੀ ਕੁੱਖ ਚੇ ਅਣਚਾਹਿਆ  
ਬੀਜ਼ ਮਰਦ ਪਾਉਂਦਾ ਏ।

ਮੈਂ ਪੀੜਾ ਨੂੰ ਜਦ  
ਜਨਮ ਦਿਆਂ ਬੱਦਚਲਣ  
ਹੋ ਜਾਂਦੀ ਹਾਂ  
ਇੜਤਦਾਰ ਮਰਦ ਨਾਮ ਵੀ  
ਦੇਣੋਂ ਕੁਤਰਾਉਂਦਾ ਏ।

ਤੱਦ ਉਹ ਗੱਲਾਂ ਕਰਦਾ  
ਗੁਤਬੇ ਤੇ ਖਾਨਦਾਨ ਦੀਆਂ  
ਪਾਕੇ ਚਿੱਟੇ ਕਪੜੇ  
ਕੂੜ ਅਦਾਲਤ ਲਾਉਂਦਾ ਏ।

ਮੈਂ ਵੀ ਧੀ ਭੈਣ  
ਹਾਂ ਕਿਸੇ ਦੀ  
ਮੈਨੂੰ ਘਰ ਤੋਂ ਚੁੱਕ  
ਕੌਠੇ ਤੇ ਮਰਦ ਬਠਾਉਂਦਾ ਏ।

\*

## ਰਹਿਮ ਦੀ ਅਪੀਲ

ਘਰ ਦੀਆਂ ਦੋ ਧਿਰਾਂ ਅੰਦਰ  
ਮੈਂ ਰਹਿਮ ਦੀ ਅਪੀਲ ਹਾਂ।

ਇਕ ਦੀ ਨਾ ਸਮਝੀ  
ਇਕ ਦੀ ਜਿਦ ਅੰਦਰ  
ਮੈਂ ਸਿਸਕਦੀ ਕਲਪਦੀ  
ਅਣਸੁਣੀ ਦਲੀਲ ਹਾਂ।

ਖੜੀ ਹਾਂ ਇਕ ਨਾਲ  
ਸੁੱਖ ਮੰਗਦੀ ਦੂਜੇ ਲਈ  
ਮੈਂ ਇਸ ਲੜਾਈ ਵਿਚ  
ਗੂੰਗੀ ਵਕੀਲ ਹਾਂ।

ਜੇ ਹਾਮੀ ਭਰਾਂ ਵਿਹੜੇ ਦੀ  
ਛੱਤ ਰੁਸਵਾ ਹੋ ਜਾਏ  
ਮੈਂ ਕੱਚੇ ਕੋਠੇ ਦੀ  
ਘੁਣ ਖਾਂਧੀ ਸ਼ਤੀਰ ਹਾਂ।

ਪਰ ਜੇ ਨਾ ਬੋਲਾਂ  
ਮੇਰੀ ਰੂਹ ਕੁਰਲਾਉਂਦੀ ਏਂ  
ਮੈਂ ਇੱਧਰ ਨਾ ਉੱਧਰ ਦੀ  
ਕੈਸੀ ਤਦਬੀਰ ਹਾਂ।

ਜਿਸ ਘੜਿਆ ਜਿੰਦਗੀ ਨੂੰ  
ਉਦੇ ਕਰਜ਼ ਦਾ ਬੋਝ ਲਈ  
ਮੈਂ ਭਟਕੀ ਲਹਿਰਾਂ ਚੌਂ  
ਗੱਡੇ ਖਾ ਰਹੀ ਤਸਵੀਰ ਹਾਂ।

ਲੁੱਟ ਗਿਆ ਸਭ ਕੁਝ ਜਿਸਦਾ  
ਉਦਾ ਨਾਮ ਹੀ ਬਚ ਜਾਏ  
ਮੈਂ ਕੋਰੇ ਕਾਗਜ਼ ਤੇ  
ਵਾਫਰ ਲਕੀਰ ਹਾਂ  
ਘਰ ਦੀਆਂ ਦੋ ਧਿਰਾਂ ਅੰਦਰ  
ਮੈਂ ਰਹਿਮ ਦੀ ਅਪੀਲ ਹਾਂ।

\*

## ਜਿਉਣ ਦੀ ਤਾਂਘ ਬੜੀ

ਠਹਿਰ ਮੌਤੇ ਨਾ  
ਕਰ ਅੜੀ  
ਮੈਨੂੰ ਅਜੇ ਜਿਉਣ ਦੀ  
ਤਾਂਘ ਬੜੀ।

ਅਜੇ ਸਾਵਣ ਦੂਰ ਖੜ੍ਹਾ ਏ  
ਅਜੇ ਨਾ ਪੀਘਾਂ ਪਾਈਆਂ ਨੇ  
ਅਜੇ ਬਬੀਹੇ ਵੀ ਨਾ ਬੋਲੇ  
ਅਜੇ ਨਾ ਕੋਇਲਾਂ ਗਾਈਆਂ ਨੇ  
ਅਜੇ ਨਾ ਪਿੱਪਲਾਂ ਖੜ-ਖੜ ਲਾਈ  
ਅਜੇ ਨਾ ਛਾਂਵਾਂ ਭਾਈਆਂ ਨੇ  
ਅਜੇ ਹੈ ਦੱਗਦਾ ਸੂਰਜ ਮੱਥੇ  
ਅਜੇ ਨਾ ਬੱਦਲੀਆਂ ਛਾਈਆਂ ਨੇ  
ਅਜੇ ਤਾਂ ਕੋਰੀ ਚੁਨੀ ਤੇ  
ਮੈਂ ਰੰਗ ਰੰਗਾਵਾਂ ਖੜ੍ਹੀ ਖੜ੍ਹੀ  
ਮੈਨੂੰ ਅਜੇ ਜਿਉਣ ਦੀ ਤਾਂਘ ਬੜੀ।

ਅਜੇ ਨਦੀਆਂ ਸੁੱਕੇ ਸੂਏ  
ਅਜੇ ਨਹਿਰਾਂ ਤਿਰਹਾਈਆਂ ਨੇ  
ਅਜੇ ਦਿਲ ਤੇ ਬੱਜਰ ਵੇਹੜੇ  
ਗੋਡੇ-ਗੋਡੇ ਖਾਈਆਂ ਨੇ  
ਅਜੇ ਨੇ ਸੁਪਨੇ ਰੁੱਸੇ ਰੁੱਸੇ  
ਅੱਖਾਂ ਦੇਣ ਦੁਹਾਈਆਂ ਨੇ  
ਅਜੇ ਬੁਸ਼ਕ ਹੋਠਾਂ ਉਤੇ  
ਨਾ, ਮੁਸਕਾਨਾਂ ਆਈਆਂ ਨੇ  
ਅਜੇ ਸਾਹਾਂ ਨੂੰ ਘੁਟ-ਕੇ ਜੀਵਾਂ  
ਅਜੇ ਨਾ ਰੀਝਾਂ ਲਾਹੀਆ  
ਅਜੇ ਮੈਂ ਬੂਹਾ ਢੋਆਂ ਕੇ ਰੱਖਾਂ  
ਨੀ ਕੁਲਹਿਣੀ ਮੌਤੇ!  
ਤੂੰ ਕਿੱਦਾਂ ਵੇਹੜੇ ਆ ਵੜੀ?  
ਮੈਨੂੰ ਅਜੇ ਜਿਉਣ ਦੀ ਤਾਂਘ ਬੜੀ।

ਅਜੇ ਤਾਂ ਛਾਪੇ ਕਰ ਕਰ ਕੱਠੇ  
ਵਾੜ ਮੈਂ ਕਰਵਾਈ  
ਅਜੇ ਤਾਂ ਮਾਲੀ ਦਾ ਸਿਰ ਕਰਜ਼ਾ  
ਅਜੇ ਨਾ ਧੌਣ ਉਠਾਈ  
ਅਜੇ ਕਦਮ ਕਦਮ ਤੇ ਡਰਦੀ  
ਫਿਰਾਂ ਮੈਂ ਨੀਵੀਂ ਪਾਈ  
ਅਜੇ ਦਿਲ ਦੀਆਂ ਦਿਲ ਅੰਦਰ  
ਨਾ ਕਿਸੇ ਨੂੰ ਆਖ ਸੁਣਾਈ  
ਅਜੇ ਤਾਂ ਤਾਰੇ ਚੁਗ ਚੁਗ ਕੇ  
ਮੈਂ ਝੋਲੀ ਨਾ ਭਰੀ  
ਮੈਨੂੰ ਅਜੇ ਜਿਉਣ ਦੀ ਤਾਂਘ ਬੜੀ

ਅਜੇ ਕਿਨਾਰਾ ਦੂਰ ਬੜਾ ਏ  
ਅਜੇ ਪੰਧ ਲੰਮੇਰੇ ਨੇ  
ਅਜੇ ਤਾਂ ਮੇਰੇ ਮਕਸਦ ਦੇ  
ਬੜੇ ਲੰਮੇ ਚੌੜੇ ਘੇਰੇ ਨੇ  
ਅਜੇ ਰਾਹਾਂ ਖਾਲੀ ਖਾਲੀ  
ਅਜੇ ਮੁਸਾਫਰ ਤੁਰੇ ਨਹੀਂ  
ਅਜੇ ਇਖਲਾਕ ਕੰਡੇ-ਕੰਡੇ  
ਜਿਹਨ ਦੇ ਵਿਚ ਸਮਾਏ ਨਹੀਂ  
ਅਜੇ ਢਿੱਡ ਨੂੰ ਭੁੱਖ ਲੜਦੀ  
ਅਜੇ ਹੋਠ ਤਿਰਹਾਏ ਨੇ  
ਅਜੇ ਹੈ ਜਿੰਦਗੀ ਨੇ ਹੱਕ ਲਈ ਲੜਨਾ  
ਹੋਦ ਤੋਂ ਖਾਲੀ ਜੋ ਖੜ੍ਹੀ  
ਮੈਨੂੰ ਅਜੇ ਜਿਉਣ ਦੀ ਤਾਂਘ ਬੜੀ।  
ਠਹਿਰ ਮੈਤੇ ਨਾ ਕਰ ਅੜੀ।

\*

## ਦੇਸ ਅਮਰੀਕਾ

ਲਗਦੀਆਂ ਜੇਲ੍ਹਾਂ ਇਸ ਦੇਸ ਦੀਆਂ ਕੰਧਾਂ  
ਸੁੰਨੀ ਸੁੰਨੀ ਲੱਗਦੀ ਬਹਾਰ  
ਨਾ ਕੋਈ ਆਪਣਾ ਨਾ ਹੀ ਬੇਗਾਨਾ  
ਲੱਗਦੀ ਨਿਗਾਹ ਹਰ ਗੈਰ।

ਨਾ ਇਥੇ ਪਿੱਪਲਾਂ ਦੀ  
ਠੰਡੀ ਠੰਡੀ ਛਾਂ  
ਨਾ ਕੋਇਲਾਂ ਤੇ  
ਬੰਬੀਹੇ ਦਾ ਬੋਲ  
ਨਾ ਪੀਘਾਂ ਝੂਟਦਾ  
ਸਾਵਣ ਦਾ ਮਹੀਨਾ  
ਨਾ ਵੱਸਦੀ ਏ  
ਘਟਾ, ਘਣਘੋਰ  
ਨਾ ਇਥੇ ਬੱਚਿਆਂ  
ਦਾ ਚੀਕ ਚਿਹਾੜਾ  
ਨਾ ਮਾਵਾਂ ਦੀਆਂ  
ਆਵਾਜ਼ਾਂ ਦਾ ਸ਼ੋਰ  
ਸਹਿਮੀ ਜਿਹੀ ਚੁੱਪ  
ਲੈ ਕੇ ਚੜ੍ਹਦਾ ਦਿਨ  
ਭਰ ਹੌਕਾ ਚੱਲੇ  
ਸਿਖਰ ਦੁਪਹਿਰ  
ਲੱਗਦੀਆਂ ਜੇਲ੍ਹਾਂ, ਇਸ ਦੇਸ ਦੀਆਂ ਕੰਧਾਂ

ਸੱਚੀ ਗੱਲ ਆਖਾਂ  
ਮੇਰੇ ਪਿੰਡ ਦੇ ਨਜ਼ਾਰੇ  
ਪਲ ਪਲ ਚੇਤੇ  
ਆ ਕੇ ਦਿਲ ਟੁੰਬਦੇ  
ਬੜੇ ਖੁਦਗਰਜ ਇਹ  
ਚਿਟੇ ਲਹੂ ਵਾਲੇ  
ਮੇਰੇ ਦਿਲ ਦੀਆਂ

ਸਧਰਾਂ ਨੂੰ ਖੁੰਡਦੇ  
ਖੁਲ੍ਹੇ ਦਿਲਾਂ ਵਾਲੇ  
ਪਿੰਡ ਦੇ ਸ਼ੋਕੀਨ  
ਖੁਲ੍ਹੇ ਕੇ ਹੱਸਦੇ ਸੀ  
ਇਥੇ ਬੜੇ ਨੇ ਵਪਾਰੀ  
ਇਥੇ ਨਿੱਤ ਮੰਡੀ ਚੋਂ  
ਹੁਸਨਾਂ ਦਾ ਮੁੱਲ  
ਰਹਿਦੇ ਨੇ ਵੱਟਦੇ  
ਲੈਂਦੇ ਨੇ ਖਰੀਦ  
ਇਕ ਸ਼ਾਮ ਦੀ ਜਵਾਨੀ  
ਮਹਿਗੇ ਤੋਛਿਆਂ ਨੂੰ  
ਸੱਚਾ ਪਿਆਰ ਦਸਦੇ  
ਝੂਠੇ ਸਭ ਵਾਅਦੇ  
ਝੂਠਾ ਹਰ ਰਿਸ਼ਤਾ  
ਮੇਰੀ ਸੋਚ ਹੋਈ  
ਜਾਂਦੀ ਏ ਬੀਮਾਰ  
ਲੱਗਦੀਆਂ ਜੇਲ੍ਹਾਂ ਇਸ ਦੇਸ਼ ਦੀਆਂ ਕੰਧਾਂ...।

ਦੱਸੋ ਕਿਥੋਂ ਲੱਭਾਂ  
ਪਿੰਡ ਦੀਆਂ ਨਹਿਰਾਂ  
ਇਥੇ ਝੀਲਾਂ ਦਿਆਂ  
ਪਾਣੀਆਂ ਨੂੰ ਜੰਗ  
ਬੈਗਾਂ ਵਿਚ ਆਟਾ  
ਕੈਨੀਆਂ ਚ ਦੁੱਧ  
ਬਣ ਗਿਆ ਸਾਡੇ  
ਜਿਉਣ ਦਾ ਢੰਗ  
ਖੁਲ੍ਹੀ ਖੁਲ੍ਹੀ ਹਵਾ  
ਦੀ ਥਾਂ ਏ ਸੀ  
ਤੇ ਹੀਟਰ ਨੇ  
ਜਿਸਮਾਂ ਚੋਂ ਪਾ  
ਦਿੱਤੀ ਏ ਰੰਧ  
ਨਾਈਸ ਡੇ ਤੇ  
ਬੈਂਕਯੂ ਚੱਟ ਜਾਏ  
ਕਲੇਜਾ... ਦਿਨ ਰਾਤ

ਸੌਚ ਵਾਲੀ ਤਾਕੀ  
ਹੋ ਜਾਏ ਬੰਦ  
ਹਰ ਚਿਹਰੇ 'ਚੋਂ  
ਇਕ ਛੁਪਿਆ ਚਿਹਰਾ  
ਦਿਸੇ ਅਸਲੀ ਨਾ  
ਕਿਸੇ ਦੀ ਨੁਹਾਰ  
ਆਈ ਪੈਡ ਕੰਪਿਊਟਰ  
ਟੀ.ਵੀ ਤੇ ਫੋਨ  
ਇਸੇ ਘੇਰੇ 'ਚ  
ਬੰਦਾ ਹੋਇਆ ਕੈਦ  
ਬੱਚਿਆਂ ਤੇ ਮਾਪਿਆਂ ਦੀ  
ਸਾਂਝ ਮੁੱਕ ਗਈ  
ਪੱਥਾਂ, ਕਲੱਥਾਂ ਵਿਚ  
ਹੁੰਦੇ ਨੇ ਖੁਆਰ  
ਲੱਗਦੀਆਂ ਜੇਲ੍ਹਾਂ ਇਸ ਦੇਸ਼ ਦੀਆਂ ਕੰਧਾਂ...।

\*

## ਮੰਡੀਕਰਨ

ਊਹ ਮੇਰੇ ਹੀ ਉੱਜੜੇ  
ਘਰ ਦਾ ਮਲਬਾ ਏ  
ਜਿਸ ਨੂੰ ਹੁੰਝ ਕੇ  
ਇਕ ਪਾਸੇ ਲਾ ਦਿੱਤਾ ।

ਊਹ ਮੇਰੇ ਆਪਣੇ ਹੀ  
ਸਭਿਆਚਾਰ ਦਾ ਵਿਕਾਸ ਏ  
ਜਿਸ ਨੂੰ ਕਰਕੇ ਨੰਗਾ  
ਊੱਨਤੀ ਦਾ ਨਾਂ ਦਿੱਤਾ ।

ਮੇਰੀ ਨਜ਼ਰ ਦਾ ਧੋਖਾ  
ਮੇਰੀ ਖੁੰਢੀ ਸੋਚ ਏ  
ਜਿਸ ਨੂੰ ਸ਼ੁਹਰਤ ਦਾ  
ਚੂਨਾ ਲਾ ਦਿੱਤਾ ਏ ।

ਊਹ ਮੇਰੀ ਕਾਇਰਤਾ ਏ  
ਮੇਰੀ ਖੁਦ ਦੀ ਖੁਦਗਰਜ਼ੀ  
ਜਿਸ ਨੂੰ ਵਰਗਲਾ ਕੇ  
ਮੰਡੀ ਚ ਬਿਠਾ ਦਿੱਤਾ ।

ਊਹ ਮੇਰੇ ਹੀ ਵਿਕ  
ਜਾਣ ਦੀ ਮਨਸ਼ਾ ਏ  
ਜਿਸ ਦਾ ਦੌਸ਼ ਦ੃ਸ਼ਮਣ  
ਸਿਰ ਲਾ ਦਿੱਤਾ ਏ ।

ਆਉ ! ਚੰਗੀ ਤਰ੍ਹਾਂ ਟੋਹਕੇ  
ਦੇਖੀਏ ਅਸੀਂ ਜਿੰਦਾ ਵੀ ਹਾਂ ?  
ਜਿਨ੍ਹਾਂ ਆਪਣੇ ਜਿਸਮ ਨੂੰ  
ਐਠਮ ਹੈ ਬਣਾ ਦਿੱਤਾ ।

ਦਿਲਾ ਮੈਂ ਦੇਖ ਰਹੀ  
ਤੂੰ ਉੱਠਣ ਦੀ ਲਾਲਸਾ ਨੂੰ  
ਤਾਂਹੀ ਪਿੰਡ ਦੀਆਂ ਫਿਰਨੀਆਂ  
ਨੂੰ ਵਾਹਣੀ ਰਲਾ ਦਿੱਤਾ ।

\*

## ਅਰਜ਼

ਕਲਗੀ ਵਾਲਿਆ ਮੈਨੂੰ ਮੁਆਫ ਕਰਨਾ  
ਤੇਰੀ ਕੌਮ ਦਾ ਜ਼ਿਕਰ ਹਾਂ ਕਰਨ ਲੱਗੀ  
ਅੱਜ ਫਿਰ ਸ਼ਹਾਦਤ ਦੀ ਲੋੜ ਦਾਤਾ  
ਇਨਸਾਨ ਡੋਲਿਆ ਗੈਰਤ ਮਰਨ ਲੱਗੀ।

ਇਕ ਬਾਟੇ ਵਿਚ ਅੰਮ੍ਰਿਤ ਛਕਾ ਕੇ ਤੂੰ  
'ਇਕੋ ਨੂਰ ਹੈ ਸਭ' ਪ੍ਰਮਾਣ ਦਿੱਤਾ  
ਅਸੀਂ ਜਾਤਾਂ ਤੇ ਧਰਮਾਂ ਦੇ ਨਾਂ ਉੱਤੇ  
ਤਖਤ ਸਾਬਿਆ ਸਿਰ ਨੂੰ ਤਾਜ਼ ਦਿੱਤਾ।

ਮਜ਼ਲੂਮਾਂ ਲਈ ਤਲਵਾਰ ਸੀ ਤੂੰ ਬਖਸ਼ੀ  
ਅਸੀਂ ਮਜ਼ਲੂਮਾਂ ਦੇ ਹੱਕ ਹਥਿਆਉਣ ਲੱਗੇ  
ਸੌੜੇ ਹਿੱਤਾਂ ਤੇ ਚੌਧਰਾਂ ਲਈ ਲੜਦੇ  
ਰਾਖੇ ਕੌਮ ਦੇ ਖੂਬ ਕਹਾਉਣ ਲੱਗੇ।

ਤੂੰ ਸਰਬਸ ਵਾਰ ਕੇ ਜੋ ਪਛਾਣ ਦਿੱਤੀ  
ਕੁਝ ਭੁਲ ਗਏ ਕੁਝ ਭੁਲਾ ਰਹੇ ਹਾਂ  
ਝੂਠ ਜੁਰਮ ਫਰੇਬ ਦਾ ਪਾ ਪਾਣੀ  
ਸਾਬ ਧਰਮ ਦੀ ਜੜ੍ਹੋਂ ਹਿਲਾ ਰਹੇ ਹਾਂ।

'ਬਾਜਾਂ ਵਾਲਿਆਂ' ਸ਼ੇਰਾਂ ਤੋਂ ਬਣੇ ਗਿੱਦੜ  
ਖੰਬ ਚਿੜੀਆਂ ਦੇ ਹੱਥੀਂ ਕਟਵਾਉਣ ਲੱਗੇ  
ਹੱਟੀ ਵਿਸ਼ਵ ਦੀ ਵਾਂਗ ਪਰਚੂਨ ਵਿਕਦੇ  
ਨਵਾਂ ਵਿਰਸੇ ਤੇ ਰੰਗ ਚੜ੍ਹਾਉਣ ਲੱਗੇ।

'ਜੱਗ ਜਨਣੀ' ਜੱਗ ਵਿਚ ਬਣੀ ਵਸਤੂ  
ਅੰਗ-ਅੰਗ ਦਾ ਲੇਬਲ ਬਣਾਈ ਜਾਵੇ  
ਬੋਤਾ ਸਿੰਘ ਨਾ ਅਜ ਕੋਈ ਮਾਂ ਜੰਮੇ  
ਐਵੇਂ ਆਪਣਾ ਨੂਰ ਗੁਆਈ ਜਾਵੇ

ਵੱਡਾ ਕਹਿਰ ਏ ਧਰਮ ਦੇ ਨਾਂ ਉੱਤੇ  
ਭੰਗੀ-ਪੋਸਤੀ ਡੇਰਿਆਂ ਵਿਚ ‘ਬਾਬੇ’  
ਖੋਟੀ-ਨੀਅਤ ਪਖੰਡੀ ਚਿੱਟੇ ਚੌਲਿਆਂ ਵਿਚ  
ਮੁੰਡਿਆਂ ਵਾਸਤੇ ਦੇਣ ਤਾਵੀਤ ਧਾਰੇ।

ਕੋਈ ਮਰਦ ਅਗੰਬੜਾ ਨਹੀਂ ਦਿੱਸਦਾ  
ਸਾਡੀ ਧਰਤ ਹੋਈ ਮਰਦੇ ਜਿਗਰਿਆਂ ਦੀ  
ਗੁੱਤਾਂ ਗੁੰਦੀਆਂ ਕੰਨ੍ਹਾਂ ਵਿਚ ਮੁਰਕੀਆਂ ਨੇ  
ਸ਼ੋਕੀਨਾਂ ਨਾਲੋਂ ਪਛਾਣ ਚੰਗੀ ਹਿਜ਼ਿਆਂ ਦੀ।

ਮੇਰੀ ਅਵਾਜ਼ ਕਬੂਲ ਕਰ ਲਈ ‘ਦਾਤਾ’  
ਆਪਣੀ ਧਰਤੀ ਨੂੰ ਇਕ ਅਸੀਸ ਦੇਦੇ  
ਕੋਈ ਮਾਂ ‘ਗੁਜਰੀ’ ਜਾਏ ਫਿਰ ਗੋਬਿੰਦ ਸਿੰਘ  
ਮੈਂ ਗਰੀਬ ‘ਗੁਰਾਇਆ’ ਬਖਸ਼ੀਸ਼ ਦੇਦੇ।

\*

## ਐ ਮਨੁਖ

ਐ ਮਨੁਖ ਕੁਦਰਤ ਨੇ ਤੈਨੂੰ  
ਮਾਂ, ਭੈਣ, ਪਤਨੀ ਤੇ ਧੀ ਵਰਦਾਨ ਦਿੱਤੇ।  
ਪਰ ਤੂੰ ਘਰ ਤੋਂ ਬਾਹਰ  
ਭੁਲ ਜਾਂਦਾ ਏ ਪਹਿਜਾਣ ਇਸ ਦੀ।

ਤੂੰ ਮਾਂ ਦੀ ਕੁੱਖ ਦਾ ਅੰਕੂਰ  
ਕੁੱਖ ਵਿਚ ਛੁੱਟਿਆ ਤੇ ਪਲਿਰਿਆ  
ਮਾਂ ਅਸਹਿ ਪੀੜਾਂ ਹੰਢਾਉਂਦੀ  
ਤੈਨੂੰ ਜਨਮ ਦੇ ਕੇ ਭੁਸ਼ ਹੁੰਦੀ।

ਮਾਂ ਆਪਣੇ ਪੱਲੇ ਹੇਠ ਢੱਕਦੀ  
ਤਿੱਲ-ਤਿੱਲ ਵੱਡਾ ਕਰਦੀ  
ਤੇਰੇ ਪੈਰ ਦੀ ਚੁਭਣ ਤੋਂ ਡਰਦੀ  
ਧਰਤੀ ਦੀ ਹਿੱਕ ਨੂੰ ਪਰਖਦੀ।

ਭੈਣ ਉੰਗਲੀ ਫੜ ਤੁਰਨਾ ਸਿੱਖਾਉਂਦੀ  
ਸੁੱਖਾਂ-ਸੁੱਖਦੀ, ਮੁਰਾਂਦਾ ਮੰਗਦੀ  
ਰੱਖਦੀ ਦਾ ਧਾਗਾ ਬੰਨ੍ਹਦੀ  
ਉਨੂੰ ਇੱਜ਼ਤਾਂ ਦਾ ਰਾਖਾ ਮੰਨਦੀ।

ਪਤਨੀ ਸੁੰਨੇ ਵੀਰਾਨ ਦਿਲ ਤੇ  
ਖੁਸ਼ੀ ਤੇ ਬੀਜ ਖਿਲਾਰਦੀ  
ਦੁੱਖ-ਸੁੱਖ 'ਚ ਨਾਲ ਖੜ੍ਹਦੀ  
ਨਿੱਤ ਜੰਮਦੀ ਤੇ ਨਿੱਤ ਮਰਦੀ।

ਧੀ ਘਰ ਦੀ ਦੌਲਤ ਬਣ  
ਸਿਰ ਸੋਚ ਦਾ ਭਾਰ ਧਰਦੀ  
ਬੂਹੇ ਬਾਰੀਆਂ ਢੋਅ 'ਕ ਰੱਖਦੀ  
ਤਾਜ਼ੀ ਹਵਾ ਤੋਂ ਡਰਦੀ।

ਪਰ ਐ ਮਨੁੱਖ! ਤੂੰ ਜਦ  
ਹਵਸ ਦਾ ਨਾਚ ਨੱਚਦਾ ਏਂ  
ਤੇਰੇ ਵਜ਼ੂਦ ਨਾਲ  
ਪੌਣਾਂ ਦੀ ਤੜਪ ਵਧ ਜਾਂਦੀ ਏ।

ਕਿਸੇ ਅਬਲਾ ਦੀ ਇੱਜਤ ਨਾਲ ਖੇਡਦਿਆਂ  
ਤੇਰੇ ਅੰਦਰ ਇਨਸਾਨ ਮਰ ਜਾਂਦਾ ਏ  
ਤੂੰ ਸੱਭਿਅਕ ਤੋਂ ਜਾਨਵਰ ਬਣ  
ਆਪਣੀ ਹੋਂਦ ਆਪ ਮਿਟਾ ਦੇਂਦਾ ਏਂ।

ਘਰ ਵਿਚ ਹਰ ਸੁੱਖ ਹੁੰਦਿਆਂ  
ਤੂੰ ਆਵਾਰਾ ਪਸੂਆਂ ਵਾਂਗ  
ਇਧਰ-ਊੱਧਰ ਮੰਹ ਮਾਰਦਾ  
ਸੁੱਖ ਚੈਨ ਥੋ ਲੈਂਦਾ ਏਂ।

ਕਿਸੇ ‘ਧੀ’ ਵਰਗੀ ‘ਧੀ’ ਲਈ  
ਤੇਰੀ ਹਵਸ ਜਦ ਉਮਡੇ  
ਤੂੰ ਸਮਾਜ ਦੇ ਮੱਥੇ ਤੇ ਮਨੁੱਖ ਦੇ  
ਨਾਮ ਦਾ ਕਲੰਕ ਹੋ ਜਾਂਦਾ ਏਂ।

\*

## ਪੱਥਰਾਂ ਦਾ ਸ਼ਹਿਰ

ਅਸੀਂ ਮਿਟੀ ਦੇ ਜਾਏ  
ਛੱਡ ਮਿਟੀ ਦੇ ਰਿਸ਼ਤੇ  
ਪੱਥਰਾਂ ਦੇ ਸ਼ਹਿਰ ਵਿਚ  
ਦਿਲਦਾਰ ਲੱਭਣ ਆਏ ਹਾਂ  
ਸਿੱਖਰ ਦੁਪਹਿਰ ਦੀ ਧੁੱਪ  
ਰੱਜ ਕੇ ਮਾਣੀ ਨਾ  
ਢਲਦੀ ਹੋਈ ਸ਼ਾਮ ਚੌਂ  
ਇਕਰਾਰ ਲੱਭਣ ਆਏ ਹਾਂ।

ਉਹ ਕੈਸਾ ਮੋਹ ਸੀ ?  
ਗਲ ਲਗ ਕੇ ਰੋਏ ਸਾਂ  
ਉਹ ਕੈਸੀ ਖਿੱਚ ਸੀ  
ਸਾਹਾਂ ਵਿਚ ਪਰੋਏ ਸਾਂ  
ਜਿਦਗੀ ਦੀ ਹਕੀਕਤ ਨੂੰ  
ਛੱਡ ਰੋਂਦੀ ਵਿਲਕਦੀ  
ਸੁਪਨਿਆਂ ਦਾ ਦੇਸ  
ਲੱਭਣ ਆਏ ਹਾਂ।

ਉਸ ਪਾਰ ਜਾਣ ਲਈ  
ਜੁਗਤਾਂ ਬਣਾਉਂਦੇ ਰਹੇ  
ਸਮੁੰਦਰ ਨੂੰ ਹੰਢਾਉਂਦੇ ਰਹੇ  
ਇਝ ਹੀ ਵਕਤ ਨੂੰ  
ਮੁੱਠੀ ਚੌਂ ਕੇਰਦੇ  
ਬੋਥੀ ਸ਼ਾਨੋ ਸ਼ੌਕਤ ਦਾ  
ਅੰਬਾਰ ਲੱਭਣ ਆਏ ਹਾਂ।

ਨਾ ਬੀਤੇ ਨੂੰ ਭੁਲਾ ਸਕੇ  
ਨਾ ਹੁਣ ਨੂੰ ਗਲੇ ਲਗਾ ਸਕੇ  
ਨਾ ਕੁਝ ਕਹਿ ਸਕੇ  
ਕਬਰਾਂ ਵਰਗੇ ਘਰਾਂ ਚੌਂ  
ਸਾਹ ਲੈਂਦੀਆ ਲਾਸ਼ਾਂ ਬਣ  
ਸਖੀਓ ਅਸੀਂ ਜੀਣ ਲਈ  
ਆਧਾਰ ਲੱਭਣ ਆਏ ਹਾਂ।

\*

## ਛਰਕ

0-1 ਦਾ ਛਰਕ ਤਾਂ ਬਹੁਤ ਥੋੜਾ  
16-60 ਦਾ ਛਰਕ ਇਤਿਹਾਸ ਵਰਗਾ  
ਇਕ ਤਾਜ਼ਾ ਕੁਚੂਰ ਹੈ ਲਗਰ ਵਾਂਗੂ  
ਦੂਜਾ ਬਹਿਆ ਹੈ ਖੱਟੀ ਸ਼ਰਾਬ ਵਰਗਾ ।

16 ਸਾਲ ਦੀ ਉਮਰ 'ਚੋਂ ਮੁੱਛ ਛੁੱਟੀ  
ਟੇਢੀ ਧੌਣ ਤੇ ਚਾਲਾਂ ਮਸਤਾਨੀਆਂ ਸੀ  
ਸੋਹਣੀ ਚੀਜ਼ ਨੂੰ ਅੱਖਾਂ 'ਚੋਂ ਕੈਦ ਕਰਨਾ  
ਦਿਲ ਵਿਚ ਪਾਲੀਆਂ ਬਹੁਤ ਸ਼ੈਤਾਨੀਆਂ ਸੀ ।

ਪੈਂਡਾ ਉਮਰ ਦਾ ਦੌੜ ਕੇ ਤਹਿ ਕੀਤਾ  
ਧੰਨ ਦੌਲਤਾਂ ਬਹੁਤ ਕਮਾ ਲਈਆਂ  
ਵੇਹਲੇ ਹੋ ਕੇ ਸਭ ਜੁਮੇਵਾਰੀਆਂ ਤੋਂ  
ਗੱਲਾਂ ਚੇਤੇ ਜਵਾਨੀ ਦੀਆਂ ਆ ਗਈਆਂ ।

ਪਤਾ ਲੱਗਾ ਹੀ ਨਹੀਂ ਕਦ ਉਮਰ ਢਲ ਗਈ  
ਰੱਬਾ ! ਇਹ ਕੀ ਕਹਿਰ ਕਮਾ ਦਿੱਤਾ  
ਕੱਢ ਕੇ ਮਾਸਟਰ ਬੈੱਡ ਰੂਮ 'ਚੋਂ ਸੋਫੇ ਵਾਂਗੂ  
'ਬਾਪੂ' ਬੇਸਮੈਂਟ ਵਿਚ ਟਿਕਾ ਦਿੱਤਾ ।

ਇਥੇ ਵੰਡਣ ਨੂੰ ਕਰਜ਼ੇ ਤੋਂ ਬਿਨਾਂ ਕੁਝ ਨਹੀਂ  
ਪਰ ਵੰਡਣ ਦੀ ਰੀਤ ਨੂੰ ਕਾਇਮ ਰੱਖਿਆ  
ਮਾਂ ਰਹੀ ਏ ਬੱਚੇ ਖਿਡਾਉਣ ਜੋਗੀ  
ਸਬਜੀ ਲਿਆਉਣ ਲਈ ਪੁੱਤਾਂ ਨੇ ਪਿਉ ਰੱਖਿਆ ।

\*

## ਰਿਣ

ਜ਼ਿਦਗੀ ਦਾ ਸੇਕ ਹੈ  
ਠਰੇਗਾ ਕਿਸ ਤਰ੍ਹਾਂ ?  
ਜੀਣ ਦਾ ਅਹਿਸਾਸ ਹੈ  
ਮਰੇਗਾ ਕਿਸ ਤਰ੍ਹਾਂ ?

ਰਿਸ਼ਤਿਆਂ ਦੇ ਨਿੱਘ 'ਚੋਂ  
ਜਲਦਾ ਹਰ ਸਾਹ  
ਤੂੰ ਇਨਸਾਨ ਹੈ  
ਠਰੇਗਾ ਕਿਸ ਤਰ੍ਹਾਂ ?

ਤੂੰ ਮਿੱਟੀ ਦਾ ਪੁਤਲਾ  
ਜਾਇਆ ਮਿੱਟੀ ਦਾ  
ਇਸ ਹੋਂਦ ਨੂੰ ਵੱਖ  
ਕਰੇਗਾ ਕਿਸ ਤਰ੍ਹਾਂ ?

ਬੁੱਢੇ ਬਾਪ ਦੇ ਹੱਥ  
ਕੰਬਦਾ ਅੱਕ ਦਾ ਡੰਡਾ  
ਉਮਰਾਂ ਦੀ ਪੀੜ੍ਹ ਦਾ  
ਚੇਤਾ ਕਰਾਏਗਾ ਕਿਸ ਤਰ੍ਹਾਂ ?

ਸਮਾਂ ਨਹੀਂ ਬੈਠ ਲਾਗੇ  
ਦੁੱਖ ਸੁੱਖ ਸੁਣਨ ਦਾ  
ਤੂੰ ਆਪਣੇ ਇਸ ਮੁਕਾਮ ਦਾ  
ਰਿਣ ਚੁਕਾਏਗਾ ਕਿਸ ਤਰ੍ਹਾਂ ?

\*

## ਵਕਤ ਦੀ ਲੋੜ

ਉਸ ਦੇ ਬੋਲਾਂ ਚੋਂ  
ਹੁਣ ਪਹਿਲਾਂ ਵਰਗਾ  
ਨਿੱਘ ਕਿਉਂ ਨਹੀਂ

ਉਹ ਖਿੱਝਿਆ ਖਿੱਝਿਆ  
ਤੇ ਉਖੜਿਆ ਉਖੜਿਆ  
ਕਿਉਂ ਰਹਿੰਦਾ ਏ !

ਕਦੀ ਨਹੀਂ ਆਖਦਾ  
ਦਿਲ ਨਹੀਂ ਲਗਦਾ  
ਕਦੀ ਨਹੀਂ ਆਖਦਾ  
ਤੇਰੇ ਬਿਨ ਉਦਾਸ ਹਾਂ।

ਵਕਤ ਦੀ ਲੋੜ ਜਾਂ  
ਪਿਆਰ ਚ ਨਿੱਘ ਨਹੀਂ  
ਕਦੀ ਨਹੀਂ ਆਖਦਾ  
ਕਿ ਤੇਰੇ ਬਿਨ ਜੀਉਣ ਨਹੀਂ !

ਜੰਬਾਂ ਦੀਆਂ ਗੱਲਾਂ  
ਪੈਸਿਆਂ ਦਾ ਹਿਸਾਬ  
ਕਦੀ ਨਹੀਂ ਆਖਦਾ  
ਤੂੰ ਮੇਰੀ ਜਗੀਰ ਏ।

ਸੱਤ-ਸੁਮੰਦਰੋਂ ਪਾਰ  
ਕਦੀ ਪਾਸ ਲੱਗਦਾ ਸੀ  
ਜੋ ਹੁਣ ਕੌਲ ਹੁੰਦਿਆਂ ਵੀ ਹਰ ਘੜੀ  
ਉਸ ਨੂੰ ਦਿਲ ਲੱਭਦਾ ਏ

ਊਹਨੂੰ ਕਾਹਦਾ ਫਿਕਰ ?  
ਊਸ ਦਾ ਇਹ ਆਖਣਾ ਕਿ  
ਜਾਹ ਫਿਕਰ ਤੋਂ ਮੁਕਤ ਕੀਤਾ  
ਜਾਂ ਹੱਲ ਹੀ ਥੋਹ ਲਿਆ ?

ਇਹ ਦਿਲ ਦੀ ਪੀੜ  
ਸਿਰਫ਼ ਦਿਲ ਹੀ ਭੁਗਤੇਗਾ  
ਸਭ ਕੁਝ ਪਾਰਦਰਸ਼ੀ ਏ  
ਪਰਦਿਆਂ ਦੇ ਆਰ ਪਾਰ।

\*

## ਦਹਿਸਤ

ੁੱਤ ਬਦਲੇ ਦਹਿਸਤ ਦੀ  
ਪੱਤੜੜ ਦਾ ਸੋਗ ਲਿਖ  
ਇਸ਼ਲਾਕ ਦੀ ਗੱਲ ਕਰ  
ਭਾਵੇਂ ਜਜਬੇ ਦਾ ਲੋਰ ਲਿੱਖ।

ਕਹਿਰ ਦੀ ਸ਼ਾਮ ਵਿਚ  
ਠਿਮਟਾਉਂਦੇ ਦੀਵਿਆ  
ਆਪਣਾ ਪ੍ਰਛਾਵਾ ਛੱਡ  
ਚਾਨਣ ਦੇ ਬੋਲ ਲਿਖ।

ਪਲ ਦੋ ਪਲ ਬੋਲ ਕੇ  
ਜੱਗ ਬਦਲਣ ਦਾ ਕਰੇ ਦਾਅਵਾ  
ਬਦਲੇ ਰੁਖ ਹਵਾ ਦਾ  
ਕੁਝ ਐਸਾ ਹੋਰ ਲਿਖ।

ਕੰਨਾਂ ਚੌਂ ਗੁੰਝਦੀਆਂ  
ਚੀਕਾਂ ਆਹਾਂ ਤੇ ਗੋਲੀਆਂ  
ਕਰ ਗਿਣਤੀ ਸਿਤਮਾਂ ਦੀ  
ਨਾ ਘੁੱਗੀਆਂ ਤੇ ਮੌਰ ਲਿਖ।

ਘੇਰਾ ਧਰਮਾਂ ਮਜ਼ਬਾਂ ਦਾ  
ਖੜੋਤ ਹੈ ਜਿੱਦਗੀ ਦੀ  
ਤੂੰ ਇਕ ਪਾਪੀ ਏਂ  
ਰਾਹਾਂ ਦੀ ਤੌਰ ਲਿਖ।

ਪੈ ਗਏ ਕੁਰਾਹੇ ਜੋ  
ਮੰਜ਼ਿਲ ਦੇ ਪੁਜਾਰੀ ਸਨ  
'ਗੁਰਾਇਆ' ਮੁੜ ਆਉਣ ਘਰੀਂ  
ਖਤ ਐਸਾ ਜੋੜ ਲਿਖ।

\*

## ਸ਼ਹਿਰ

ਇਸ ਸ਼ਹਿਰ ਦੀਆਂ ਕੰਪਾਂ  
ਚੁੱਪ ਕਿਉਂ ਨੇ  
ਇਨ੍ਹਾਂ ਕੰਪਾਂ ਵਿਚ  
ਕੋਈ ਦਰਾੜ ਕਿਉਂ ਨਹੀਂ।

ਇਸ ਸ਼ਹਿਰ ਦੀਆਂ ਖਿੜਕੀਆਂ  
ਬੰਦ ਕਿਉਂ ਨੇ  
ਇਨ੍ਹਾਂ ਖਿੜਕੀਆਂ ਚੋਂ  
ਆਉਂਦੀ ਆਵਾਜ਼ ਕਿਉਂ ਨਹੀਂ ?

ਇਸ ਸ਼ਹਿਰ ਦੇ ਲੋਕ  
ਲਾਸ਼ਾਂ ਕਿਉਂ ਨੇ ?  
ਇਨ੍ਹਾਂ ਦੇ ਬੁੱਲ੍ਹਾਂ ਤੇ  
ਵਕਤ ਦੀ ਪੁਕਾਰ ਕਿਉਂ ਨਹੀਂ ?

ਇਸ ਸ਼ਹਿਰ ਦੀ ਹਰ ਚੀਜ਼  
ਛਰੇਬ ਕਿਉਂ ਹੈ  
ਇਸ ਸ਼ਹਿਰ ਵਿਚ  
ਕਿਸੇ ਤੇ ਇਤਥਾਰ ਕਿਉਂ ਨਹੀਂ ?

ਇਸ ਸ਼ਹਿਰ ਦੀ ਹਰ ਅੰਦਰ  
ਇਸਤਿਹਾਰ ਕਿਉਂ ਹੈ ?  
ਇਸ ਦੇ ਸਿਰ 'ਤੇ  
ਜੰਗ-ਜਨਣੀ ਦਾ ਤਾਜ ਕਿਉਂ ਨਹੀਂ।

ਇਸ ਸ਼ਹਿਰ ਨੂੰ ਪਾਵੋ-ਲਾਅਨਤਾਂ  
ਫਿਟਕਾਰੋਂ ਵੇਂ ਕੋਈ  
ਇਸ ਦੀ ਹੋਂਦ ਵਿਚ  
ਸਤਿਅਮ ਦਾ ਸੰਸਕਾਰ ਕਿਉਂ ਨਹੀਂ ?

ਇਸ ਸ਼ਹਿਰ ਨੂੰ ਦੇਵੋ ਵਾਸਤਾ  
ਚੰਨ ਸੂਰਜਾਂ ਦਾ  
ਇਸ ਸ਼ਹਿਰ ਵਿਚ  
ਸ਼ਰਮ ਹਯਾ ਕਿਉਂ ਨਹੀਂ।

\*

## ਜਿਦ

ਉਸ ਨੇ ਜਿਦ ਕੀਤੀ ਸੀ  
ਰੋਸ਼ਨੀਆਂ ਦੇ ਸ਼ਹਿਰ ਜਾਣ ਦੀ  
ਮੈਂ ਪੁੰਨਿਆਂ ਦੀ ਰਾਤ  
ਜਾਨ ਦੇ ਕੇ ਮੁੱਲ ਬੁਰੀਦ ਲਈ।

ਉਸ ਦੇ ਪੈਰਾਂ 'ਚੋਂ  
ਕੰਕਰ ਨਾ ਚੁਭ ਜਾਏ  
ਮੈਂ ਹੂੰਝ ਕੇ ਰਾਹਾਂ ਨੂੰ  
ਹਰ ਕੰਡਾ ਝੋਲੀ ਪਾ ਲਿਆ।

ਦਿਨ ਮਹੀਨੇ ਸਾਲ ਲੰਘੇ  
ਇਹ ਆਉਂਦੇ ਤੇ ਜਾਂਦੇ ਰਹੇ  
ਵਕਤ 'ਤੇ, ਉਮਰ 'ਤੇ  
ਕਿਸੇ ਦਾ ਬੰਧਨ ...ਕਦ ਰਿਹਾ ?

ਦੌਲਤ ਦਾ ਛਾਬਾ ਜਦ ਭਾਰਾ ਹੋਇਆ  
ਗਹਤ ਦਾ ਪਾਸਕੂ ਗਲ ਲਗ ਗੋਇਆ  
ਮੈਂ ਵਾਂਗ ਸਮਝੌਤੇ ਦੇ  
ਜੀਵਨ ਬਿਤਾ ਲਿਆ।

ਹੁਣ ਮਿਲਣ ਨਾ ਮਿਲਣ ਨਾਲ  
ਬਹੁਤਾ ਫਰਕ ਨਹੀਂ ਪੈਂਦਾ  
ਬ੍ਰਿਗਾ ਦੀ ਪੀੜ ਨੇ ਮੈਨੂੰ  
ਸਹਿਦੜ ਹੈ ਬਣਾ ਲਿਆ।

ਜਦ ਮੇਰੇ ਸੁੱਖਾਂ ਦੀ  
ਉਹ ਕਦੀ ਗੱਲ ਕਰੇ  
ਲੱਗੇ ਜਿਵੇਂ ਦਿਲ ਦੇ ਵਿਚ  
ਕੋਈ ਬੰਜ਼ਰ ਖੁਭਾ ਗਿਆ।

ਕਦਮਾਂ ਚੋਂ ਸ਼ਬਦਾਂ ਦੀਆਂ  
ਜਦ ਪਾਏ ਬੇੜੀਆਂ  
ਝੋਲੀ ਵਿਚ ਕੰਡਿਆਂ ਨੇ  
ਲੱਗੇ ਖੂਨ ਵਗਾ ਲਿਆ।

ਮੈਂ ਕੰਧ ਵਾਂਗ ਰਹਿਕੇ ਵੀ  
ਗਗਨਾਂ ਦੀ ਰਹੀ ਗੱਲ ਕਰਦੀ  
ਕੁਝ ਰਹਿਣ ਲਈ ਵਕਤ ਹੀ ਨਹੀਂ ਮਿਲਿਆ  
ਮੈਂ ਰਹਿ ਗਈ ਹੁੰਗਾਰਾ ਭਰਦੀ।

ਅੱਗੇ ਲੰਘ ਗਿਆ ਕਾਫਲਾ  
ਪੁਛ-ਪੁਛ ਕੇ ਰਾਹ ਮੈਨੂੰ  
ਮੇਰਾ ਵਜ਼ੂਦ ਚੌਰਾਹੇ ਵਿਚ  
ਕਿਸੇ ਦੇ ਨਜ਼ਰੀ ਹੀ ਨਹੀਂ ਪਿਆ।

\*

## ਸਿਕਵਾ

ਅੱਜ ਤੇਰੇ ਨਾਲ ਚੰਦਰਿਆ ਰੱਬਾ  
ਇਕ ਸਿਕਵਾ ਮੈਂ ਕਰਨਾ ਏ  
ਮਾਸੂਮ ਧੀਆਂ ਦੀ ਭੋਲੀ ਮਾਂ ਦਾ  
ਕਤਲ ਤੇਰੇ ਸਿਰ ਮੜ੍ਹਨਾ ਏ।

ਤੇਰੇ ਘਰ ਵੀ ਆਉਣ ਮੁਕਾਣਾਂ  
ਲੁਟਿਆ ਤੇਰਾ ਸੰਸਾਰ ਹੋਵੇ  
ਛਾਤੀ ਨਾਲੋਂ ਤੋੜ ਕੇ ਸੁੱਟਿਆ  
ਦਸ ਮਹੀਨੇ ਦਾ ਬਾਲ ਹੋਵੇ  
ਇਕ ਤੇਰੇਂ ਦੂਜੀ ਲਾਵੇ ਸੀਨੇ  
ਚਾਰ ਧੀਆਂ ਦਾ ਬਾਪ ਹੋਵੇਂ  
ਜੀਣ ਦੀ ਸਿਕ ਹੋਵੇ ਨਾ ਪੂਰੀ  
ਦਿਲ ਵਿਚ ਦਰਦ ਫਰਾਕ ਹੋਵੇ  
ਕੰਧਾਂ ਦੇ ਕੇ ਮਾਂ ਬੱਚਿਆਂ ਦੀ  
ਪਏ ਸਿਵਿਆਂ ਵਿਚ ਖੜ੍ਹਨਾ  
ਅੱਜ ਤੇਰੇ ਨਾਲ ਚੰਦਰਿਆ ਰੱਬਾ  
ਮੈਂ ਵਿਚ ਚੁਰਾਹੇ ਲੜਨਾ

ਅੱਧੀ ਰਾਤ ਤੱਕ ਮਾਂ ਉਡੀਕਣ  
ਫਿਰ ਸੌਂ ਜਾਣ ਅਨਭੋਲ ਕਲੀਆਂ  
ਮਾਂ ਮਰੀ ਨੂੰ ਦੇਖ ਨਾ ਰੋਣ  
'ਆਖਣ ਸੁਤੀ ਅਂ ਮੰਮੀ' ਕਿਸਮਤ ਸੜੀਆਂ  
ਮਾਂ ਦੀ ਚਿੱਖਾ ਨੂੰ ਅੱਗ ਲੱਗੀ  
ਉਹ ਖੇਡਾਂ 'ਚ ਵਿਸਰੀਆਂ  
ਲੋਕ ਸੀਨੇ ਨਾਲ ਲਾ ਲਾ ਰੋਣ  
ਤੂੰ ਦੇਖ ਨਾ ਸਕੇ ਬਾਲੜੀਆਂ  
ਇਸ ਤਰ੍ਹਾਂ ਚੁੱਪ-ਚਾਪ ਅਨਜਾਣੇ

ਤੇਰਾ ਲੁੱਟਿਆ ਗਿਆ ਜਹਾਨ ਹੋਵੇ  
ਖੁਸ਼ੀਆਂ ਰੁੱਸ ਕੇ ਤੁਰ ਜਾਣ  
ਤੇਰਾ ਵਿਹੜਾ ਸੁੰਨ-ਮਸਾਨ ਹੋਵੇ  
ਨਿੱਤ ਬਿ੍ਹੋਂ ਦੇ ਪਾਏਂ ਕੀਰਨੇ  
ਨਿੱਤ ਪਈ ਕੱਬਰਾਂ ਵਿਚ ਸੜਨਾ  
ਅੱਜ ਤੇਰੇ ਨਾਲ ਚੰਦਰਿਆ ਰੱਬਾ  
ਮੈਂ ਵਿਚ ਚੁਰਾਹੇ ਲੜਨਾ।

\*

(ਭਾਬੀ ਦਲਬੀਰ ਦੀ ਭਰ ਜਵਾਨੀ (1981) ਵਿਚ ਹੋਈ ਮੌਤ ਦੇ ਦੁੱਖ  
ਵਿਚ ਭਿੱਜ ਕੇ ਲਿਖੀ ਕਵਿਤਾ)

## ਵੀਰ ਆਜ਼ਾਦ

(ਪ੍ਰੋ. ਡਾ: ਨਿਰਮਲ ਸਿੰਘ ਆਜ਼ਾਦ ਦੇ ਨਾਮ)

ਉਹ ਧਨੀ ਕਲਮ ਦਾ  
ਉਹ ਸੀ ਸ਼ਬਦਾਂ ਦਾ ਸ਼ਹਿਨਸ਼ਾਹ  
ਉਹ ਪਿਤਾ 'ਵੀਰ ਮੇਰਾ' ਗੁਰੂ  
ਰਾਮ-ਰਹੀਮ-ਖੁਆਜ਼ਾ।

ਉਹ ਤੁਰੇ ਤਾਂ ਧਰਤੀ ਕੰਬੇ  
ਉਹ ਬੋਲੇ ਤਾਂ ਅੰਬਰ ਡੋਲੇ  
ਉਹ ਹੱਸੇ ਤਾਂ ਹੱਸੇ ਖੁਦਾਈ  
ਉਦੀ ਚੁੱਪ ਸੱਨਾਟੇ ਸਿਰਜੇ।

ਉਹ ਸਲੀਕਾ ਜਿਉਣ ਦਾ ਸੀ  
ਇਕ ਦਿਸ਼ਾ ਸੀ ਉਹ  
ਜੋ ਸਾਹਾਂ ਨੂੰ ਮਹਿਕਾਉਂਦੀ  
ਇਕ ਫਿਜ਼ਾ ਸੀ ਉਹ।

ਉਹ ਆਗਾਮੀ ਵਕਤ ਨੂੰ  
ਕਾਗਜ਼ ਤੇ ਉਲੀਕ ਧਰਦਾ ਸੀ  
ਉਹ ਸਾਮਰਾਜੀਆਂ ਦੀ ਹਿੱਕ ਤੇ  
ਬਾਲ ਕੇ ਦੀਵਾ ਧਰਦਾ ਸੀ  
ਉਹ ਗੁਰਬਤ ਮਾਰੀ ਕਿਸਾਨੀ  
ਦਾ ਹਉਕਾ ਸੀ  
ਪੋਟਾ-ਪੋਟਾ ਕਰ ਮਾਰਿਆ ਉਸ ਨੂੰ  
ਇਕ ਵਾਰ ਨਾ ਉਹ ਮਰਦਾ ਸੀ।

ਟੁੱਟ ਖਿੰਡ ਬਿਖਰ ਕੇ ਵੀ  
ਉਹ ਅੱਖਰਾਂ ਨੂੰ ਘੜਦਾ ਰਿਹਾ  
ਆਸਰਾ ਬੇ-ਆਸਰਾ ਵਕਤ ਨੂੰ  
ਮੁੱਠੀ ਵਿਚਾਂ ਫੜਦਾ ਰਿਹਾ।

ਉਹ ਸਮੁੰਦਰਾਂ ਤੋਂ ਛੂੰਘਾ ਸੀ  
ਉਹ ਅੰਬਰ ਤੋਂ ਉੱਚਾ  
ਉਹ ਤਾਂ ‘ਨਿਰਮਲ’ ਨਿਰਮਲ ਸੀ  
ਉਹ ਸੁੱਚੇ ਪਾਣੀ ਤੋਂ ਵੀ ਸੀ ਸੁੱਚਾ।

ਉਸ ਸੁੱਚੇ ਪਾਰਸ-ਮੋਤੀ ਤੇ  
ਇਕ ਹਨ੍ਹੇਰੀ ਝੂਲੀ ਆ  
ਉਹ ਤਿਣਕਾ-ਤਿਣਕਾ ਟੁੱਟ ਗਿਆ  
ਜ਼ਾਲਿਮ ਨੁੱਕਰ ਗਏ ਲਗਾ।

ਇਕ ਦਿਨ ਹੋਣੀ ‘ਵਕਤ’ ਦੀ  
‘ਵਕਤ’ ਉਸ ਦਾ ਹੈ ਗਿਆ  
ਤੇ ਫੁੱਨੀਆਂ ਦੇ ਕਟਹਿਰੇ ਵਿਚ  
‘ਆਜ਼ਾਦ’ ਇਕੱਲਾ ਖਲੋ ਗਿਆ।

ਰੱਜ-ਰੱਜ ਕੇ ਪੱਥਰ ਮਾਰੇ ਉਨ੍ਹਾਂ  
ਜਿਨ੍ਹਾਂ ਤੇ ਵਿਸ਼ਵਾਸ ਜਤਾਇਆ  
ਉਹ ਹੀ ਦੇ ਗਏ ਧੱਕਾ  
ਜਿਨ੍ਹਾਂ ਨੂੰ ਉਗਲੀ ਫੜ ਤੁਰਾਇਆ।

ਉਹ ਲੋਕ ਤਖ਼ਤਾਂ ਦਾ ਬਾਦਸ਼ਾਹ  
ਲਾਹਕੇ ਤਖ਼ਤੇ ਤੇ ਬਿਠਾ ਦਿੱਤਾ  
ਪਰ ਉਹ ਮੇਰਾ ‘ਵੀਰ’ ਮਰਿਆ ਨਹੀਂ  
ਉਸ ਨਾਲ  
ਚੰਦਰੇ ਵਕਤ ਨੇ ਧੋਖਾ ਕਮਾ ਦਿੱਤਾ।

ਉਹ ਜਾਂਦਾ ਹੈ ਲੋਕਾਂ ਵਿਚ  
ਕੰਬਣੀ ਛੇੜਦੇ ਨੇ ਉਸਦੇ ਬੋਲ  
ਹੁਣ ਵੀ ਜੋਕਾਂ ਵਿਚ...

\*

## ਭੁਦਾ ਹੋ ਗਈ

ਮੈਂ ਦੁੱਖਾਂ ਦੀ ਇਤਹਾ ਚੋਂ  
ਇਤਾਹ ਹੋ ਗਈ ਹਾਂ  
ਮੈਂ ਝੱਖੜਾਂ ਚ ਘਰ ਕੇ  
ਫਿਜ਼ਾ ਹੋ ਗਈ ਹਾਂ।

ਕੀ ਸਮੇਂ ਦੇ ਡੱਗਾਟੇ  
ਮਿਟਾਉਣਗੇ ਹੋਂਦ ਮੇਰੀ ?  
ਮੈਂ ਲਹਿਰਾਂ ਨਾਲ ਮਿਲ ਕੇ  
ਦਰਿਆ ਹੋ ਗਈ ਹਾਂ।

ਇਕ ਸਮਾਂ ਸੀ ਤੱਤੇ ਸਾਹਾਂ  
ਤੋਂ ਵੀ ਭਰ ਲੱਗਦਾ ਸੀ  
ਹੁਣ ਤੇ ਅੱਗ ਤੋਂ ਵੀ  
ਬੇਪ੍ਰਵਾਹ ਹੋ ਗਈ ਹਾਂ।

ਕਿਸ ਨੂੰ ਆਪਣੇ ਬਚਣ ਲਈ  
ਆਖਾਂ ਅਗਵਾਈ ਦੇਣ ਲਈ  
ਮੈਂ ਭੁਦ ਮੁਜਰਮ ਤੇ  
ਭੁਦ ਗਵਾਹ ਹੋ ਗਈ ਹਾਂ।

ਮੈਂ ਸਭ ਕੁਝ ਸਹਿ ਲਿਆ  
ਕੁੱਖ ਦੀ ਪੀੜ ਦੇ ਵਾਂਗੂ  
ਮੈਂ ਮਾੜੇ ਵਕਤ ਲਈ  
ਦਵਾ ਹੋ ਗਈ ਹਾਂ।

ਮੈਂ ਤਿਣਕਾ ਤਿਣਕਾ ਟੁੱਟ ਕੇ  
ਵੀ ਸਾਬਤ-ਸਬੂਤ ਰਹੀ  
ਹੁਣ ਤਾਂ ਇੱਜ ਲੱਗਦਾ  
ਮੈਂ ਭੁਦਾ ਹੋ ਗਈ ਹਾਂ।

\*

## ਮੇਰੀ ਕਥਾ

ਮੈਂ ਜਨਮ ਤੋਂ ਬਲੀ ਦੀ  
ਭੇਟ ਚੜ੍ਹੀ ਹਾਂ  
ਮੈਂ ਜਨਮ ਤੋਂ ਆਪੇ  
ਨਾਲ ਲੜੀ ਹਾਂ।  
ਕਿ ਮੈਂ ਜਗ ਜਨਣੀਂ ਹਾਂ।

ਮਾਂ ਨੇ ਚੁੱਲੇ ਚੌਂਕੇ ਲਈ  
ਘਰ ਰੱਖ ਲਿਆ  
ਮੈਂ ਕਿਸੇ ਸਕੂਲ ਵਿਚ  
ਨਹੀਂ ਪੜ੍ਹੀ ਹਾਂ।

ਵੀਰ ਨੇ ਰਾਤ ਨੂੰ ਸੁਭਾ ਦਾ  
ਰਸਤਾ ਦਖਾਇਆ  
ਪਰ ਮੈਂ ਬਰਸਾਤ ਵਿਚ  
ਚੌਰਸਤੇ ਵਿਚ ਖੜ੍ਹੀ ਹਾਂ।

ਪਤੀ ਨੇ ਕੋਸ਼ਿਸ਼ ਨਾ ਕੀਤੀ  
ਮੇਰੇ ਅਹਿਸਾਸ ਨੂੰ ਤੱਕਣ ਦੀ  
ਮੈਂ ਦਹਾਕਿਆਂ ਤੱਕ  
ਹਿਜਰਾਂ 'ਚ ਬੜੀ ਹਾਂ।

ਟੁੱਟੇ ਪੱਤੇ ਵਾਂਗ ਹਵਾ ਨੇ  
ਉਡਾਇਆ ਜਿੱਦਾਂ ਚਾਹਿਆ ਉਸ  
ਤੇ ਮੈਂ ਭਰ-ਭਰ ਕੇ ਹਉਂਕੇ  
ਨੁੱਕਰਾਂ 'ਚ ਵੜੀ ਹਾਂ।

ਮੈਂ ਖਿਲਗੀ ਪੁਲਗੀ ਬੇਤੁਕ  
ਆਸੀਮ ਸ਼ਕਤੀ ਹਾਂ  
ਜਿਵੇਂ ਹਵਾ 'ਚ ਨਮੀ...ਪਰ  
ਮੈਂ ਨਿਰਾਸਾ ਨਾਲ ਖੜ੍ਹੀ ਹਾਂ।

ਮੈਂ ਕਦੀ ਹਾਰ ਮੰਨੀ ਨਹੀਂ  
ਸਾਹਾਂ ਲਈ ਆਹਰ ਲੱਭਦੀ ਹਾਂ  
ਮੈਂ ਇਕ ਸੰਘਰਸ਼ ਹਾਂ  
ਸੰਘਰਸ਼ਾਂ ਦੀ ਕੜੀ ਹਾਂ।

ਮੈਂ ਇਕ ਮਰਦਾਨੀ ਹਾਂ  
ਜੋ ਕਹਿਰਾਂ ਸੰਗ ਲੜੀ ਹਾਂ  
...ਤੇ ਤੁਫਾਨਾਂ ਵਿਚ  
ਰੁੱਖ ਵਾਂਗ ਖੜੀ ਹਾਂ।  
ਕਿ ਮੈਂ ਜਗ ਜਲਣੀ ਹਾਂ।

\*

## ਭੁਲੇਖਾ

ਮੈਂ ਤੇਰੀ ਹੀ ਮਹਿਬੂਬ ਹਾਂ ਸਿਰਫ਼  
ਤੇਰਾ ਭੁਲੇਖਾ ਏ  
ਮੈਂ ਇੱਜਤਾਂ ਨੂੰ ਪਾਲਦੀ  
ਪੱਗਾਂ ਨੂੰ ਦਾਗਾਂ ਤੋਂ ਬਚਾਉਂਦੀ  
ਇਕ ਧੀ ਵੀ ਹਾਂ।

ਮੈਂ ਤੇਰਾ ਹੀ ਪਿਆਰ ਹਾਂ  
ਤੇਰਾ ਭੁਲੇਖਾ ਏ  
ਵੀਰਾਂ ਦੇ ਮੋਹ 'ਚ ਛੁੱਬੀ  
ਭੈਣ ਵੀ ਹਾਂ। ਸਹਿਬਾਂ ਜਿਹੀ!

ਮੈਂ ਤੇਰੀ ਖੈਰਖਾਹ ਹਾਂ  
ਤੇਰਾ ਭੁਲੇਖਾ ਏ  
ਧੀਆਂ ਦੀ ਸੁੱਖ ਮੰਗਦੀ  
ਮਾਂ ਵੀ ਹਾਂ।

ਮੈਂ ਤੇਰੇ ਲਈ ਜਿੰਦਾ ਹਾਂ  
ਤੇਰਾ ਭੁਲੇਖਾ ਏ  
ਮੈਂ ਤਿਣਕਿਆ ਦੀ ਹੋਂਦ 'ਚੋਂ  
ਧਰਤੀ ਦੀ ਧੜਕਣ ਹਾਂ।

ਤੂੰ ਮੇਰਾ ਅੰਗ ਰੱਖਅਕ  
ਤੇਰਾ ਭੁਲੇਖਾ ਏ  
ਮੈਂ ਧਾਰ ਹਾਂ ਬੰਡੇ ਦੀ  
ਤਲਵਾਰ ਦੀ ਛਾਂ ਵੀ ਹਾਂ।

ਮੇਰੀ ਸੀਮਾ ਘਰ ਦੀਆਂ ਕੰਧਾਂ  
ਤੇਰਾ ਭੁਲੇਖਾ ਏ  
ਮੈਂ ਧਰਤੀ ਤੋਂ ਅੰਬਰ ਤੱਕ  
ਕਦੀ ਪਾਣੀ ਕਦੀ ਸੂਰਜ ਹਾਂ।

\*

## ਮੁਹੱਬਤ

ਉਸ ਦੀ ਖਾਮੋਸ਼ੀ  
ਨੇ ਕਿਹਾ  
ਕੁਝ ਮੇਰੇ ਨਾਮ  
ਲਿਖ ਦੇ

ਮੈਂ ਚੁਪ ਦੇ ਸ਼ਬਦ  
ਲਿੱਖ ਦਿੱਤੇ  
ਨਸੀਹਤ ਕੀਤੀ ਸ਼ੋਰ ਨੇ  
'ਨਾ ਪੜ੍ਹੀਂ'

ਗੁਆਚ ਜਾਣਗੇ ਬੜੇ  
ਅਣਜਾਣ ਨੇ  
ਉੰਗਲੀ ਲਾ ਕੇ ਆਪਣੇ  
ਨਾਲ ਰੱਖੀਂ।

ਕਈ ਸਾਲਾਂ ਬਾਅਦ  
ਮੈਂ ਦੇਖਿਆ  
ਅਹਿਸਾਸ ਨੂੰ ਉੰਗਲੀ ਲਾਈ  
ਤੁਰ ਰਿਹਾ!

ਮੈਂ ਹੌਕਾ ਭਰਕੇ  
ਪੁਛ ਲਿਆ  
ਬੜਾ ਅੱਖਾ ਏ ਪੀੜ 'ਚ  
ਅਹਿਸਾਸ ਪਾਲਣਾ!

ਉਸ ਨੀਵੀਂ ਪਾਈ  
ਕਹਿ ਦਿੱਤਾ  
ਮੁਹੱਬਤ ਹੁੰਦੀ ਏ  
ਇਕ ਘਾਲਣਾ!

ਮੈਂ ਹੱਸ ਕੇ ਕਿਹਾ  
ਇਕ ਮਜਾਕ  
ਤੂੰ ਕਿਉਂ ਦਿਲ 'ਤੇ  
ਲਾ ਲਿਆ ।

ਉਸ ਕਰੋਧ 'ਚ ਕਿਹਾ  
ਚੁੱਪ ਨੂੰ  
ਮੈਂ ਹੁੰਗਾਰਾ ਭਰਨਾ  
ਸਿੱਖਾ ਰਿਹਾਂ ।

\*

## ਮਜ਼ਦੂਰ ਕੁੜੀ ਨੂੰ

ਹਰ ਕੋਈ ਦੇਖਦਾ  
ਦਗੁਦਾ ਹੁਸਨ ਤੇਰਾ  
ਦੁੱਖਾਂ ਦੀ ਤਹਿ  
ਕਿਸੇ ਦੇਖੀ ਨਹੀਂ  
ਸੜਕਾਂ ਤੇ ਰੋੜੇ ਕੁੱਟਦੀ  
ਉਮਰਾ ਗੁਆ ਦੇਂਦੀ ਏ  
ਤੇਰੀ ਕਿਰਤ ਕਦੀ  
ਕਿਸੇ ਬਜ਼ਾਰ 'ਚ ਵੇਚੀ ਨਹੀਂ।

ਤੂੰ ਬਦਨਸੀਬ ਏਂ  
ਨਸੀਬਾਂ ਦੀ ਦੁਨੀਆਂ 'ਚ  
ਕਿਉਂਕਿ ਤੈਨੂੰ ਆਪਣੇ  
ਮੁੱਲ ਦਾ ਅਹਿਸਾਸ ਨਹੀਂ  
ਤੂੰ ਪਦਮਣੀ ਹੈ 'ਲਕਸ਼ਮੀ' ਹੈ  
ਸੁਭਾ ਹੈ ਸ਼ਾਮ ਨਹੀਂ  
ਪਰ ਝੌਪੜੀਆਂ ਬਿਨਾਂ ਤੇਰਾ  
ਕੋਈ ਦੂਜਾ ਟਿਕਾਣਾ ਨਹੀਂ।

ਤੇਰੀਆਂ ਖੁਸ਼ਕ ਅੱਖਾਂ ਵਿਚ  
ਕੋਈ ਸੁਪਨਾ ਨਹੀਂ ਤਰਦਾ  
ਤੇਰੇ ਕੌਸਲ ਦਿਲ ਤੇ  
ਕੋਈ ਦਿਲ ਨਹੀਂ ਮਰਦਾ  
ਤੇਰੇ ਸੁੱਕੇ ਹੋਠਾਂ ਤੇ  
ਕੋਈ ਗੀਤ ਲਰਜਾਉਂਦਾ ਨਹੀਂ  
ਇਕ ਟੁੱਕ ਤੋਂ ਬਿਨਾਂ  
ਤੈਨੂੰ ਕੁਝ ਭੌਂਦਾ ਨਹੀਂ।

ਤੂੰ ਆਦੀ ਹੋ ਗਈ ਏ  
ਆਪੇ ਨੂੰ ਪਰਚਾਉਣ ਦੀ  
ਤੂੰ ਆਦੀ ਹੋ ਗਈ ਏ  
ਭੁੱਖੇ ਛਿੱਡ ਸੌਣ ਦੀ

ਸਦੀਆਂ ਦੀ ਦੌੜ 'ਚ  
ਤੂੰ ਥੱਕ ਗਈ ਏਂ  
ਬਲਦੇ ਚਰਾਗ ਪਰ,  
ਰਾਂਹ 'ਚ ਰੱਖ ਗਈ ਏਂ।

ਆ ਬੈਠ ਕੇ ਲਿਖੀਏ  
ਮੇਰੇ ਹੱਥ ਕਲਮ ਏ  
ਤੇਰੇ ਕੋਲ ਕਹਾਣੀ ਏ  
ਇਥੇ ਨਾ ਕੋਈ ਰਾਜਾ  
ਤੇ ਨਾ ਕੋਈ ਰਾਣੀ ਏ  
ਆ ਕੁਝ ਕਹੀਏ ਸਮਾਜਕ ਵੰਡੀਆਂ ਤੇ  
ਹੱਕ ਦਾ ਦੇਈਏ ਹੋਕਾ  
ਚੁਗਹਿਆਂ ਤੇ ਡੰਡੀਆਂ 'ਤੇ।

ਆ ਕਿ  
ਪੀੜਾਂ ਪਰੁਤਿਆਂ ਦੀ  
ਹੋਕ ਬਣ ਜਾਈਏ  
ਸੰਘਰਸ਼ ਦੀ।

\*

## ਸੁਪਨਿਆਂ ਦਾ ਪੰਡੀ

ਕਦੀ ਚਾਅ ਸੀ  
ਭਾਂਡੇ ਮਾਂਜ਼, ਥਾਂ ਹੁੰਝ  
ਤੀਲਾਂ ਕੱਢਣ ਜਾਣ ਦਾ  
ਚੁਰਾਸੇ ਤੇ ਕੋਠੀਆਂ 'ਤੇ  
ਬੰਨ੍ਹ ਬੰਨ੍ਹ ਬਹੁਕਰਾਂ  
ਗਿਣਤੀ ਵਧਾਉਣ ਦਾ।

ਕਦੀ ਚਾਅ ਸੀ  
ਛੇਤੀ ਕੰਮ ਮੁਕਾ ਕੇ  
ਦਰੀਆਂ 'ਤੇ ਬਹਿਣ ਦਾ  
ਪਾ ਕੇ ਵੇਲਾਂ ਬੂਟੇ  
ਮਨ ਪ੍ਰਚਾਉਣ ਤੇ  
ਸਹੇਲੀਆਂ ਤੋਂ ਲੁਕਾਉਣ ਦਾ।

ਕਦੀ ਚਾਅ ਸੀ  
ਸ਼ਗਨਾਂ ਵਿਆਹਾਂ 'ਤੇ  
ਗਾਉਣ ਜਾਣ ਦਾ  
ਕੱਢ ਹੇਕਾਂ ਲੰਮੀਆਂ  
ਪਾ ਪਾ ਕੇ ਬੋਲੀਆਂ  
ਨੱਚ-ਨੱਚ ਧਰਤੀ ਹਲਾਉਣ ਦਾ।

ਕਦੀ ਚਾਅ ਸੀ  
ਸਹੁਰੇ ਘਰ ਜਾਣ ਦਾ  
ਸੰਪੂਰਨ ਹਰ ਪੱਖ ਤੋਂ  
ਸੁਣੌਖੀ ਹਰ ਪਾਸਿਊਂ  
ਸਭ ਦੀਆਂ ਨਜ਼ਰਾਂ 'ਚ  
ਸੋਭਾ ਪਾਉਣ ਦਾ।

ਕਦੀ ਚਾਅ ਸੀ  
ਕਿਸੇ ਦੀ ਮਾਂ ਹੋਵਾਂ  
ਚਾਵਾਂ ਮਲਾਰਾਂ ਨਾਲ  
ਹਰ ਰੀਝ ਕਰਾਂ ਪੂਰੀ  
ਕਰਾਂ ਜਵਾਨ ਉਸਨੂੰ  
ਮੈਂ ਉਸ ਦੀ ਡਾਂ ਹੋਵਾਂ।

ਤੇ...  
ਅੱਜ ਚਾਅ ਹੈ  
ਹਰ ਪ੍ਰਥਮੇ ਰਾਹ ਉੱਤੇ  
ਇਕ ਠੰਡੀ ਮਿਠੜੀ ਡਾਂ ਹੋਵਾਂ  
ਹਰ ਯਤੀਮ ਦੀ ਮਾਂ ਹੋਵਾਂ  
ਬੇ ਆਸਰਿਆਂ ਦੀ ਬਾਂਹ ਹੋਵਾਂ।

\*

## ਧੀਆਂ

ਸਾਡੀ ਹੋਂਦ ਗੂੰਗੀ ਏ  
ਅਸੀਂ ਗੂੰਗੀ ਕੁੱਖ ਦੀਆਂ ਜਾਈਆਂ  
ਤੇਰੇ ਘਰ ਖੇਡਣ ਦੇ ਦਿਨ ਚਾਰ  
ਸੁਰਗਾਂ ਹੇਠ ਦੱਬ ਆਈਆਂ ।

ਅਸੀਂ ਧੀਆਂ ਵੇ ਬਾਬਲਾ  
ਹਰ ਘਰ ਨੂੰ ਬਣਾਉਂਦੀਆਂ  
ਅਸੀਂ ਨੂੰਹਾਂ ਵੇ ਸਹੁਰਾ ਜੀ  
ਹਰ ਘਰ 'ਚ ਪਰਾਈਆਂ ।

ਨੀ ਮਾਏ ‘ਜੱਗ ਜਨਣੀਏ’  
ਹੁਣ ਐਸਾ ਜੁਰਮ ਨਾ ਢਾਈਂ  
ਜੰਮੀ ਧੀ ਕੋਈ ਦੁਰਗਾ  
ਨਾ ਗੂੰਗੀ ਧੀ ਕੋਈ ਜਾਈਂ ।

ਨਾ ਹੌਕਾ ਭਰ ਕੇ ਤੱਕੀਂ  
ਨਾ ਪਾਸਾ-ਮੌੜ ਕੇ ਸੌਂਵੀਂ  
ਧੀਆਂ ਤਾਂ ਖੁਸ਼ਬੂ ਰੋਸ਼ਨੀ  
ਨਾ ਅੰਦਰ ਡੱਕ ਕੇ ਰੱਖੀ ।

\*

## ਊਤਸ਼ਾਹ

ਹੋਕਿਆਂ ਨਾਲ ਖੋਦ ਕੇ ਧਰਤੀ  
ਹੰਡਿਆਂ ਨਾਲ ਸਿਜ ਕੇ ਧਰਤੀ  
ਮੈਂ ਜੀਵਨ ਦੀਆਂ ਰਾਹਾਂ 'ਚੋਂ  
ਅਰਮਾਨ ਬੀਜੇ ਨੇ ।

ਹੱਡੀਆਂ ਦੀਆਂ ਘੜ ਕੇ ਕਲਮਾਂ  
ਲਹੂ ਦੀ ਭਰ ਕੇ ਸਿਆਹੀ  
ਕੌਰੀ ਜਿੰਦਗੀ ਲਈ ਖੁਦ  
ਕਿਸਮਤ ਦੇ ਅੱਖਰ ਉਲੀਕੇ ਨੇ ।

ਸੱਖਾਂ ਦੀ ਚਾਹ ਨਹੀਂ ਕੋਈ  
ਢੁੱਖਾਂ ਦਾ ਗਮ ਨਹੀਂ ਕੋਈ  
ਮੈਂ ਇਕ ਉਦੇਸ਼ ਲਈ  
ਹਿੰਮਤ ਦੇ ਭਰ ਪਿਆਲੇ ਪੀਤੇ ਨੇ ।

ਬੇਰੰਗ ਤਸਵੀਰ 'ਚੋਂ ਮਨਚਾਹੇ  
ਰੰਗਾਂ ਨੂੰ ਭਰ ਸਕਾਂ  
ਇਸੇ ਲਈ ਛੁੱਲਾਂ ਨੂੰ ਬੀਜ਼  
ਕੰਡਿਆਂ ਨਾਲ ਪਾਏ ਸ਼ਰੀਕੇ ਨੇ ।

\*

## ਵਿਰਸੇ ਦੀ ਮੌਤ

ਆਉ ! ਬਲਦੇ ਸੂਰਜਾਂ ਨੂੰ  
ਤਲੀਆਂ ਤੇ ਰੱਖ ਲਈਏ  
ਚੁੰਧਿਆਈਆਂ ਅੱਖਾਂ ਨੂੰ  
ਚਾਨਣ ਦੇ ਬੁੱਕ ਦੇਈਏ ।

ਧੀਆਂ ਭੈਣਾਂ ਬਣ ਗਈਆਂ  
ਲੇਬਲ ਬਜ਼ਾਰ ਦਾ  
ਆਉ ! ਨੰਗੇ ਜਿਸਮਾਂ ਨੂੰ  
ਪਾ ਕੱਢਨ ਢੱਕ ਦਈਏ ।

ਧਰਤੀ ਗੁਰੂ-ਪੀਰਾਂ ਦੀ  
ਮਰਿਆਦਾ ਭੁੱਲ ਗਈ  
ਆਉ ! ਲੱਭ ਕੇ ‘ਨਾਨਕ’ ਨੂੰ  
‘ਜਨਣੀ’ ਦਾ ਹਾਲ ਕਹੀਏ ।

ਮਾਂ ਦੇ ਵਾਰਸਾਂ  
ਮਾਂ ਦੀ ਬੋਲੀ ਲਗਾ ਦਿੱਤੀ  
ਆਉ ! ਇਸ ਬੇਹਯਾਈ ਨੂੰ  
ਵਿਰਸੇ ਦੀ ਮੌਤ ਕਹੀਏ ।

\*

## ਦਿਲ ਕਰਦਾ

ਮੈਂ ਇਕ ਤੁਢਾਨ ਨੂੰ  
ਸੀਨੇ ਵਿਚ ਛੁਪਾ ਕੇ ਰੱਖਿਆ  
ਮੈਂ ਦਿਲ ਦੀ ਚਾਹਤ ਨੂੰ  
ਦਿਲ ਤੋਂ ਲੁਕਾਅ ਕੇ ਰੱਖਿਆ।

ਪਾਲਦੀ ਕਦਰਾਂ-ਕੀਮਤਾਂ ਨੂੰ  
ਖੁਦ ਨਾਲ ਕਿਤੋਂ ਲੜਦੀ  
ਹੱਕ-ਸੱਚ ਦੀ ਗੱਲ  
ਬਲੀ, ਚੜਾਕੇ ਮੈਂ ਦੱਸਿਆ

ਪਰ ਹੁਣ ਇਸ ਤਰ੍ਹਾਂ  
ਕਰਨ ਨੂੰ ਦਿਲ ਨਹੀਂ ਕਰਦਾ  
ਦਿਲ ਕਰਦਾ ਵਿਦਰੋਹ ਕਰਾਂ  
ਹੱਕ ਸੱਚ ਲਈ ਲੜਾਂ।

ਕਝ ਪਲ ਤਾਂ ਖੁਦ ਲਈ ਜੀਵਾਂ  
ਲੋਕਾਂ ਲਈ ਮੈਂ ਮਰਾਂ  
ਤਾਰੇ ਮੁੱਠੀ ਵਿਚ ਫੜਾਂ  
ਸ਼ੂਕਦੇ ਦਰਿਆ ਨੂੰ ਤਰਾਂ।

\*

## ਨਾ ਲਾਉ ਸਾਡੇ ਸਾਹਾਂ ਤੇ ਪਹਿਰੇ

ਅਸੀਂ ਜੀਵਿਆ ਹੀ ਕਦ ਹੈ  
ਆਪਣੇ ਹਾਣ ਦਾ ਹੋ ਕੇ ?  
ਬਸ ਗੁਜਰ ਕੀਤੀ ਏ  
ਕਦੀ ਹੱਸ ਕੇ ਕਦੀ ਰੋ ਕੇ ।

ਅਸੀਂ ਲੱਖ ਆਖੀਏ ਉਸ ਨੂੰ  
ਸਾਹਾਂ ਤੇ ਪਹਿਰੇ ਨਾ ਲਾਇਆ ਕਰ  
ਪਰ ਉਹ ਵਿੰਨੇ ਹਵਾਵਾਂ ਨੂੰ  
ਪੈਰੀ ਕੰਢੇ ਪਰੋ ਕੇ ।

ਹਨੇਰੇ ਦੇ ਡਰੋਂ ਬਾਲ ਕੇ  
ਘਰ ਦੀਵਾ ਰੱਖਦੇ ਹਾਂ  
ਪਰ ਦਿਲ ਦੇ ਦਰਾਜ਼ਾਂ ਤੋਂ  
ਰੱਖੀਏ ਚਾਨਣ ਲਕੋ ਕੇ ।

ਅਸੀਂ ਤੇ ਕਸਮ ਖਾਧੀ ਸੀ  
ਝੱਖੜਾਂ ਤੋਂ ਲੋਆਂ ਬਚਾਵਾਂਗੇ  
ਅਸਾਂ ਤਾਂ ਖੁਦ ਹੀ ਦਿਲ ਬੁਝਾ ਬੈਠੇ  
ਨਾ ਲਾਉ ਸਾਡੇ ਸਾਹਾਂ ਤੇ ਪਹਿਰੇ ।

\*

## ਐਰਤ

ਮੈਂ ਕਦੇ ਮਾਂ  
ਕਦੀ ਭੈਣ  
ਕਦੀ ਮਹਿਬੂਬ  
ਹਾਂ ਤੇਰੀ !

ਪਰ ਹਰ ਹਾਲ  
ਵਿਚ ਐਰਤ ਹਾਂ  
ਤੇਰੀ ਹੋਂਦ  
ਤੇਰੀ ਹਮਸਫਰ।

ਹੰਦਾਉਣ ਤੇ ਚੱਖਣ ਲਈ  
ਬਜ਼ਾਰ ਦੀ ਵਸਤ ਨਹੀਂ  
ਮੈਂ ਕਿਨਾਰੇ ਦੀ ਦਿਸ਼ਾ  
ਪੰਗਡੰਡੀ ਵੀ ਹਾਂ/ਸ਼ਾਹਰਾਹ ਵੀ ਹਾਂ।

ਸਮੇਂ ਦੀਆਂ ਬੰਦਸ਼ਾਂ  
ਮਾਰਾਂ 'ਚ ਪਿਸਦੀ  
ਮੈਂ ਕੁੰਦਨ ਹੋ ਗਈ ਹਾਂ  
ਸਿਰਜਣ ਲਈ ਕੁਝ ਨਵਾਂ।

ਫਰਜ਼ਾਂ ਨੂੰ ਪਾਲਦੀ  
ਰਿਸ਼ਤਿਆਂ ਨਾਲ ਨਿਭਦੀ  
ਮੈਂ ਤਿਣਕਾ ਤਿਣਕਾ ਹੋ ਕੇ ਵੀ  
ਧਰਤੀ ਬ੍ਰਹਮੰਡ ਹਾਂ।

\*

## ‘ਜੇ’

ਜੇ ਅੱਗ ਹੁੰਦੀ  
ਸੜਦੀ ਜਾਂ ਸਾੜਦੀ  
ਧੁਖ ਧੁਖ ਕੇ  
ਉਮਰਾਂ ਨਾ ਗਾਲਦੀ

ਜੇ ਮੋਹ ਦੀਆਂ  
ਤੰਦਾਂ ਤੌਂ ਆਜ਼ਾਦ ਹੁੰਦੀ  
ਮੈਂ ਵੀ ਬੰਭਾਂ ਸੰਗ  
ਉੱਡਦੀ ਪ੍ਰਵਾਜ਼ ਹੁੰਦੀ।

ਜੇ ਬੇਸਬਰੀ ਹੁੰਦੀ  
ਮੇਰੀ ਫਿਤਰਤ ਵਿਚ  
ਵਿਚ-ਵਿਚਾਲੇ ਨਹੀਂ  
ਆਰ ਜਾਂ ਪਾਰ ਹੁੰਦੀ।

ਜੇ ਸੁਪਨਿਆਂ ਦਾ ਸਿਰਜਕ  
ਨੀਂਦ ਚੁਗਾਉਂਦਾ ਨਾ  
ਮੈਂ ਧਰਤੀ ਤੋਂ ਅੰਬਰ ਤੱਕ  
ਸਾਹ ਅਸਵਾਰ ਹੁੰਦੀ।

ਜੇ ਆਪਣੇ ਲਈ ਜਿਉਂਦੀ  
ਪੋਟਾ-ਪੋਟਾ ਖੁਰਦੀ ਨਾ  
ਤਾਂ ਮੈਂ ਦੁਨੀਆਂ ਲਈ  
ਇਕ ਮਿਸਾਲ ਹੁੰਦੀ।  
‘ਜੇ’ ‘ਜੇ’ ‘ਜੇ’...

\*

## ਰਿਸ਼ਤਿਆਂ ਦਾ ਨਿੱਘ

ਰਿਸ਼ਤਿਆਂ ਦਾ ਨਿੱਘ  
ਬਰਫ ਵਾਂਗ ਠਰਦਾ ਜਾ ਰਿਹਾ,  
ਇਹ ਕੈਸਾ ਯੁਗ  
ਕਿ ਵਿਰਵੇ ਹੋ ਰਹੇ ਬੋਹੜ  
ਵੀ ਆਪਣੀ ਛਾਂ ਤੋਂ।

ਚਿਮਨੀਆਂ ਦੇ ਧੂੰਏਂ ਵਿਚ  
ਧੂੰਦਲੇ ਜਜ਼ਬਾਤ ਹੋਏ  
ਮਹਿਲਾਂ ਦੀ ਰੋਸ਼ਨੀ ਚੌਂ  
ਝੁੱਗੀਆਂ ਦਾ ਚਾਨਣ ਖੋ ਰਿਹਾ।

ਇਕ ਚੌਂਕੇ ਦੀ ਸਾਂਝ ਦਾ  
ਅਹਿਸਾਸ ਸੜਦਾ ਜਾ ਰਿਹਾ  
ਦੁੱਖ-ਸੁੱਖ ਅਪਣੱਤ ਤੋਂ  
ਇਨਸਾਨ ਪ੍ਰਾਲੀ ਹੋ ਰਿਹਾ।

ਦਾਦੀ ਮਾਂ ਦੀਆਂ ਲੋਗੀਆਂ  
ਸਹਿਕਣ ਦਰਾਂ ਚੰਚ ਬੈਠੀਆਂ  
ਝੁਲਿਆਂ ਦੀ ਕੈਦ ਵਿਚ  
ਬੱਚਾ ਹੈ ਮਾਂ ਲਈ ਰੋ ਰਿਹਾ।

\*

## ਸੁਪਨਾ

ਮੈਂ ਵੀ ਅੱਲੜ੍ਹ  
ਵਰੇਸ ਵੇਲੇ  
ਕੋਈ ਸੁਪਨਾ ਬੁਣਿਆ  
ਕਰਦੀ ਸੀ  
ਮੈਂ ਵੀ ਸੁਪਨਾ ਆਇਆ ਸੀ।

ਮੇਰੇ ਦਿਲ ਦੇ ਬੰਦ  
ਦਰਵਾਜ਼ੇ ਦਾ  
ਕਿਸੇ ਕੁੰਡਾ ਆ  
ਖੜ੍ਹਕਾਇਆ ਸੀ।

ਸਾਹ ਘੁੱਟ ਕੇ ਆ ਬੂਹਾ  
ਖੋਲ੍ਹਿਆ ਨਾ  
ਮੈਂ ਕਬਰਸਿਤਾਨ ਹੋ ਗਈ  
ਮੈਂ ਧੀ ਧਰਮੀ ਬਾਬਲ ਦੀ  
ਜਵਾਨ ਹੋ ਗਈ।

ਗੱਲ ਅੱਗ ਦੀ ਕਰਦੀ ਤਾਂ  
ਰਿਸ਼ਤਿਆਂ ਦਾ ਤਾਣਾ ਪੇਟਾ  
ਸੜਦਾ ਸੀ।

ਤਨ ਦੇ ਚਿੱਟੇ ਕਪੜੇ  
ਤੇ  
ਜੱਗ ਕਾਲੜ ਮਲਦਾ ਸੀ।

ਮੈਂ ਸਾੜ ਕੇ ਸਭ  
ਅਰਮਾਨਾਂ ਨੂੰ  
ਪਰਵਾਨ ਹੋ ਗਈ  
ਮੈਂ ਧੀ ਧਰਮੀ ਬਾਬਲ ਦੀ  
ਜਵਾਨ ਹੋ ਗਈ।

\*

## ਤੇਜ਼ ਹਵਾ

ਹੱਸਾਂ ਜਾਂ ਰੋਵਾਂ  
ਅਡੋਲ ਰਵਾਂ  
ਇਸ ਫਿਤਰਤ ਦਾ  
ਤਰਕ ਨਾ ਲੱਭੇ ।

ਬਿਰਹੋਂ ਦੇ ਸੇਕ 'ਚ  
ਜਲੀ ਕੁਝ ਇਸ ਤਰ੍ਹਾਂ  
ਪਾਣੀ ਤੇ ਅੱਗ ਵਿਚ  
ਛਰਕ ਨਾ ਲੱਗੇ ।

ਰਾਹ ਦੱਸਦੀ ਹੋਰਾਂ ਨੂੰ  
ਪਤਾ ਭੁੱਲ ਗਈ ਆਪਣਾ  
ਮੈਂ ਪੈੜਾ ਰਹੀ ਦੇਖਦੀ  
ਸਭ ਤੁਰ ਗਏ ਅੱਗੇ ।

ਬੰਨ੍ਹਾਉ ਢਾਰਸ ਕੋਈ  
ਟੁੱਟ ਕੇ ਨਾ ਖਿੰਡ ਜਾਵਾਂ  
ਮੇਰੇ ਘਰ ਦੇ ਅੰਦਰ ਵਾਰ  
ਬੜੀ ਤੇਜ਼ ਹਵਾ ਵਗੇ ।

\*

## ਵਹਿੰਦੀ ਨਦੀ ਤੇ ਛਪੜੀ

ਮੈਂ ਜਿੰਦਗੀ ਦੀ ਦੌੜ ਚੋਂ  
ਬਹੁਤ ਪਿਛੇ ਰਹਿ ਗਈ  
ਮੈਂ ਵਹਿੰਦੀ ਨਦੀ ਸਾਂ  
ਛਪੜੀ ਹੋਣਾ ਸਹਿ ਰਹੀ।

ਜਿਸ ਮੋੜ 'ਤੇ ਛੱਡ  
'ਉਸ' ਅੰਬਰੀਂ ਉਡਾਰੀ ਲਾਈ  
ਉਸੇ ਮੋੜ ਤੇ ਮੈਂ  
ਉਮਰ ਲੰਘਾ ਰਹੀ।

ਕਿਸੇ ਮੰਜ਼ਿਲ ਨੇ  
ਉਗਲੀ ਲਾਇਆ ਨਾ  
ਬੇਰੁਖੀ ਰਾਹਾਂ ਦੀ  
ਚੁਪ ਕਰਕੇ ਸਹਿ ਗਈ।

ਨਾ ਰੱਜ ਕੇ ਮਾਣਿਆ ਸਮਾਂ  
ਨ ਰੱਜ ਕੇ ਹੰਦਾਇਆ  
ਰੱਤ ਜਵਾਨੀ ਦੀ  
ਹੰਝੂਆਂ ਨੇ ਰੋੜ੍ਹ ਖੜੀ।

ਕਿਵੇਂ ਪੁੱਛਾਂ ਪੱਥਰਾਂ  
ਤੋਂ ਪਤਾ ਉਸਦਾ  
ਮੈਂ ਤਾਂ ਇਸ ਦਰਦ  
ਨੂੰ ਦਿਲ ਚ ਛੁਪਾ ਗਈ।

\*

## ਪੀੜਾਂ ਸਹਿਦੜ ਦਿਲ

ਦਿਲ ਦੇ ਮਾਰੂਬਲ ਅੰਦਰ  
ਕੋਈ ਡਿੱਗੀ ਬੂਦ ਭਲੇਖੇ ਨਾਲ  
ਉਸ ਦੀ ਯਾਦ ਦਾ ਬੂਟਾ  
ਉੱਗਿਆ ਤੇ ਪਰਵਸ਼ ਹੋ ਗਿਆ।

ਵਿੱਛੜਨਾ ਮਿਲਣਾ ਉਸ ਦਾ  
ੱਤਾਂ ਦਾ ਝੜਨਾ ਤੇ ਕਰੂਬਲਾਂ ਦਾ ਛੁਟਣਾ ਰੁੱਖਾਂ ਵਾਂਗਰ  
ਉਸ ਦੀ ਚਾਹਤ ਦਾ ਸਿਤਮ  
ਅਸੀਂ ਮੁੱਠੀ ਵਿਚ ਲੁਕੋ ਲਿਆ।

ਚੰਗਾ ਹੁੰਦਾ ਛੁੱਟ ਕੇ ਰੋਂਦੇ  
ਇਕ ਪਾਸੇ ਤਾਂ ਗੱਲ ਲੱਗਦੀ  
ਇਹ ਚੰਦਰਾ ਬੁਜਦਿਲ ‘ਦਿਲ’ ਸਾਡਾ  
ਪੀੜਾਂ ਦਾ ਸਹਿਦੜ ਹੋ ਗਿਆ।

\*

## ਬੇਵਕਤੀ ਹਵਾ

ਪਤਾ ਨਹੀਂ ਮੌਸਮ ਬਦਲ ਗਿਆ  
ਜਾਂ ਬੇਵਕਤੀ ਹਵਾ ਹੈ ?  
ਹਰ ਸ਼ਖਸ ਖਿੰਡਿਆਂ-ਖਿੰਡਿਆਂ  
ਤੇ ਖਫਾ ਖਫਾ ਹੈ।

ਸੁਣਿਆ ਹੈ ਚੰਦ ਤੇ ਵੱਸਣ ਦੀ  
ਗੱਲ ਕਰ ਰਹੇ ਨੇ ਲੋਕ  
ਪਰ ਝੁਗੀਆ ਨੂੰ ਘਰਾਂ ਵਾਸਤੇ  
ਅਜੇ ਨਹੀਂ ਮਿਲੀ ਜਗ੍ਹਾ ਹੈ।

\*

## ਤਲਾਸ਼

ਕੋਈ ਕਿਨਾ ਦੂਰ ਨਜ਼ਰਾਂ ਤੋਂ/ਜਿਸਮਾ ਤੋਂ  
ਬਹੁਤਾ ਫਰਕ ਨਹੀਂ ਪੈਂਦਾ  
ਕੋਈ ਦਿਲ ਤੋਂ ਦੂਰ ਏ ਜਾਂ ਪਾਸ ਏ  
ਇਹ ਗੱਲ ਖਾਸ ਹੈ।

ਮਖੌਟਾ ਪਹਿਨ ਕੇ ਉੱਡਦਾ  
ਹਵਾ ਵਿਚ ਹਰ ਬੰਦਾ  
ਅਸਲੀ ਚਿਹਰੇ ਦੀ  
ਮੈਨੂੰ ਤਲਾਸ਼ ਹੈ।

ਵਿਹੜੇ ਸੁੰਨੇ ਹਾਸੇ  
ਸਾਹ ਘੁਟ ਕੇ ਮਰ ਗਏ  
ਸਭ ਘਰਾਂ ਵਿਚ ਫਿਰ ਰਹੀ  
ਮਨੁੱਖਤਾ ਦੀ ਲਾਸ਼ ਹੈ।

\*

## ਚਾਹਤ ਤੇਰੀ

ਮੇਰੇ ਖੁਆਬ ਮੇਰੇ ਨਾਲ ਕੁਸੇ ਨੇ  
ਕੋਈ ਇਨ੍ਹਾਂ ਦਾ ਕਾਰਜ ਨਾ ਕੀਤਾ  
ਨੰਗੇ ਫਿਰਦੇ ਕਵਿਤਾ ਗੀਤ ਮੇਰੇ  
ਮੈਂ ਕੋਈ ਕੁੜਤਾ ਨਾ ਸੀਤਾ

ਇਕ ਹੌਕੇ ਵਿਚ ਇਕ ਚੀਸ ਅੰਦਰ  
ਹੁੱਝਾਂ ਚ ਛੁਪਾਈ ਰੱਖਦੇ ਹਾਂ  
ਜਿੰਦ ਜਾਨ ਤੋਂ ਪਿਆਰੇ ਸੱਜਣਾ ਨੂੰ  
ਨਜ਼ਰਾਂ ਤੋਂ ਬਚਾਈ ਰੱਖਦੇ ਹਾਂ।

ਮੇਰੀ ਚਾਹਤ ਸਮੁੰਦਰਾਂ ਤੋਂ ਛੂੰਘੀ  
ਖਾਹਸ਼ ਹੈ ਅੰਬਰਾਂ ਤੋਂ ਉੱਚੀ  
ਕਿਵੇਂ ਤੱਕਾਂ ਦਾਗ ਚੰਦ ਅੰਦਰ  
ਮੇਰੀ ਨਜ਼ਰ ਹੈ ਜਨਮਾਂ ਤੋਂ ਸੁੱਚੀ।

\*

## ਅਹਿਸਾਸ

ਊਹ ਇਕ ਅਹਿਸਾਸ ਸੀ  
ਇਕ ਲਮਹਾ ਸੀ  
ਜੋ ਭੁਲਾਇਆ ਨਾ ਗਿਆ  
ਊਹ ‘ਊਹ’ ਸਮਾਂ ਸੀ  
ਜੋ ਅਟਕਾਇਆ ਨਾ ਗਿਆ।

\*

## ਰਿਸਤਾ

ਮੈਂ ਤਾਂ ਭੁਲਣਾ ਚਾਹਿਆ ਸੀ  
ਬੀਤੇ ਦੀ ਯਾਦ ਨੂੰ  
ਫਿਰ ਤੂੰ ਸਵਾਲ ਇਕ  
ਬਣ ਗਿਆ ਮੇਰੇ ਲਈ।

ਮੈਂ ਢਾਂਵਾਂ ਡੋਲ ਖੜ੍ਹੀ ਹਾਂ  
ਕਹਿਰਾਂ ਦੇ ਝੱਖੜ ਵਿਚ  
ਅੰਖਾ ਸਵਾਲ ਕੋਈ  
ਪਾਈਂ ਨਾ ਮੇਰੇ ਲਈ।

ਦੱਸ ਹਾਲ ਉਨ੍ਹਾਂ ਪਲਾਂ ਦਾ  
ਜੋ ਬੀਤੇ ਗੁੰਮਨਾਮ ਨੇ  
ਕੀ ਕਦੀ ਕੋਈ ਜ਼ਿਕਰ  
ਛਿੜਿਆ ਸੀ ਮੇਰੇ ਲਈ।

ਰਿਸਤਿਆਂ ਤੋਂ ਉਪਰ  
ਤੇਰੀ ਸਾਂਝ ਪਵਿੱਤਰ ਏ  
ਫਿਰ ਕਿਉਂ? ਕਿਸੇ ਰਿਸਤੇ ਦਾ  
ਨਾਮ ਧਰਾਂ ਮੈਂ ਤੇਰੇ ਲਈ।

\*

## ਪਿਛਲਾ ਪਹਿਰ

ਮੈਨੂੰ ਮੇਰੀ ਧੀ ਨੇ ਪੁਛਿਆਂ  
‘ਮਾਂ ਤੂੰ ਉਦਾਸ ਕਿਉਂ ਏਂ ?’  
ਮੈਂ ਢਲਦੇ ਪ੍ਰਛਾਵੇਂ ਵਲ  
ਦੇਖ ਕੇ ਆਖਿਆ  
‘ਤੈਨੂੰ ਐਵੇਂ ਲੱਗਦਾ ਏ  
ਪਿਛਲਾ ਜਿਹਾ ਪਹਿਰ ਏ ਨਾਂ !  
ਗਤ ਆ ਰਹੀ ਹੈ...  
ਸੁਪਨਿਆਂ ਤੋਂ ਡਰ ਲਗਦਾ ਏ...  
ਉਦਾਸ ਨਹੀਂ ਮੈਂ...  
ਉੱਝ ਹੀ ਚੁਪ ਜਿਹੀ ਲੱਗੀ ਏ...’

\*

## ਆਹ

ਗਾਦਸਿਆਂ ਦੀ ਉਮਰ  
ਲੰਮੀ ਹੋ ਗਈ  
ਜ਼ਿਦਗੀ ਦਾ ਪੰਧ  
ਛੁਟੇਰਾ ਹੋ ਗਿਆ

ਸਾਡੇ ਵਿਹੜੇ ਹਾਸੇ  
ਮਸਾ ਸੀ ਉਂਗਰੇ  
ਇਹ ਵੈਣ ਕਿਹੜਾ ਬੋਅ ਗਿਆ।  
ਨੀ ਸਖੀਓ ਇਹ ਕੀ ਹੋ ਗਿਆ!

\*

## ਰਮਜ਼

ਊਸ ਅੱਖੀਆਂ ਦੀ  
ਰਮਜ਼ ਵੀ ਸਮਝੀ ਨਾ  
ਜਿਨ੍ਹਾਂ ਪਲਕਾਂ ਤੇ  
ਬਠਾਈ ਰੱਖਿਆ ਏ  
ਊਹ ਨਿਰੀ ਕੁੜੱਤਣ  
ਅੱਕਾਂ ਦੀ  
ਆਸੀਂ ਸ਼ਹਿਦ ਸਮਝ ਕੇ  
ਚੱਖਿਆ ਏ...।

\*

## ਉਮਰਾਂ ਦਾ ਸਫਰ

ਮੈਂ ਇਕ ਪਲ ਜੀਅ ਲਿਆ  
ਮੁੱਹਬਤ ਦੀ ਹੋਂਦ ਨੂੰ ਪਾਕੇ  
ਇਹ ਅਹਿਸਾਸ ਹੀ ਕਾਫੀ ਏ  
ਇਕ ਮੁੱਹਬਤ ਦੇ ਵਾਸਤੇ।

ਕਿਸੇ ਪਲ ਯਾਦ ਕਰ ਲੈਣਾ  
ਕਿਸੇ ਪਲ ਹੱਸਣਾ ਫਿਰ ਰੋ ਲੈਣਾ  
ਇਹ ਦਵਾ ਹੀ ਕਾਫੀ ਏ  
ਦਿਲ ਦੀ ਮਰਜ਼ ਦੇ ਵਾਸਤੇ

ਪਤਾ ਨਹੀਂ ਲੋਕ ਮੁੱਹਬਤ ਦਾ  
ਕੀ ਕੀ ਨਾਮ ਨੇ ਧਰਦੇ  
ਮੈਂ ਕਹਾਂ ਇਹ ਹੈ ਬੰਦਰਗੀ  
ਜਿਵੇਂ ਖੁਦਾ ਦੇ ਵਾਸਤੇ।

ਸੱਚੀ ਮੁੱਹਬਤ ਕਦੀ ਸ਼ਬਦਾਂ ਦੀ  
ਮੁਖਾਜ਼ ਨਹੀਂ ਹੁੰਦੀ  
ਇਹ ਤਾਂ ਇਕ ਸਰੂਰ ਏ  
ਦਿਲ ਤੋਂ ਰੂਹ ਤੱਕ ਦਾ ਸਫਰ  
ਉਮਰਾਂ ਦਾ ਸਫਰ।

\*

## **ਮੁਲ**

ਤੇਰੀ ਸੂਰਜ ਨਾਲ ਯਾਰੀ  
ਸਾਡੀ ਤੜਪ ਹੈ ਦੀਵੇ ਲਈ  
ਦੱਸਣ ਝੁਗੀਆਂ ਦੀਆ ਚੀਕਾਂ  
ਮਹਿਲਾਂ ਦੀ ਜਾਤ ਕੀ ਏ।

ਜਮ੍ਹਾਂ ਤੋਂ ਹੋ ਗਈ ਮਨਫ਼ੀ  
ਬਰਾਬਰ ਕੁਛ ਨਹੀਂ ਬਚਿਆ  
ਪਿਆ ਮੁੱਲ ਬੁਰਕੀ ਹੁਸਨ ਦਾ  
ਹੋਰ ਖੈਰਾਤ ਕੀ ਏ ?

\*

## ਸੰਤਾਪ

ਇਹ ਵੀ ਸੰਤਾਪ ਅਸਾਂ  
ਆਪਣੇ ਪਿੰਡੇ ਤੇ ਹੰਦਾਉਣਾ ਸੀ  
ਸਿਧਾਂਤਾਂ ਨੂੰ ਕਤਲ ਕਰਕੇ  
ਖੁਦ ਨੂੰ ਸੂਲੀ ਤੇ ਚੜਾਉਣਾ ਸੀ।

ਤੁੱਖਾਂ ਦਾ ਜੇਰਾ ਬਬੇਰਾ ਏ  
ਉਹ ਕਦੀ ਥਾਂ ਨਹੀਂ ਛੱਡਦੇ  
ਪਰ ਇਹ ਦੋਸ਼ ਹਵਾਵਾਂ ਦਾ  
ਇਨ੍ਹਾਂ ਕਹਿਰ ਕਿਉਂ ਢਾਉਣਾ ਸੀ।

ਭੁੱਲ ਕੇ ਉਸ ਨੂੰ ਦਰਾਂ ਤੇ  
ਰਾਖੀ ਬਿਠਾ ਦਿੱਤਾ  
ਜੋ ਯਾਰ ਸੀ ਹੋਰਾਂ ਦਾ  
ਜਿਸ ਨੇ ਹਰ ਦਾਅ ਲਾਉਣਾ ਸੀ।

\*

## ਜੀਅ ਕਰਦਾ

ਪਲ-ਪਲ ਜਿਦਗੀ ਦਾ  
ਜੀਆਂ ਹੋਰਾਂ ਲਈ  
ਕੁਝ ਪਲ ਖੁਦ ਲਈ  
ਜੀਉਣ ਨੂੰ ਜੀਅ ਕਰਦਾ ।

ਕੰਢਿਆਂ ਤੱਕ ਭਰੀ ਵੀ  
ਪਿਆਸੀ ਨਦੀ ਹਾਂ  
ਕਿਸੇ ਸਾਗਰ ਨੂੰ  
ਪੀਣ ਨੂੰ ਜੀਅ ਕਰਦਾ ।

ਵਕਤ ਦੇ ਸਿਤਮ ਨੂੰ  
ਸਿਰ ਮੱਥੇ ਜਰ ਲਿਆ  
ਕਿਸੇ ਖੁਸ਼ੀ ਦੀ ਕਾਤਰ ਨੂੰ  
ਮੁੜ ਸਿਉਣ ਨੂੰ ਜੀਅ ਕਰਦਾ ।

ਇਝ ਘੁੱਗ ਵਸਦਾ ਘਰ ਮੇਰਾ  
ਸੁੰਨਸਾਨ ਕਿਉਂ ਹੋ ਗਿਆ  
ਨੀ ਜਿੰਦੇ ਨਵੇਂ ਛੁੱਲਾਂ ਦੇ  
ਬੀਜ ਬੋਣ ਨੂੰ ਜੀਅ ਕਰਦਾ ।  
\*

## ਝੱਖੜ

ਮੇਰੇ ਜ਼ਖਮਾਂ ਨੂੰ ਰਿਸਦਾ ਦੇਖ  
ਉਸ ਦੀ ਅੱਖ ਕਿਉਂ ਨਮ ਹੋਈ  
ਮੈਂ ਇਹ ਖੁਦ ਖਰੁੰਡ ਦੇਵਾਂ  
ਮਿਟ ਜਾਣ ਨਾ ਇਸ ਡਰੋਂ ?

ਗਮਾਂ ਤੋਂ ਖਾਲੀ ਦਿਲ ਹੋਵੇ ਤਾਂ  
ਖੁਸ਼ੀਆਂ ਤੋਂ ਡਰ ਲੱਗਦਾ ਏ  
ਜਿਵੇਂ ਭੈਅ ਆਉਂਦਾ ਏ  
ਸਦੀਆਂ ਤੋਂ ਉੱਜੜੇ ਘਰੋਂ ।

ਬੜਾ ਬੇਰਹਿਮ ਝੱਖੜ ਏ  
ਮੈਂ ਕਲਮਾਂ ਬੰਨ੍ਹ-ਬੰਨ੍ਹ ਰੱਖਾਂ  
ਇਨ੍ਹੇ ਮਿਠੀ ਉਡਾ ਦਿੱਤੀ  
ਕੌਮਲ ਛੁੱਲਾਂ ਦੀ ਜੜੋਂ ।

ਕੱਦ ਠੰਢ ਪਾਉਂਦੀ ਹੈ  
ਬਿਗਾਨੇ ਬੋਹੜ ਦੀ ਛਾਂ  
ਆਪਣੇ ਹੀ ਵਿਹੜੇ ਦਾ  
ਗੁਲਮੋਹਰ ਖਿੜਦਾ ਹੈ ਦਿਲ ਵਿਚ ।

ਨਾ ਖੁਦਾ ਮਿਲਿਆ  
ਨਾ ਦਿਲਦਾਰ ਮਿਲਿਆ  
ਏਧਰ ਵੀ ਉਧਰ ਵੀ  
ਦੋਹਾਂ ਹੀ ਕਿਨਾਰਿਆਂ 'ਤੇ ।

\*

## ਜਿਉਣ ਨੂੰ ਕਰੇ ਦਿਲ

ਕੋਈ ਪਲ ਯਾਦ ਕਰਕੇ  
ਜਿਉਣ ਨੂੰ ਦਿਲ ਕਰੇ  
ਕੋਈ ਪਲ ਯਾਦ ਆਵੇ ਤਾਂ  
ਲੱਗੇ ਮੌਤ ਦਾ ਸਾਇਆ

ਪਾਣੀ ਤੇ ਲੀਕ ਵਾਂਗ  
ਕੁਝ ਰਿਸ਼ਤਿਆਂ ਦਾ  
ਨਾਮ ਨਹੀਂ ਹੁੰਦਾ  
ਪਰ ਦਿਲ ਦੇ ਦਰਾਜ਼ਾਂ ਵਿਚ  
ਰਹਿੰਦਾ ਦਰਦ ਸਮਾਇਆ।

\*

## ਇਬਾਦਤ

ਉਸ ਦੀਆਂ ਯਾਦਾਂ  
ਪਟਾਰੀ ਵਿਚ ਪਾਕੇ  
ਮੈਂ ਕੱਤਦੀ ਅਟੇਰਦੀ  
ਬੁਣਦੀ ਉਧੇੜਦੀ ਰਹੀ

ਉਹ ਪਿਆਰ ਸਮਝੇ  
ਜਾਂ ਦੀਵਾਨਗੀ ਮੇਰੀ  
ਮੈਂ ਤੇ ਇਬਾਦਤ ਜਾਣ  
ਮਾਲਾ ਫੇਰਦੀ ਰਹੀ।

\*

## **ਮੂਕ ਸ਼ਬਦ**

ਦਿਲ ਭਰਕੇ ਸਾਨੂੰ ਚਾਹਿਆ ਨਾ  
ਅੱਖ ਭਰਕੇ ਸਾਨੂੰ ਤੱਕਿਆ ਨਾ  
ਉਹ ਵਪਾਰੀ ਮੁਸ਼ੀਆਂ ਦਾ  
ਉਸ ਦੱਖ ਵੀ ਸਾਡਾ ਪੁੱਛਿਆ ਨਾ  
ਤੇ ਅਸੀਂ ਦੱਸਿਆ ਨਾ  
ਉਝ ਚੁਪ ਰਹੇ ਅਸੀਂ  
ਪਰ ਬੋਲਦੇ ਵੀ ਰਹੇ! ਮੂਕ ਸ਼ਬਦਾਂ ਵਿਚ।

\*

## ਸਿਸਕੀਆਂ

ਮੈਂ ਸਮੇਂ ਦੀ ਹਿੱਕ ਤੇ  
ਸਿਸਕੀਆਂ ਲੈਂਦਾ ਇਕ  
ਹੌਕਾ ਦੇਖਿਆ  
ਸੂਰਜ ਥਾਂ ਖਲੋ ਗਿਆ।

ਉਹ ਹਟਕੋਰੇ ਭਰ  
ਦੱਸ ਰਿਹਾ ਸੀ  
ਮੈਂ ਆਪਣੇ ਖੂਨ ਤੋਂ  
ਖੁਦ ਕਤਲ ਹੋ ਗਿਆ।

ਮੇਰੇ ਤੋਂ ਮੇਰੀ ਪਹਿਚਾਣ  
ਵਿਛੜ ਗਈ  
ਮੈਂ ਉਸ ਦੇ ਵਾਸਤੇ  
ਵਸਲ ਹੋ ਗਿਆ।

ਮੈਂ ਆਪਣੇ ਖੂਨ ਤੋਂ  
ਖੁਦ ਕਤਲ ਹੋ ਗਿਆ।

\*

## ਰੱਬ ਬੋਲਿਆ

ਮੈਂ ਬੜੇ ਅਰਮਾਨਾਂ ਨਾਲ  
ਬਣਾਈ ਸੀ ਦੁਨੀਆ  
ਤੇਰੇ ਵਾਸਤੇ ਜੰਨਤ  
ਖੁਦਾਈ ਸੀ ਦੁਨੀਆ  
ਤੁੰ ਇਸ ਨੂੰ ਕੂੜ ਆਖਦਾ  
ਇਹ ਤੇਰੀ ਸੌਚ ਏ  
ਮੈਂ ਬੜੇ ਪਵਿਤਰ ਦਿਲ  
ਨਾਲ ਸਜਾਈ ਸੀ ਦੁਨੀਆਂ।

ਚਲੋ ਇਹ ਧੋਖਾ ਇਹ  
ਝੂਠ ਫਰੇਬ ਹੀ ਸਹੀ  
ਬਦ-ਚੱਲਣੀਆਂ ਲਾਅਨਤਾਂ  
ਦੀ ਖੇਡ ਹੀ ਸਹੀ  
ਤੇਰੇ 'ਚ ਅਕਲ ਹੈ  
ਇਸ ਨੂੰ ਸਾਧ ਲੈ ਬੰਦੇ  
ਮੈਂ ਤੇਰੇ ਹੀ ਲਈ  
ਤਾਂ ਰਚਾਈ ਸੀ ਦੁਨੀਆਂ।

\*

## ਤਾਰੇ

ਕੀ ਹੋਇਆ ਜੇ ਅਸੀਂ  
ਸੂਰਜ ਵਾਂਗ ਨਹੀਂ ਚਮਕੇ  
ਤਾਰੇ ਬਣ ਕੇ ਸਥਿਰ ਜੀਣ ਦਾ  
ਮਾਣ ਤਾਂ ਖੱਟਿਆ ਹੈ।

\*

## ਮੈਰ ਮੰਗਾਂ ਬਹਾਰਾਂ ਦੀ

ਨਾ ਲਿਖਾਂ ਇਸ਼ਕ ਦੀ ਕਵਿਤਾ  
ਨਾ ਗੱਲ ਕਰਾਂ ਪਿਆਰਾਂ ਦੀ  
ਪੱਤਝੜ ਦੇ ਵਿਹੜੇ ਬਹਿਕੇ  
ਮੈਰ ਮੰਗਾਂ ਬਹਾਰਾਂ ਦੀ ।

ਸਿੱਧੇ ਰਸਤੇ ਤੁਰਦੇ ਤੁਰਦੇ  
ਕਿਉਂ ਕੁਰਾਏ ਪੈ ਗਏ  
ਜੀਵਨ ਦੀ ਧੁੱਪ, ਸੋਹਣੀ ਨੂੰ  
ਮੌਤ ਦੇ ਸਾਏ ਖਾ ਗਏ  
ਛੁੱਬ ਗਈ ਜਿੰਦਗੀ ਨਸ਼ਿਆ ਚ  
ਕੋਈ ਖਤਾ ਨਹੀਂ ਲਹਿਰਾਂ ਦੀ  
ਪੱਤਝੜ ਦੇ ਵਿਹੜੇ ਬਹਿਕੇ  
ਮੈਰ ਮੰਗਾਂ ਬਹਾਰਾਂ ਦੀ ।

ਭਾਗਾਂ ਭਰਿਆ ਘਰ ਮੇਰਾ ਸੀ  
ਕਿਸ ਨੇ ਨਜ਼ਰ ਲਗਾਈ  
ਵੱਢ ਕੇ ਪੱਤੇ ਸਰੀਂਹ ਦੇ  
ਗੱਡ ਤਕੱਲਾ ਮੇਖ ਠੁਕਵਾਈ  
ਸੁਭਾ ਤੇ ਸ਼ਾਮੀ ਨਾੜ ਦੇ ਤੀਲੇ,  
ਬਾਲ ਕੇ ਨਜ਼ਰ ਉਤਾਰਾਂਗੀ  
ਪੱਤਝੜ ਦੇ ਵਿਹੜੇ ਬਹਿਕੇ  
ਮੈਰ ਮੰਗਾਂ ਬਹਾਰਾਂ ਦੀ ।

\*

## ਤੀਲਾਂ ਦਾ ਬੇਹ

... ਪਤਾ ਨਹੀਂ!  
ਪਰ ਪਤਾ ਨਹੀਂ ਕਦ ?  
ਰੱਕੜ ਚੋਂ ਤੀਲਾਂ ਤੌੜਦਿਆਂ  
ਮੈਂ ਅੰਬਰ ਵੱਲ ਤੱਕਿਆ  
ਉਹ ਤੱਕ ਮੈਨੂੰ ਹੱਸਿਆ  
ਉਸ ਤੱਕ ਪਹੁੰਚਣ ਲਈ  
ਫਿਰ ਮੈਂ ਇਕ ਧਾਰਾ ਵੱਟਿਆ

ਹੁਣ ਕੋਈ ਚਾਅ ਨਹੀਂ  
ਸਭ ਜ਼ਰੂਰਤ ਹੈ ਹੈ ਗਿਆ  
ਮੇਰੇ ਸੁਪਨਿਆਂ ਦਾ ਪੰਛੀ  
ਮੇਰੇ ਤੋਂ ਵਿਛੜ ਕੇ  
ਨਾ-ਜਾਣੇ ਕਿਸ ਰੱਕੜ ਵਿਚ  
ਇਕਲਾ ਹੈ ਰੋ ਰਿਹਾ।

ਉਹ ਮੈਨੂੰ ਪੁੱਛ ਰਿਹਾ  
ਮੇਰੇ ਤੇ ਜੁਸਮ ਕੀਤਾ ਕਿਉਂ ?  
ਮੈਂ ਅੱਜ ਵੀ ਦਿਲ ਚੋਂ  
ਤੀਲਾਂ ਦਾ ਬੇਹ ਉਗਾ ਰੱਖਿਆ ਏ  
'ਗੁਰਾਇਆ' ਬੁਣ ਲੈ ਮਨ ਚਾਹੇ ਸੁਪਨੇ  
ਮੈਂ ਘਰ ਦਾ ਦੀਵਾ ਬੁਝਾ ਰੱਖਿਆ ਏ।

ਪਰ ਨਹੀਂ ਰਹੀ ਰੀਝ ਹੁਣ  
ਸੁਪਨੇ ਬੁਣਨ ਦੀ  
ਨਾ ਰਹੀ ਹਿਮਤ  
ਸੂਲਾਂ ਤੇ ਤੁਰਨ ਦੀ।

\*

## ਯਾਦਾਂ ਦੇ ਪੰਛੀ

ਕੁਝ ਮਰ ਕੇ ਵਿਛੜ ਗਏ  
ਕੁਝ ਜਿਉਂਦੇ ਵੱਖ ਹੋਏ  
ਆਸੀਂ ਦੋਨਾਂ ਲਈ ਹੀ  
ਦਿਲ ਦੇ ਜ਼ਬਾਦੁਆ ਕੇ  
ਰੱਖਦੇ ਹਾਂ।  
ਯਾਦਾਂ ਦੇ ਪੰਛੀ ਗਏ  
ਕਦੀ ਮੈਲੇ ਹੋਵਣ ਨਾ  
ਅੱਖੀਆਂ ਦੇ ਸਾਗਰ 'ਚੋਂ ਨਹਾ ਕੇ  
ਰੱਖਦੇ ਹਾਂ।

‘ਊਸ’ ਦਾ ਇੱਝ ਤੁਰ ਜਾਣਾ  
ਸਾਨੂੰ ਸਮਝ ਈ ਨਾ ਆਇਆ  
ਕਹਿਰਾਂ ਦੇ ਰੋਸੇ ਨੇ  
‘ਊਜੂਨ’ ਸਭ ਕੁਝ ਲੁਟਵਾਇਆ  
ਇਸ ਭਾਰੀ ਗਲਤੀ ਲਈ  
‘ਊਹਨੂੰ’ ਦੋਸ਼ੀ ਦਸਦੇ ਹਾਂ  
ਅੱਖੀਆਂ ਦੇ ਸਾਗਰ 'ਚੋਂ ਨਹਾ ਕੇ  
ਰੱਖਦੇ ਹਾਂ।

ਊਹ ਜੀਅ ਕੇ ਮਰ ਗਿਆ  
ਆਸੀਂ ਜਿਉਂਦੇ ਹਾਂ ਮੌਏ  
ਬਰਸਾਂ ਦੀਆਂ ਪੀੜ੍ਹਾਂ 'ਚੋਂ  
ਪਲ ਪਲ ਹਾਂ ਕੋਹੇ  
ਕੋਈ ਬਣੇ ਦਵਾ ਸਾਡੀ  
ਰਾਹਾਂ ਨਿੱਤ ਤੱਕਦੇ ਹਾਂ  
ਅੱਖੀਆਂ ਦੇ ਸਾਗਰ 'ਚੋਂ ਨਹਾ ਕੇ  
ਰੱਖਦੇ ਹਾਂ।

ਊਸ ਦਿਲ ਦੇ ਟੁਕੜੇ  
ਭੁਲੀਏ ਤੇ ਕਿੰਜ ਭੁਲੀਏ  
ਹੁਣ ਊਸ ਦੇ ਸਾਹਾਂ ਵਿਚ  
ਘੁਲੀਏ ਤਾਂ ਕਿੰਜ ਘੁਲੀਏ  
ਨਾ ਉੱਜੜ ਹੀ ਸਕਦੇ ਹਾਂ  
ਤੇ ਨਾ ਹੁਣ ਵੱਸਦੇ ਹਾਂ  
ਕਦੇ ਮੈਲੇ ਹੋਈਏ ਨਾ  
ਅੱਖੀਆਂ ਦੇ ਸਾਗਰ ਚੌਂ  
ਅਸੀਂ ਨਹਾ ਕੇ  
ਰੱਖਦੇ ਹਾਂ।

\*

## ਕੰਡੇ

ਬੋਹੜ ਹੁੰਦੇ ਤਾਂ  
ਤਪਦੇ ਤਨ ਮਨ ਠਾਰਦੇ  
ਅਸੀਂ ਤਾਂ ਕੰਡੇ ਪੋਪਹਲੀਆਂ ਦੇ  
ਹਵਾ ਦੇ ਸੀਨੇ 'ਚ ਰੜਕਦੇ ਰਹੇ ।

ਕੰਮੀਆਂ ਦੇ ਛੁੱਲਾਂ ਵਾਂਗ  
ਬੋਸ਼ਕ ਮਹਿਕ ਤੋਂ ਬਿਨਾਂ  
ਪਰ ਵਕਤ ਦੇ ਦਾਣੇ ਸਦਾ  
ਸਾਡੇ ਸੇਕ ਨਾਲ ਰੜ੍ਹਦੇ ਰਹੇ ।

ਸਮੌਂ ਨੇ ਕੇਰਿਆ ਸਾਨੂੰ  
ਜਦ ਰੇਤ ਵਾਂਗ ਮੁੱਠ ਭਰਕੇ  
ਅਸੀਂ ਖਿੰਡ ਕੇ ਧਰਤੀ ਦੇ  
ਜ਼ਰੋ-ਜ਼ਰੋ 'ਚੋਂ ਸਾਹ ਭਰਦੇ ਰਹੇ ।

ਅਸਾਂ 'ਤੇ ਗੱਲ ਉਹ ਆਖੀ  
ਜਿਨੂੰ ਟੂੰਬਿਆ ਸੀ ਦਿਲ ਨੇ  
ਲੋਕ ਸਾਡੇ ਸਿਰ  
ਕਵਿਤਾ ਗੀਤ ਮੜ੍ਹਦੇ ਰਹੇ ।

ਸਾਰੀ ਰਾਤ ਰਾਖੀ ਅਸੀਂ  
ਉਹਦੀ ਲਾਸ਼ ਦੀ ਕੀਤੀ  
ਪਰ ਦੇਖਿਆ ਨਾ ਕਦੀ  
ਜਦ ਉਹ ਜੀਦੇ ਸੀ ਮਰਦੇ ਰਹੇ ।

ਅੱਖਰ ਤਾਂ ਬੜੇ ਦਲੇਰ ਨੇ  
ਕਦੀ ਸਾਥ ਨਹੀਂ ਛੱਡਦੇ  
ਹੱਥ ਹੀ ਕਾਇਰ ਨੇ  
ਜੋ ਥਰ ਥਰ ਕਰਦੇ ਰਹੇ ।

\*

## ਗਰੀਬ ਨੂੰ

ਤੇਰੀ ਮੇਰੀ ਜਿੰਦਗੀ ਨਾਲ  
ਯੋਖਾ ਹੋ ਗਿਆ  
ਇਹ ਖਤਮ ਹੋ ਜਾਂਦੀ  
ਖਤਮ ਹੋਣ ਤੋਂ ਪਹਿਲਾਂ

ਤੇਰੀਆਂ ਮੇਰੀਆਂ ਸਧਰਾਂ ਨਾਲ  
ਸ਼ਗੀਕਾ ਏ ਕਿਸੇ ਦਾ  
ਜੋ ਟੁੱਟ ਜਾਂਦੀਆਂ  
ਸਾਕਾਰ ਹੋਣ ਤੋਂ ਪਹਿਲਾਂ।

ਤੇਰੇ ਮੇਰੇ ਸੁਪਨੇ  
ਚੁਗਾਏ ਕਿਸੇ ਲਗਦੇ  
ਜੋ ਟੁੱਟ ਜਾਂਦੇ ਨੇ  
ਜਾਗ ਆਉਣ ਤੋਂ ਪਹਿਲਾਂ।

ਤੈਨੂੰ ਮੈਨੂੰ ਜੀਣ ਦਾ  
ਹੱਕ ਨਹੀਂ ਮਿਲਿਆ  
ਤੇ ਮਰ ਜਾਂਦੇ ਹਾਂ  
ਹੱਕ ਪਾਉਣ ਤੋਂ ਪਹਿਲਾਂ।

ਤੇਰੇ ਮੇਰੇ ਇਖਲਾਕ ਨੂੰ  
ਰਹ ਨਾ ਮਿਲੀ।  
ਜੋ ਬਿਖਰ ਜਾਣ  
ਮੰਜ਼ਿਲ ਪਾਉਣ ਤੋਂ ਪਹਿਲਾਂ।

ਤੇਰੇ ਮੇਰੇ ਨਾਲ ਡਾਢਾ  
ਯੋਖਾ ਹੋ ਗਿਆ  
ਜਿਵੇਂ ਆ ਜਾਵੇ ਬੜ੍ਹੇਪਾ  
ਜਵਾਨੀ ਆਉਣ ਤੋਂ ਪਹਿਲਾਂ।

ਤੇਰੇ ਮੇਰੇ ਹਿੱਸੇ ਆਏ  
ਦੂੱਖ ਦਰਦ ਤੇ ਹੰਝੂ  
ਕੀ ਕਰਨੀਆਂ ਅਸਾਂ ‘ਹੋਸ਼’  
ਹੋਸ਼ ਆਉਣ ਤੋਂ ਪਹਿਲਾਂ।

## ਉਹ ਦਿਨ ਕਿਥੇ ਗਏ ?

ਉਹ ਦਿਨ ਕਿਥੇ ਗਏ ?  
ਜਦ ਪੂਨਮ ਦਾ ਚੰਨ  
ਮਾਂ ਦੀ ਗੋਲ ਰੋਟੀ ਲੱਗਦਾ ਸੀ।  
ਜਦ ਸੂਰਜ ਦਾ ਤੇਜ਼  
ਬਾਪ ਦੇ ਮੱਬੇ ਦੱਗਦਾ ਸੀ।

ਜਦ ਅੱਧੀ ਰਾਤ ਤੱਕ  
ਲੁਕਣ ਮੀਚੀ ਖੇਡਦੇ  
ਹਾਣੀ ਬਣਦੇ ਬਣਾਉਂਦੇ  
ਉੱਚੀ ਥਾਂ ਤੋਂ ਰਿੜ੍ਹਦੇ-ਰੇੜ੍ਹਦੇ  
ਪਿਡ, ਦੁਆਲੇ ਘੁੰਮਦੇ  
'ਹਾਏ ! ਕੰਡਾ ਚੁੱਭ ਗਿਆ।  
ਆਖਦੇ ਬੂਹਿਆਂ ਨੂੰ ਠੁੰਗਦੇ।

ਤੇ ਸਵੇਰੇ, ਸੁਵੱਖਤੇ ਹੀ  
ਬਾਰ ਵਾਲੀ ਬੰਤੀ  
ਮਾਂ ਨੂੰ ਉਲਾਂਭਾ ਦੇਂਦੀ  
ਕੁੜੀਆਂ ਚੁੱਕ ਲੈਂਦੀਆਂ ਨੇ  
ਗਲੀ ਸਿਰ 'ਤੇ  
ਤੇ ਬੰਦਾ ਮਾਰਨ ਦੀ ਖੇਡ-ਖੇਡਦੀਆਂ ਨੇ  
ਤੂੰ ਇਨ੍ਹਾਂ ਨੂੰ ਕਿਉਂ  
ਨੀਂ ਕੁਝ ਕਹਿੰਦੀ ?

ਮਾਂ ਮੁਸਕਰਾਉਂਦੀ ਆਖਦੀ  
ਨੀ ਕੋਈ ਚੱਜ ਦੀ  
ਖੇਡ ਖੇਡਿਆਂ ਕਰੋ  
ਮਰਨ ਮਾਰਨ ਨਾ ਕਰਿਆ ਕਰੋ

ਮਾਂ ਚਾਹ ਬਣਾਉਣ ਲਈ ਕਹਿੰਦੀ  
ਮੈਂ ਬਰਵਾਲੀ ਬੰਤੀ ਦੀ  
ਕਾਲੀ, ਸਲਵਾਰ ਤੋਂ ਡਰਦੀ

ਛੇਤੀ ਛੇਤੀ ਚਾਹ ਬਣਾਉਂਦੀ ।  
ਲੋਕ ਆਖਦੇ ਬੰਤੀ  
ਜਾਦੂਗਰਨੀ ਏ  
ਸਿਆਣਿਆਂ ਨੂੰ ਘਰ ਬਲਾਉਂਦੀ ਏ  
ਟੂਣੇ-ਟੱਪਣੇ ਕਰਾਉਂਦੀ ਏ ।

ਖੇਡਣ ਲੱਗਿਆਂ ਹਮੇਸ਼ਾ  
ਗਾਣੀ, ਬਣਨ ਦਾ ਰਗੜਾ ਹੁੰਦਾ  
ਮੀਕੇ ਲੰਬੜ ਜੀਤੇ ਚੂਹੜੇ  
ਤੇ ਕਾਲੇ ਲਈ ਝਗੜਾ ਹੁੰਦਾ ।

ਪਰ ਖੇਡਣ ਦਾ ਚਾਅ  
ਸਭ ਪਾੜੇ ਮਿਟਾ ਦੇਦਾ  
ਇਕ ਮਾਂ ਦੇ ਜਾਇਆ ਵਾਂਗ  
ਇਕੱਠੇ ਬਿਠਾ ਦੇਂਦਾ ।

ਉਹ ਮੁੰਡੇ ਨਿਰੇ ਕੁੜੀਆਂ ਵਰਗੇ  
ਆਖਦੇ ਮੈਂ ਨਹੀਂ ਸਤਾਉਂਦਾ  
ਭੈਣ ਬਣਕੇ ਹਾਣੀ ਬਣਾ ਲੈ  
ਮੈਂ ਤੇਰਾ ਘਰ ਨਹੀਂ ਢਾਹੁੰਦਾ ।

ਮੀਕਾ ਲੰਬੜ ਆਖਦਾ  
ਸੀਆ-ਸੇਕਣ ਲਈ ਥਾਂ ਮੱਲਾਂਗਾ  
ਕਾਲਾ ਆਖਦਾ ਮੈਂ  
ਤੀਲਾਂ, ਕੱਢਣ ਨਾਲ ਚੱਲਾਂਗਾ ।

ਉਨ੍ਹਾਂ ਇਹ ਤਰਲੇ  
ਬੜੇ ਚੰਗੇ ਸੀ ਲੱਗਦੇ  
ਝਿੜਕਾਂ ਲੈਂਦੇ ਕੁੱਟ ਖਾਂਦੇ  
ਵੀ ਪਿਛਾ ਨਾ ਛੱਡਦੇ ।

ਮਾਸੀ ਮਿਦਰ ਕੌਰ ਦਾ ਵਿਹੜਾ  
ਖੇਡ ਦਾ ਮੈਦਾਨ ਹੁੰਦਾ

ਚਲੋ ਸੱਜਰੇ ਫਿਰੇ ਗੋਰੇ ਨੂੰ ਪੁੱਟੀਏ !  
ਮਨ ਵਿਚ ਸ਼ੈਤਾਨ ਹੁੰਦਾ।  
ਮਾਸੀ ਹੱਸਦੀ ਗਾਲ੍ਹਾਂ ਕੱਢਦੀ  
ਚੱਰਖਾ ਕੱਤਦੀ ਉਠ ਜਾਂਦੀ  
ਭੁਜੇ ਦਾਣਿਆਂ ਦਾ ਛੱਕ੍ਹੂ ਛੁਲ੍ਹਦਾ  
ਚਰਖੇ ਦੀ ਮਾਲ੍ਹ ਟੁੱਟ ਜਾਂਦੀ।

ਸਟਾਪੂ ਤੇ ਰੱਸੀ ਟੱਪਣਾ  
ਅੱਖਾਂ ਤੇ ਬੰਨ੍ਹ ਕੇ ਪਰਨਾ  
ਚੌਗੀ ਚੌਗੀ ਤੱਕਣਾ।

ਚਾਚੇ 'ਕੁੰਨਣ' ਤੋਂ ਬੇਲਿਊਂ  
ਮੁੜ ਦੀ ਕਾਹੀ ਮੰਗਵਾਉਣਾ  
ਚਾਚੇ 'ਗੁਲਜ਼ਾਰ' ਤੋਂ ਕੁਟਵਾਕੇ  
ਪੱਕੀ ਪੀੰਘ ਵਟਵਾਉਣਾ।

'ਭਾਅ' ਦੇ ਪਿਛੇ-ਪਿਛੇ ਫਿਰ ਕੇ  
ਬੋਹੜ ਤੇ ਪੀੰਘ ਪੁਆ ਲੈਣੀ  
ਤੂਤ, ਦੀ ਤੇੜ ਕੇ ਸੋਟੀ  
'ਤਾਏ' ਬੇਲੀ ਰਾਮ ਤੋਂ ਪੀੜ੍ਹੀ ਬੁਣਵਾ ਲੈਣੀ।

ਰੱਝੇ ਤੇ ਠੀਕਰਾਂ ਦਾ ਚੁੱਲ੍ਹਾ ਬਣਾਉਣਾ  
ਘਰਾਂ ਚੌਗੀ ਚੌਲ ਲਿਆ ਕੇ  
ਕੱਚੀ ਕੁੱਜੀ ਵਿਚ ਰਿਨ੍ਹ ਕੇ  
ਜੱਗ ਪੱਤਿਆਂ ਤੇ ਲਾਉਣਾ।

ਮਾਂ 'ਬੰਤੀ' ਤੇ ਭਾਬੀ 'ਸਵਰਨ ਕੌਰ'  
ਨੂੰ ਪੱਕਿਆ ਕਰਦੇ ਰਹਿਣਾ  
ਸਾਡੀ ਬੀਬੀ ਨੂੰ ਆਖੀਂ  
ਅਸੀਂ ਵੀ ਗੂਰਪੁਰਬ ਦੇਖਣ ਜਾਣਾ।

ਉਨ੍ਹਾਂ ਦਾਅਵੇ ਜਿਹੇ ਨਾਲ  
ਮਾਂ ਤੋਂ ਹਾਮੀ ਭਰਵਾ ਲੈਣਾ

ਇਹ ਤੁਹਾਡੀ ਹੀ ਚਾਲ ਏ  
ਮਾਂ ਦਾ ਹੱਸ ਕੇ ਕਹਿਣਾ।

ਚਾਚੀ 'ਹਰੀ' ਨੂੰ ਆਖਣਾ  
ਚੌਲੇ ਦੇ ਮੇਲੇ ਲੈ ਜਾਵੀ  
ਤੇਰਾ ਆਖਿਆ ਨਹੀਂ ਮੋੜਦੀ  
'ਵੱਡੀ ਬੀਬੀ' ਨੂੰ ਮਨਾਵੀਂ।

ਚਾਚੀ ਭਰੀਆਂ ਕਣਕਾਂ ਦੀਆਂ  
ਡੰਡੀਆਂ ਵਿਚ ਕਤਾਰਾਂ ਬਣਾ ਤੋਰਦੀ  
ਚਾਰ ਮੀਲ ਦੇ ਪੈਂਡੇ ਵਿਚ  
ਗੱਲਾਂ ਦੀ ਲੜੀ ਨਾ ਤੋੜਦੀ।

ਮੇਲੇ ਪਹੁੰਚ ਚੁਨੀ ਪੱਲਉ  
ਗੰਢਾਂ ਪੈਸਿਆਂ ਦੀਆਂ ਥੱਲ੍ਹਦੀ  
ਸਾਨੂੰ ਵੰਡ ਵੰਡ ਦੇਂਦੀ  
ਉਹ ਹੌਲੀ ਹੌਲੀ ਬੋਲਦੀ।

ਕਦੀ ਜਲੇਬੀਆਂ ਤੇ ਪਕੈੜੇ  
ਤੇ ਕਦੀ ਮੁਰਮਰੇ ਚੱਬਦੀ  
ਛੋਟੇ ਕੱਦ ਦੀ ਚਾਚੀ 'ਹਰੀ'  
ਸਾਨੂੰ ਰੱਬ ਜਿੱਡੀ ਲੱਗਦੀ।

ਬੇਲੇ ਭੈਣ 'ਸਵਰਨੀ' ਨਾਲ  
ਰੋਟੀ ਲੈ ਕੇ ਸੀ ਗਈ  
ਜਿੱਦ ਕਰਕੇ ਇੜਾਉਣ ਲੱਗਿਆਂ  
ਹੱਥਾਂ ਰੋਟੀ ਡਿੱਗ ਪਈ।

ਭਾਅ ਨੇ ਪਿਆਰ ਨਾਲ  
ਝਿੜਕ ਦਿਤੀ ਤੇ ਸਮਝਾਇਆ  
ਮੈਂ ਰੋਣ ਵਾਲਾ ਮੂੰਹ ਬਣਾਇਆ  
ਪੈਰਾਂ ਨਾਲ ਘੱਟਾ ਉਡਾਇਆ

ਭੈਣ ਨੇ ਕਪਾਹ ਚੁਗਾਉਣੀ ਸੀ  
ਉਹ ਉਥੇ ਰਹਿ ਪਈ

ਮੈਂ ਵੀ ਰਹਿਣਾ ਸੀ ਪਰ  
ਗੁਸ਼ ਕੇ ਘਰ ਆ ਗਈ।

ਗਸਤੇ ਵਿਚ ਤੁਗੀ ਆਉਂਦੀ  
ਨੇ ਸਕੀਮ ਲੜਾਈ  
ਘਰ ਆ ਕੇ ਰੋ ਰੋ ਕੇ  
ਤੜਬੱਲੀ ਫਿਰ ਪਾਈ।

ਬੀਬੀ ਦੇਖ ਕੇ ਮੈਨੂੰ  
ਬਹੁਤ ਘਬਰਾ ਗਈ  
ਆਖੇ ਤੂੰ ਤੇ ਰਹਿਣਾ ਸੀ  
ਇਨ੍ਹਾਂ ਛੇਤੀ ਕਿਉਂ ਆ ਗਈ ?

ਮਾਂ ਚੁਪ ਕਰਾਉਂਦੀ ਹੋਈ  
ਮੈਨੂੰ ਅੰਦਰ ਲੈ ਗਈ  
ਪਤਾ ਨਹੀਂ ਕਿਹੜੇ ਭਰਮ 'ਚ  
ਉਹ ਹੱਥ ਜੋੜ ਕੇ ਬਹਿ ਗਈ।

ਮਾਂ ਨੂੰ ਇਸ ਤਰ੍ਹਾਂ ਦੇਖ  
ਮੈਂ ਪਲ ਵਿਚ ਠਰ ਗਈ  
ਮੈਂ ਇਝ ਕਿਉਂ ਕੀਤਾ  
ਇਕ ਦਮ ਡਰ ਗਈ।

ਮਾਂ ਨੂੰ ਮੈਂ ਵੱਡੀ ਲੱਗਦੀ  
ਪਰ ਮੈਂ ਇਕ ਬੱਚੀ ਸਾਂ  
ਕੌਰੇ ਕਾਗਜ਼ ਵਰਗੀ  
ਅਕਲਾਂ ਤੋਂ ਕੱਚੀ ਸਾਂ।

ਪਤਾ ਹੀ ਨਹੀਂ ਲੱਗਾ ਕਦੋਂ ?  
ਸੁਪਨੇ ਹਵਾਂ 'ਚ ਖਿੰਡ ਗਏ  
ਛਰਜਾਂ ਦੀ ਭਰ ਝੋਲੀ ਅੱਖਾਂ 'ਚ ਲੈ ਨਮੀ  
ਹੌਲੀ ਹੌਲੀ ਸਿਸਕਦੇ ਦੂਜੇ ਪਿੰਡ ਗਏ।

ਮੇਰੇ ਸੁਪਨਿਆਂ ਦੀ ਧਰਤੀ  
ਕੁਝ ਵਾਹੀ ਕੁਝ ਅਣਵਾਹੀ

ਕੁਝ ਸਿਜੀ ਕੁਝ ਸੁੱਕੀ  
ਕੁਝ ਨੀਵੀਂ ਕੁਝ ਉੱਚੀ।

ਹੋ ਗਈ ਟਿੱਬੇ-ਟੋਏ  
ਜਿਵੇਂ ਗਰਭ ਦੀ ਪੀੜਾ ਨਾਲ  
ਬੱਚੇ ਮਰ ਜਾਣ ਅਣਹੋਏ  
ਮਾਂ ਲੁੱਕ ਲੁੱਕ ਕੇ ਰੋਏ।

ਹੁਣ ਕਿੱਸੇ ਦਿਹਾੜੇ ਇਕ  
ਚੀਸ ਜਿਹੀ ਪੈਂਦੀ ਏ।  
ਮੈਂ ਆਪਣੇ ਆਪ ਤੋਂ ਪੁਛਦੀ ਹਾਂ।  
ਉਹ ਦਿਨ ਕਿਥੇ ਗਏ ?

ਉਹ ਦਿਨ ਕਿਥੇ ਗਏ  
ਜਦ ਚੰਨ ਦਾ ਟੁਕੜਾ  
ਮਾਂ ਦੀ ਗੋਲ ਰੋਟੀ ਲੱਗਦਾ ਸੀ  
ਜਦ ਸੂਰਜ ਦਾ ਤੇਜ਼  
ਬਾਪ ਦੇ ਮੱਥੇ ਢੱਗਦਾ ਸੀ।  
ਤੇ ਹਰ ਇਕ ਰੁੱਖ ਦਾ ਆਲੂਣਾ  
ਆਪਣਾ ਲਗਦਾ ਸੀ।

\*

## ਗੇਸ਼ਨੀ

ਕਿਸੇ ਝੰਜੋੜ ਕੇ ਮੈਨੂੰ  
ਕੋਧ ਵਿਚ ਕਿਹਾ  
ਤੈਨੂੰ ਜਿਉਣ ਦਾ ਚੱਜ ਨਹੀਂ  
ਕਿਸਮਤ ਸਿਰ ਦੌਸ਼ ਮੜ੍ਹਦੀ ਏਂ।

ਤੁੰ ਇਕ ਤੁੱਫਾਨ ਏਂ  
ਤੁੰ ਇਕ ਚੇਟਾਨ ਏਂ  
ਫਿਰ ਛੱਪੜਾਂ ਚ ਰੀਂਗਦੀ  
ਮੱਛੀਆਂ ਕਿਉਂ ਫੜਦੀ ਏ।

ਮੈਂ ਉਸ ਵੱਲ ਤੱਕ ਕੇ  
ਹੌਲੀ ਜਿਹੀ ਕਿਹਾ  
ਮੈਨੂੰ ਤੇ ਇਹ ਵੀ ਪਤਾ ਨਹੀਂ  
ਮੈਂ ਜਿੰਦਾ ਜਾਂ ਮਰੀ ਪਈ ਆਂ।

ਤੁੰ ਜਿੰਦਗੀ ਖੋਜਦਾ ਫਿਰਦਾ  
ਤੁੰ ਹੀ ਦੱਸ ਖਾਂ ਮੈਨੂੰ  
ਮੈਂ ਜਿਉਣਾ ਚਾਹੁੰਦੀ ਹੋਈ  
ਮੌਤ ਨਾਲ ਗੱਲਾਂ ਕਿਉਂ ਕਰਦੀ ਆਂ ?

ਉਸ ਤਿਉੜੀ ਪਾ ਕੇ ਕਿਹਾ  
ਜਾ ਜਿੰਦਗੀ ਦੇ ਅਰਥ ਲੱਭ ਕੇ ਲਿਆ  
ਐਵੇਂ ! ਸ਼ਬਦਾਂ ਦੀਆਂ ਬੰਨ੍ਹ ਪੰਡਾਂ  
ਖੂਨ ਨਾਲ ਧੋਖਾ ਕਰਦੀ ਏਂ।

ਲਿਖ ਸਕੇ ਤਾਂ ਕਾਲੀਆਂ ਰਾਤਾਂ ਦੇ  
ਮੱਥੇ ਤੇ ਚਾਨਣ ਲਿੱਖ  
ਚੰਨ-ਚਕੋਰ ਦੀਆਂ ਬਾਤਾਂ ਦਾ  
ਹੁੰਗਾਰਾ ਕਿਉਂ ਭਰਦੀ ਏ ?

\*

## ਜਨਮ ਦਿਨ

ਜਨਮ ਦਿਨ ਦੇ ਦਿਹੜੇ  
ਇਕੱਠੀਆਂ ਕਰਾਂ ਸੁਗਾਤਾਂ  
ਦਿਲ ਦੇ ਵਿਹੜੇ ਆ ਬੈਠਣ  
ਸੁਭਾ ਸ਼ਾਮ ਦੁਪਹਿਰ ਤੇ ਰਾਤਾਂ

ਅਜੇ ਤਾਂ ਛੱਜ ਛੋਪਿਆਂ ਦਾ ਭਰਿਆ  
ਇਕ ਵੀ ਪੂਣੀ ਕੱਤੀ ਨਾ  
ਅਜੇ ਤਾਂ ਤੱਕਲਾ ਵਿੰਗਾਂ-ਟੇਢਾਂ  
ਮਾਲੂ ਚਰਖੇ ਦੀ ਵੱਟੀ ਨਾ।

ਅਜੇ ਮੁੰਨਾ ਠੁਕਵਾਉਣ ਲਈ  
ਤਰਖਾਣਾਂ ਦੇ ਘਰ ਜਾਣਾ  
ਅਜੇ ਚਰਮਖਾਂ ਬੁਣਨ ਲਈ  
ਬੇਲੇ ਤੋਂ ਕਾਹੀ ਮੰਗਵਾਣੀ

ਅਜੇ ਲੱਭਦੀ ਫਿਰਾਂ ਬੀੜੇ  
ਗੁੰਝਾਂ ਚੈ ਛੇਕ ਕਰਾਵਾਂ  
ਅਜੇ ਛਿੱਕ੍ਹ ਬਣਾਉਣ ਲਈ  
ਖੱਗਿਆਂ ਨੂੰ ਛੋਪੇ ਪਾਵਾਂ।

ਅਜੇ ਤੇ ਮੈਂ ਹੱਟੀ ਉਤੋਂ  
ਗੰਧੂ ਰੰਗ ਮੰਗਵਾਉਣਾ  
ਅਜੇ ਤੇ ਬੈਠ ਬੜੇ ਦੇ ਉਤੇ  
ਚਰਮਾ ਮੈਂ ਚਮਕਾਉਣਾ।

ਪਤਾ ਨਹੀਂ ਜਨਮ ਦਿਨ  
ਇਨੀ ਛੇਤੀ ਕਿਉਂ ਆ ਜਾਵੇ  
ਉਮਰਾਂ ਦੀਆਂ ਪੰਡਾਂ ਦੇ ਵਿਚੋਂ  
ਘੱਟਦੇ ਜਾਣ ਕਲਾਵੇ।

ਮੈਂ ਆਪ ਕੁਚੱਜੀ ਪਤਾ ਨਹੀਂ  
ਐਵੇਂ ਕਿਉਂ ਵਕਤ ਵਹਾਉਂਦੀ ਹਾਂ ?  
ਮੈਂ ਤਾਂ ਐਵੇਂ ਵਿਹਲੜ ਜਿਹੀ  
ਕਾਗਜ਼ ਤੇ ਲੀਕਾਂ ਪਾਊਂਦੀ ਹਾਂ।

\*

## **ਮੁਦਤਾਂ ਬਾਅਦ**

ਅੱਜ ਫਿਰ ਮੁਦਤਾਂ ਬਾਅਦ  
ਕਿਸੇ ਨੇ ਯਾਦ ਕੀਤਾ ਏ  
ਅੱਜ ਫਿਰ ਯਾਦਾਂ ਨਾਲ  
ਸਾਡਾ ਪਿਆ ਸ਼ਰੀਕਾ ਏ।

ਅੱਜ ਫਿਰ ਦਿਲ ਕੀਤਾ  
ਕੌਲੇ ਬੈਠ ਕੇ ਰੋਈਏ  
ਅੱਜ ਫਿਰ ਮੁਦਤਾਂ ਬਾਅਦ  
ਘੁੱਟ ਹੰਝੂਆਂ ਦਾ ਪੀਤਾ ਏ।

ਅੱਜ ਫਿਰ ਚੰਗਾ ਲੱਗਿਆ  
ਚਿੜੀਆਂ ਦਾ ਚਹਿਕਣਾ  
ਅੱਜ ਫਿਰ ਚੰਗਾ ਲੱਗਿਆ  
ਭੁੱਲਾਂ ਦਾ ਮਹਿਕਣਾ।

ਅੱਜ ਫਿਰ ਦਿਲ ਕੀਤਾ  
ਮੁੱਠੀ 'ਚ ਸਾਗਰ ਭਰ ਲਵਾਂ  
ਅੱਜ ਫਿਰ ਦਿਲ ਕੀਤਾ  
ਤਾਰੇ ਚੁੰਨੀ ਤੇ ਜੜ੍ਹ ਲਵਾਂ।

ਅੱਜ ਫਿਰ ਦਿਲ ਕੀਤਾ  
ਹਵਾਵਾਂ ਸੰਗ ਉੱਡ ਜਾਵਾਂ  
ਮਾਂ ਦਾ ਰੰਗਲਾ ਚਰਖਾ  
ਜਾ ਕੇ ਚੰਦ ਤੇ ਡਾਵਾਂ।

ਅੱਜ ਫਿਰ ਮੁਦਤਾਂ ਬਾਅਦ  
ਕਿਸ ਨੇ ਯਾਦ ਕੀਤਾ ਏ  
ਅੱਜ ਫਿਰ ਯਾਦਾਂ ਨਾਲ  
ਸਾਡਾ ਪਿਆ ਸ਼ਰੀਕਾਂ ਏ।

\*

## ਮਾਂ ਹੋਣ ਦੀ ਸਜ਼ਾ

ਮੈਂ ਹਰ ਪਲ ਬਰਸੀ ਸੀ  
ਘਟਾਵਾਂ ਵਾਂਗ  
ਮੇਰੀ ਜਿੰਦਗੀ ਬੀਆਬਾਨ ਕਿਉਂ ?  
ਬਦ ਦੁਆਵਾਂ ਵਾਂਗ।

ਜਿੱਗਰ ਦੇ ਟੋਟੇ ਨੋਚਿਆ  
ਮਾਸ ਮੇਰੇ ਦਿਲ ਦਾ  
ਮੈਂ ਇਹ ਦਰਦ ਪੀ ਰਹੀ  
ਦਵਾਵਾਂ ਵਾਂਗ।

ਏਨਾ ਮੇਰੀ ਕੁਖ ਦਾ  
ਉਸ ਅਪਮਾਨ ਕਿਉਂ ਕੀਤਾ ?  
ਮੈਂ ਉਸ ਨੂੰ ਪਾਲਿਆ ਸੀ  
ਸਾਹਾਂ ਵਾਂਗ।

ਕਿਸ ਨੇ ਹੱਕ ਦਿੱਤਾ ਉਸ ਨੂੰ  
ਮੇਰਾ ਘਰ ਉਜਾੜਨ ਦਾ  
ਮੈਂ ਤੇ ਵਸਾਇਆ ਸੀ  
ਛਾਵਾਂ ਵਾਂਗ।

ਕਿਸ ਨੂੰ ਦੱਸਾਂ ਮੈਂ  
ਪੀੜ ਢੂੰਘੀ ਸਾਗਰ ਤੋਂ  
ਸਭ ਰਿਸ਼ਤੇ ਲੱਗਦੇ ਅਜਨਬੀ  
ਰਾਹਾਂ ਵਾਂਗ।

ਬਲਦੇ ਸਿਵੇ ਵਾਂਗ ਮੈਂ  
ਡਰਨ ਲੱਗੀ ਜਿੰਦਗੀ ਤੋਂ  
ਪਲ 'ਚ ਸੁਖ ਖਿੰਡ ਗਿਆ  
ਖਿਜਾਵਾਂ ਵਾਂਗ।

ਏਨੀ ਵੀ ਸਜਾ ਕਿਉਂ ਮਿਲੀ  
ਮੈਨੂੰ ਮਾਂ ਹੋਣ ਦੀ  
ਆਪਾ, ਲੁਕਾਵਾਂ ਮੈਂ ਕੁਲੱਛਣੀਆਂ  
ਬਾਵਾਂ ਵਾਂਗ।

ਕਦੀ ਕੋਈ ਇਸ ਤਰ੍ਹਾਂ  
ਵਸਦਿਆਂ ਨਾ ਉੱਜੜੇ  
ਮੇਰੀ ਤਾਂ ਜਿੰਦਗੀ ਖੜ੍ਹ ਗਈ ਪਥਰਾਈਆਂ  
ਨਿਗੁਹਾਵਾਂ ਵਾਂਗ।

\*

## ਧੈਰਾ

ਕਿਨਾ ਸਕੂਨ ਮਿਲਦਾ  
ਜੇ ਤੂੰ ਦਵਾ ਬਣਦਾ  
ਮੇਰੇ ਦਰਦ ਦਾ  
ਮੈਂ ਲੋਕਾਂ ਨੂੰ ਦੋਸ਼ ਨਾਂ ਦੇਂਦੀ  
ਆਪਣਾ ਸਵੈਮਾਣ ਨਾ ਖੇਂਦੀ

ਜੇ ਮੇਰੀ ਹੁਕ  
ਤੂੰ ਸੁਣ ਲੈਂਦਾ  
ਮੈਂ ਗੈਰਾਂ ਅੱਗੇ  
ਜਾਰ ਜਾਰ ਨਾ ਰੋਂਦੀ।

ਜੇ ਮੇਰੀ ਕੀਮਤ  
ਕੌਡੀਆਂ 'ਚ ਸੀ  
ਵੱਡੇ ਦਾਅਵਿਆਂ ਦਾ  
ਭਾਰ ਨਾ ਢੋਂਦੀ।

ਮੈਂ ਧੈਰਾ ਖਾਧਾ  
ਅੰਨ੍ਹੇ ਵਿਸ਼ਵਾਸ ਤੋਂ  
ਕਿਸੇ ਦੀ ਬੇਤੁਖੀ ਤੋਂ  
ਮਾਤ ਨਾ ਪਾਉਂਦੀ।

ਜੇ ਇਨ੍ਹਾਂ ਸੌੜਾ ਸੀ  
ਉਦੇ ਦਿਲ ਦਾ ਘੇਰਾ  
ਤਾਂ ਮੈਂ ਹਵਾਵਾਂ ਸੰਗ  
ਪੰਗਡੰਡੀਆਂ ਬਣਾ ਲੈਂਦੀ।

\*

## ਮਰਿਆਦਾ

ਦੇਖ ਕੇ ਉਸ ਨੂੰ  
ਅੱਖਾਂ ਜਾਰ ਜਾਰ ਰੋਈਆਂ  
ਪਿਆਰ ਸ਼ਿਕਵਾ ਹੈ ਜਾਂ  
ਹਉਂਕੇ ਅਰਜੋਈਆਂ ?

ਹਿੜਰ ਦੀ ਅੱਗ ਦਾ  
ਸੇਕ ਢਾਢਾ ਸੀ  
ਬੇਵਸੀ ਨਫਰਤ ਦੇ  
ਵਿਚ ਸਮੋਈਆਂ।

ਦਿਲ ਕਰੇ ਰਿਸ਼ਤਿਆਂ ਦੀ  
ਹੱਦ ਪਾਰ ਕਰ ਜਾਵਾਂ  
ਲਿਆਕਤ ਤੇ ਸਿੱਤਮ ਦੀ  
ਇਤਹਾ ਹੋ ਚੁੱਕੀ।

ਨਿੱਤ ਲੜਦੀ ਖੂਨ ਨਾਲ  
ਇਹ ਕਰਾਂ ਜਾਂ ਨਾ ਕਰਾਂ  
ਦੁਬਿਧਾ 'ਚ ਉੱਲੜੀ  
ਵਿਸ਼ਵਾਸ ਖੋ ਚੁੱਕੀ।

ਕੰਢਿਆਂ ਤੱਕ ਉੱਛਲ ਕੇ  
ਵੀ ਸ਼ਾਂਤ ਵਹਿ ਤੁਰੇ  
ਮੈਂ ਨਾਰੀ ਸਦਾ ਉੱਜੜੀ  
ਵੇਖਿਆ ਤਾਂ ਸਿਰ ਉਤੇ ਪਾਣੀ  
ਮਰਿਆਦਾ ਦੀ ਲੋਈ ਸੀ।

\*

## ਮਾਂ

ਜੱਗ ਜਨਣੀਏਂ  
ਨਾ ਜੰਮ ਪੁੱਤ ਐਸੇ  
ਜੋ ਬਿਰਖ ਬਣ ਕੇ  
ਕਰੂਬਲਾਂ ਖਾ ਜਾਣ ।

ਆਪਣੀ ਕੁੱਖ ਸੁੱਚੀ ਰੱਖ  
ਵਹਿਸ਼ੀ ਦਰਿਦੇ ਨਾ ਪਾਲ  
ਇਸ ਮਿਟੀ ਦੀ  
ਪਤ ਰੱਖ ਲੈ ।

ਉਹੀ ਮਮਤਾ ਕੁਰਲਾਉਂਦੀ  
ਕਿਉਂ ਪੀੜ੍ਹਾ ਹੰਢਾਉਂਦੀ ਏ  
ਮਾਂ ਅਖਵਾਉਣ ਲਈ  
ਖੂੰਖਾਰ ਜਾਨਵਰ ਪੈਦਾ ਕਰ ਰਹੀ ।

ਧਰਤੀ ਥਾਂ ਖਲ੍ਹੋ ਗਈ  
ਇਸਤੋਂ ਸਹਿਣ ਨਹੀਂ ਹੁੰਦਾ  
ਮਾਂ ਦੀਆਂ ਸਿਸਕੀਆਂ ਦਾ ਸ਼ੋਰ  
ਵਲੂੰਦਰੀਆਂ ਆਂਦਰਾਂ ਦਾ ਦਰਦ ।

ਦੱਸ ਕੀ ਲਿਖਾਂਗੀ  
ਇਤਿਹਾਸ ਦੇ ਵਰਕੇ ਤੇ  
ਤੇਰੇ ਦੁੱਧ ਦੀ ਕੀਮਤ  
ਸੁੰਨੀ, ਗੋਦ, ਚੀਕਾਂ ਤੇ ਝੁਦਕੁਸ਼ੀਆਂ ?  
\*

## ਗੀਝਣ ਦੀ ਰੁੱਤ

ਆਸੀਂ ਗੀਝਣ ਦੀ ਰੁੱਤ ਸੱਜਣਾ ਦਾ  
ਰਹ ਤੱਕਦਿਆਂ ਤੱਕਦਿਆਂ ਥੋ ਆਏ  
ਕਿਵਾਂ ਮਹਿਕਾਂ ਨਾਲ ਭਰੀਏ ਵਿਹੜਾ ?  
ਸਾਡੇ ਤਨ 'ਚੋਂ ਬੁਸੀ ਬੋਅ ਆਵੇ ।

ਉਹ ਸੂਰਜ ਦੀ ਲਾਲੀ ਵਰਗੇ  
ਆਸੀਂ ਸ਼ਾਂਤ ਨਦੀ ਦੇ ਵਹਿਣ ਜਿਹੇ  
ਉਦੇ ਸਾਹਾਂ ਵਿਚ ਕਿਵੇਂ ਰਲੀਏ ?  
ਸਾਡੀ ਪਹੁੰਚ ਨਾ ਉਸਦੇ ਤੱਕ ਜਾਵੇ  
ਆਸੀਂ ਗੀਝਣ ਦੀ ਰੁੱਤੇ ਕੀ ਕਰ ਆਏ ?

ਉਹ ਮਸਤ ਹਵਾਵਾਂ ਦੇ ਮਹਿਰਮ  
ਸਾਬੋਂ ਕੈਦ ਨਾ ਹੁੰਦੇ ਦਿਲ ਅੰਦਰ  
ਕਿੱਤੋਂ ਜੋਗ ਵਫਾ ਦਾ ਪਾਉਂਦੇ ਹੋਏ  
ਸਾਡੇ ਜਿੱਗਰ ਨੂੰ ਛੁੰਘੇ ਜਖਮ ਲਾਏ ।

ਸਾਨੂੰ ਪਤਾ ਏ ਰਸਮ ਨਿਭਾਉਣ ਲਈ  
ਉਹ ਭੇਦ ਛੁਪਾ ਕੇ ਹੱਸਦੇ ਨੇ  
ਪਰ ਸੱਜਣਾ ਤੇਰੇ ਦਿਲ ਦੀਆਂ ਪਰਤਾਂ 'ਚੋਂ  
ਸਾਨੂੰ ਹੌਕਿਆਂ ਦੀ ਕਨਸੋਅ ਆਵੇ  
ਆਸੀਂ ਗੀਝਣ ਦੀ ਰੁੱਤ ਸੱਜਣਾ ਦਾ  
ਰਹ ਤੱਕਦਿਆਂ ਤੱਕਦਿਆਂ ਥੋ ਆਏ ।

\*

## ਮੁਲ ਜ਼ਿੰਦਗੀ ਦਾ

ਜੀਵਨ ਸੱਚ, ਮੈਂ ਮੌਤ ਨਹੀਂ ਦੇਖੀ  
ਝੂਠੀ ਮੋਹ ਤੇ ਮਾਇਆ  
ਝੂਠ ਨੂੰ ਸੱਚ ਦਿਖਾਉਣ ਲਈ  
ਝੂਠ ਤੋਂ ਝੂਠ ਕਮਾਇਆ

ਮੁਲ ਜ਼ਿੰਦਗੀ ਦਾ ਪਾਈਏ ਨਾ  
ਮੌਤ ਤੋਂ ਹਾਂ ਘਬਰਾਉਂਦੇ  
ਪਲ-ਪਲ ਘਟਦੇ ਜੀਵਨ ਲਈ  
ਆਸੀਂ ਮੂਰਖ ਜ਼ਸਨ ਮਨਾਉਂਦੇ।

ਪੱਤੜੜ ਰੁਖ ਦੇ ਪੱਤੇ ਵਾਂਗੂ  
ਟਾਹਣੀ ਤੋਂ ਝੜ ਜਾਣਾ  
ਲੱਪ ਹੰਝਾਂ ਦੀ ਸੇਕਦਿਆਂ  
ਕਿਸੇ ਸਾੜਨਾ ਕਿਸੇ ਦਫਨਾਉਣਾ।

ਇਕ ਵਰ੍ਹੀਣਾ ਦੋ ਬਰਸੀਆਂ  
ਫਿਰ ਜੱਗ ਬੇਗਾਨਾ ਹੋਣਾ  
ਨਾ ਕਿਸੇ ਦਿਲ ਭਰਨਾ ਹੌਕਾ  
ਨਾ ਕਿਸੇ ਅੱਖ ਨੇ ਰੋਣਾ।

ਜੀਅ ਕੇ ਮਰਦਾ ਹਰ ਕੋਈ  
ਮਰਕੇ ਜੀਵਨ ਚੱਲ ਪਾਈਏ  
ਕਰ ਸਖੀਏ ਕੁਝ ਐਸਾ  
ਬਾਅਦ ਮੌਤ ਤੇ ਜੀਵਨ ਪਾਈਏ।

\*

## ਮਿੱਟੀਏ ਨੀ ਮਾਫ਼ ਕਰੀਂ

ਮੇਰੀ ਮਿੱਟੀਏ ਨੀ ਮੁਆਫ਼ ਕਰੀਂ  
ਮੁਆਫ਼ ਕਰ ਦਈਂ  
ਅਸੀਂ ਬੜੇ ਨਿਰਮੋਹੇ ਤੈਨੂੰ  
ਛੱਡ ਆਏ ਹਾਂ।

ਘਰੋਂ ਨਿਕਲੇ ਸਾਂ  
ਦੌਲਤਾਂ ਕਮਾਉਣ ਵਾਸਤੇ  
ਗਹਿਣੇ ਪਈ ਕਿੱਲੇ  
ਬਾਪੂ ਦੇ ਛੁਡਾਉਣ ਵਾਸਤੇ  
ਬਹੁਤ ਕੀਤੀਆਂ ਕਮਾਈਆਂ  
ਤੇਰੀ ਝੋਲੀ ਵਿਚ ਪਾਈਆਂ  
ਤੇਰੇ ਨਿੱਘ ਤੇ ਪਿਆਰ ਤੋਂ  
ਵਾਂਝੇ ਜਿਹੇ ਆਂ।

ਯਾਦ ਆਉਂਦੀਆਂ ਨੇ ਨਹਿਰਾਂ  
ਤੇ ਟਿੱਢਾਂ ਵਾਲੇ ਖੂਹ  
ਯਾਦ ਛੱਪੜਾਂ ਤੇ ਟੋਭੇ  
ਉਹ ਸਰਕੜੇ ਬਰੂ  
ਅਸੀਂ ਆਪਣਾ ਵਜੂਦ ਕੀਤਾ  
ਵੱਸ ਹੈ ਬਿਗਾਨੇ  
ਹੋਂਦ ਆਪਣੀ ਨੂੰ  
ਜਿਦਾ ਮਾਰ, ਦੱਬ ਆਏ ਹਾਂ।

ਅਸੀਂ ਆਪਣੇ ਘਰਾਂ ਨੂੰ  
ਉਜਾਝਿਆਂ ਏ ਮੁਦ ਆਪ  
ਘਰ ਗੈਰਾਂ ਦੇ 'ਚ  
ਭੋਗਿਆ ਏਂ ਘੋਰ ਸੰਤਾਪ  
ਸਭ ਕੁਝ ਹਾਏ ਲੁਟਾ ਕੇ  
ਵੇਂਤੂ ਵੇਖ ਲੈ ਗੁਰਾਇਆ  
ਖਾਲੀ ਹੱਥ ਆਏ ਹਾਂ  
ਅਸੀਂ ਬੜੇ ਨਿਰਮੋਹੇ  
ਵਤਨ ਛੱਡ ਆਏ ਹਾਂ।

\*

## ਜਿੰਦੂਆ

ਚੱਲ ਜਿੰਦੂਆ ਕਿੱਤੇ ਉੱਚੇ ਪਹਾੜੀਂ  
ਬਹੀਏ ਜਾ ਕੇ ਕੱਲ੍ਹੇ  
ਜੀਵਨ ਦੀ ਛੱਡ ਗਿਣਤੀ-ਮਿਣਤੀ  
ਪਿਆਰ 'ਚ ਹੋਈਏ ਝੱਲੇ ।

ਚੱਲ ਜਿੰਦੂਆ ਕਿਸੇ ਨਦੀ ਕਿਨਾਰੇ  
ਰੁੱਖ ਦੀ ਛਾਵੇਂ ਬਹੀਏ  
ਅੱਖਾਂ ਬੋਲਣ ਅੱਖਾਂ ਤੱਕਣ  
ਮੂੰਹੋਂ ਨਾ ਕੁਝ ਕਹੀਏ ।

ਚੱਲ ਜਿੰਦੂਆ ਬੀਆਬਾਨ ਬਰੇਤੇ  
ਮੱਲਿਆਂ ਕੋਲੇ ਜਾਈਏ  
ਖੱਟੇ-ਮਿੱਠੇ ਬੇਰਾਂ ਵਾਂਗੂ  
ਜੀਵਨ ਜਿਉਣਾ ਚਾਹੀਏ ।

ਚੱਲ ਜਿੰਦੂਆ ਮੁੜ ਚੱਲੀਏ ਵਤਨੀਂ  
ਆਪਣੇ ਘਰ ਵਿਚ ਰਹੀਏ  
ਖਿੰਡ-ਪੁੰਡ ਗਈਆਂ ਖੁਸ਼ੀਆਂ ਨੂੰ  
ਕਰ ਇਕੱਠੀਆਂ ਢਾਰਸ ਦਈਏ ।

ਚੱਲ ਜਿੰਦੂਆ ਕਰੀਏ ਕੁਛ ਐਸਾ  
ਮਰਕੇ ਜੀਵਨ ਪਾਈਏ  
ਲਿੱਖੇ ਗੁਰਾਇਆ ‘ਹੁੰਦਲ’ ਗਾਵੇ  
ਕੋਈ ਛੱਡ ਸੁਨੇਹਾ ਜਾਈਏ

ਚਲ ਵੇ ਜਿੰਦੂਆ ਕੋਈ ਐਸੀ ਕਾਰ ਕਮਾਈਏ ।

\*

## ਮਾਂ ਬਿਨ ਕੈਸਾ ਜੀਣਾ

ਮਾਂ ਬਿਨ  
ਇਹ ਕੈਸਾ ਜੀਣਾ ਨੀ ਜਿੰਦੇ  
ਇਹ ਕਿਹੋ ਜਿਹਾ ਮਰਨਾ  
ਸੂਤਕ ਰੁੱਤ ਤੋਂ ਸਿਵਿਆਂ ਤੀਕਰ  
ਨਿੱਤ ਬਲਣਾ ਨਿੱਤ ਠਰਨਾ।

ਮਾਂ ਵਰਗੀ ਨਾ ਸਾਂਝ ਕੋਈ  
ਮਾਂ ਮਿਲੇ ਰੂਹ ਠਰ ਜਾਏ  
ਲੱਖ ਰਿਸ਼ਤੇ ਪਰ ਮਾਂ ਵਾਂਗ੍ਰੰਭ  
ਕਿਸੇ ਹੱਥ ਨਹੀਂ ਸਿਰ 'ਤੇ ਧਰਨਾ।

ਮਾਂ ਬੋਹੜ ਦੀ ਛਾਂ ਸੰਘਣੀ  
ਵਿਰਲ ਰਤਾ ਨਾ ਹੋਵੇ  
ਮਾਂ ਮਰ ਜਾਏ ਛਾਂ ਮਰ ਜਾਏ  
ਪੈਂਦਾ ਧੁੱਪਾਂ ਵਿਚ ਸੜਨਾ।

ਮਾਂ ਵਰਗੀ ਨਾ ਖਿੱਚ ਕੋਈ  
ਧੁਰ ਅੰਦਰ ਲਹਿ ਜਾਵੇ  
ਮਾਂ ਦੀ ਪੂਜਾ ਰੱਬ ਵਰਗੀ  
ਮਾਂ ਬਿਨਾਂ ਕੀ ਰੱਬ ਨੂੰ ਕਰਨਾ।

ਸੁੱਖ ਹਜ਼ਾਰਾਂ ਮਾਣਾਂ ਪਰ  
ਮਾਂ ਵਰਗਾ ਨਿੱਘ ਨਾ ਕੋਈ  
ਇਸ ਦੀ ਥਾਂ ਅਵੱਲੀ ਏ  
ਇਹ ਬਹਿਸ਼ਤੀ ਝਰਨਾ।

ਦਿਲ ਦੀਆਂ ਗੱਲਾਂ ਦੱਸਣ ਦੀ  
ਮੇਰੀ ਰੀਝ ਨਾ ਪੂਰੀ ਹੋਈ  
‘ਗੁਰਾਇਆ’ ਮੈਂ ਪ੍ਰਦੇਸੀ ਕੀ ਜਾਣਾ  
ਤੂੰ ਵਤਨੀਂ ਕੀ ਕੁਝ ਕਰਨਾ।

ਇਹ ਕੈਸਾ ਜੀਣਾ ਨੀ ਜਿੰਦੇ  
ਇਹ ਕਿਹੋ ਜਿਹਾ ਮਰਨਾ  
ਸੂਤਕ ਰੁੱਤ ਤੋਂ ਸਿਵਿਆਂ ਤੀਕਰ  
ਨਿੱਤ ਬਲਣਾ ਨਿੱਤ ਠਰਨਾ।

\*

## ਸੱਜਣ ਪਾਣੀ ਤੇ 'ਵਾ ਵਰਗਾ

ਮੈਂ ਕਮਲੀ ਮੇਰਾ ਮੁਰਸ਼ਦ ਛਲੀਆ  
ਅਸਾਂ ਉਮਰ ਗੁਆਈ ਉਸ ਪਿਛੇ  
ਉਹ ਨਾ ਮਿਲਿਆ ਲੱਭਦੇ ਮਰ ਗਏ  
ਲੋਕੋ ਉਹ ਉੱਚਾ ਕਿ ਅਸੀਂ ਉੱਚੇ ?

ਸੱਜਣ ਪਾਣੀ ਤੇ 'ਵਾ ਵਰਗਾ  
ਮਿਲ ਕੇ ਵੀ ਨਾ ਦੁੱਖ-ਸੁੱਖ ਪੁੱਛੇ  
ਉਹ ਵੀ ਮੇਰੇ 'ਖੁਦਾ' ਵਰਗਾ  
ਸੱਜਣ ਪਾਣੀ ਤੇ 'ਵਾ ਵਰਗਾ ।

ਅਸੀਂ ਮੁਦਤਾਂ ਤੋਂ ਦਰ ਤੇ ਬੈਠੇ  
ਕਦੀ ਆ ਕੇ ਗਲ ਨਾਲ ਲਾਏਗਾ  
ਉਹ ਬੇਪ੍ਰਵਾਹ ਫਿਜ਼ਾ ਵਰਗਾ  
ਸੱਜਣ ਪਾਣੀ ਤੇ 'ਵਾ ਵਰਗਾ ।

ਲੰਘ ਗਏ ਪੂਰ ਜੋ ਪਿਛੇ ਸੀ  
ਅਸੀਂ ਕੋਈ ਨਾ ਪੰਧ ਮੁਕਾਇਆ  
ਉਹ ਭੁਖੜੇ ਦੀ ਛਾਂ ਵਰਗਾ  
ਸੱਜਣ ਪਾਣੀ ਤੇ 'ਵਾ ਵਰਗਾ

ਜੇ ਨਦੀਆਂ ਨਾ ਤਾਰੂ ਨਾ  
ਕਿਉਂ ਨਾਲ ਗੁਰਾਇਆ ਠਿੱਲ ਗਿਆ  
ਉਹ ਅਨਜਾਣ ਮਲਾਹ ਵਰਗਾ  
ਸੱਜਣ ਪਾਣੀ ਤੇ 'ਵਾ ਵਰਗਾ ।

ਮਿਲਕੇ ਵੀ ਨਾ ਦੁੱਖ-ਸੁੱਖ ਪੁੱਛੇ  
ਉਹ ਵੀ ਮੇਰੇ 'ਖੁਦਾ' ਵਰਗਾ  
ਸੱਜਣ ਪਾਣੀ ਤੇ 'ਵਾ ਵਰਗਾ  
ਸੱਜਣ ਪਾਣੀ ਤੇ 'ਵਾ ਵਰਗਾ ।

\*

## ਵਿਛੜਾ

ਬਹੁਤ ਰੋਏ-ਵਿਛੜ ਕੇ ਉਸ ਤੋਂ  
ਉਸ ਸ਼ਾਮ ਬਹੁਤ ਰੋਏ  
ਵਿਛੜ ਕੇ ਉਸ ਤੋਂ ਉਸ ਸ਼ਾਮ  
ਬਹੁਤ ਰੋਏ-ਬਹੁਤ ਰੋਏ  
ਨਾ ਰੱਜ ਕੇ ਤੱਕਿਆ ਉਸ ਨੂੰ  
ਦੁਖਣ ਸਾਡੀ ਅੱਖਾਂ ਦੇ ਕੋਏ।  
ਬਹੁਤ ਰੋਏ-ਬਹੁਤ ਰੋਏ।

ਅਸੀਂ ਤੇ ਜ਼ਿਕਰ ਤੱਕ ਉਸ ਦਾ  
ਕਦੀ ਕਿਸੇ ਕੋਲ ਨਹੀਂ ਕਰਦੇ  
ਕੁਝ ਕਹੀਏ ਤਾਂ ਫਟ ਜਾਂਦੇ  
ਜ਼ਖਮ ਜੋ ਜਿਗਰ ਵਿਚ ਬੋਏ  
ਬਹੁਤ ਰੋਏ-ਬਹੁਤ ਰੋਏ।

ਕੱਕੀ ਰੇਤ ਤੇ ਪੈੜਾਂ ਵਾਂਗ  
ਮਿਟ ਗਿਆ ਨਾਂ-ਪਤਾ ਉਸ ਦਾ  
ਕਿਥੇ ਨਾਂ ਲਿਖ ਕੇ ਲਾਹਾਂਗੇ  
ਕਰਜ਼ ਜੋ ਸਾਡੇ ਸਿਰ ਹੋਏ  
ਬਹੁਤ ਰੋਏ-ਬਹੁਤ ਰੋਏ।

ਹਵਾਏ ਢੂੰਡ ਕੇ ਉਸ ਨੂੰ  
ਸਾਡਾ ਧੰਨਵਾਦ ਕਹਿ ਦੇਣਾ  
ਜਿਦੂ ਅਹਿਸਾਨ ਦਾ ਸਦਕਾ  
ਅਸੀਂ ਹਾਂ ਜਿਉਣ ਜੋਗੇ ਹੋਏ  
ਬਹੁਤ ਰੋਏ-ਬਹੁਤ ਰੋਏ।

ਬੜਾ ‘ਆਜ਼ਾਦ’ ਬੰਧਨ ਹੈ  
ਇਨ੍ਹੁੰ ਹੋਰ ਨਾਮ ਕੀ ਦਈਏ ?  
‘ਗੁਰਾਇਆ’ ਉਹ ਤਾਂ ਮੁਸ਼ਬੇ ਸੀ  
ਮੁਸ਼ਬੇ ਕੈਦ ਨਾ ਹੋਏ  
ਬਹੁਤ ਰੋਏ-ਬਹੁਤ ਰੋਏ।

\*

## ਸਿੱਖਰ ਦੁਪਹਿਰ ਮੋੜ ਦੇ

ਅਸੀਂ ਬੈਠੇ ਵੇ, ਬਨੇਰੇ ਉਤੇ  
ਸੜ ਚੱਲੇ ਆ  
ਗਹਾਂ ਤੱਕਦਿਆਂ ਤੇਰੀਆਂ ਵੇ  
ਮਰ ਚੱਲੇ ਆ  
ਹੁਣ ਸਾਨੂੰ ਵੇ ਮੁਹੱਬਤਾਂ  
ਦੀ ਲੋੜ ਨਾ  
ਕੈਲ ਤੇ ਕਰਾਰ  
ਤੋੜ ਦੇ  
ਜਿਹੜੀ ਕੱਟ ਲਈ ਬਰੈਰ  
ਅਸਾਂ ਤੇਰੇ  
ਉਹ ਸਿੱਖਰ ਦੁਪਹਿਰ  
ਮੋੜ ਦੇ।

ਅਸੀਂ ਰਾਤਾਂ ਵੇ ਲੰਘਾਈਆਂ  
ਗਲ ਹੰਝਾਂ ਦੇ ਲੱਗ  
ਦਿਨੇ ਦੁਨੀਆਂ ਦੇ ਤਾਅਨੇ-ਮਿਹਣੇ  
ਸੁਣੋ ਰੱਜ ਰੱਜ  
ਜਿਹੜੇ ਅੰਬਰਾਂ ਤੇ ਲਾਉਂਦੇ  
ਸੀ ਉਡਾਰੀਆਂ  
ਉਹ ਛੱਪੜਾਂ ਦੇ ਬਣ  
ਰੋੜ੍ਹ ਗਏ।

ਤੇਰੀ ਚੱਪਾ ਜਿਨੀ ਧੀ  
ਹੈ ਗਈ ਮੁਟਿਆਰ  
ਉਦੇ ਚੁੱਪ ਜਿਹੇ ਚਿਹਰੇ ਉਤੇ ਕਈ  
ਨੇ ਸਵਾਲ  
ਜਿਦ-ਜਾਨ ਤੋਂ ਪਿਆਰਿਆ  
ਸੱਜਣਾ ਨੂੰ  
ਵੇ ਕੱਖਾਂ ਵਾਂਗੂੰ  
ਨਹੀਂ ਰੋਲਦੇ।

ਤੁੰ ਚਾਅ ਪੂਰੇ ਕਰ ਲਏ  
ਲੱਖੀ ਤੇ ਹਜ਼ਾਰੀਂ  
ਸਾਡੇ ਦਿਲ ਉੱਤੇ ਉੱਗ ਆਈ ਕੰਡਿਆਂ  
ਦੀ ਝਾੜੀ  
ਧੰਨ ਦੌਲਤਾਂ ਦੇ ਵੱਡਿਆਂ  
ਸੌਦਾਗਰਾ ਵੇ  
'ਗੁਰਾਇਆ' ਇੰਝ ਨਹੀਂ  
ਤੋਲ ਦੇ  
ਜਿਹੜੀ ਕੱਟ ਲਈ ਬਰੈਰ  
ਅਸਾਂ ਤੇਰੇ  
ਸਾਡੀ ਉਹ ਦੁਪਹਿਰ ਮੌੜ ਦੇ।

\*

## ਸਾਡੇ ਕਰਮ ਜੋ ਲਿਖੇ

ਸਾਡੇ ਕਰਮ ਜੋ ਲਿਖੇ  
ਵੇ ਤੂੰ ਸਿਆਹੀ ਭੁਲ ਗਿਆ  
ਭਰ ਹੁੱਝਾਂ ਦੇ ਟੋਭੇ  
ਪੀੜ ਪੀੜ ਲਿਖ ਗਿਆ।

ਅਸੀਂ ਬਲਦੇ ਰਹੇ ਭੱਠੀ 'ਚ  
ਪੂਲੀਆਂ ਦੇ ਵਾਂਗ  
ਸਾਰੇ ਭੁੰਨ੍ਹ ਕੇ ਪਰਾਗੇ  
ਚੁੰਗਾਂ ਲੈ ਗਈ ਭਠਿਆਣ  
ਸਾਡੀ ਉੱਡ ਗਈ ਸੁਆਹ  
ਤੂੰ ਬਣ ਨੇਰੀ ਝੁੱਲ ਗਿਆ।

ਕੱਢ ਛੱਪੜਾਂ 'ਚੋਂ ਗਾਰਾ  
ਕੰਧਾਂ ਕੌਠੇ ਲਿੱਪ ਲਏ  
ਪੱਥ ਗੋਹੇ ਦੀਆਂ ਪਾਥੀਆਂ  
ਗੀਰੇ ਚਿਣ ਲਏ  
ਅਸੀਂ ਜੰਮਦੇ ਸਿਆਣੇ  
ਬਚਪਨ ਲੁੱਟ ਗਿਆ  
ਸਾਡੇ ਕਰਮ ਜੋ ਲਿਖੇ...।

ਰੋਟੀ-ਟੁੱਕ ਭਾਂਡਾ-ਛੰਨਾਂ  
ਬਾਂ-ਕੂੜਾ ਕਰਕੇ  
ਤੰਦ ਤੱਕਲੇ ਤੇ ਪਾਈ  
ਚੰਗੀ ਧੀ ਬਣਕੇ  
ਬਣ ਝੱਮਣੀ ਕਪਾਹ ਵਾਂਗੂੰ  
ਸਾਨੂੰ ਛਡ ਗਿਆ  
ਸਾਡੇ ਕਰਮ ਜੋ ਲਿਖੇ...।

ਬੁਣ ਦਰੀਆਂ ਤੇ ਚਾਦਰਾਂ  
ਸਿਰਾਣੇ ਕੱਢ ਲਏ  
ਨਾਲੇ ਪੱਖੀਆਂ ਸਵੈਟਰਾਂ  
ਨਮੂਨੇ 'ਤਾਰ ਲਏ  
'ਗੁਰਾਇਆ' ਪੜ੍ਹਨਾ ਪੜ੍ਹਾਉਣਾ  
ਸਭ ਪਿਛੇ ਛੁੱਟ ਗਿਆ।

ਸਾਡੇ ਕਰਮ ਜੋ ਲਿਖੇ  
ਰੱਬਾ ਸਿਆਹੀ ਭੁੱਲ ਗਿਆ  
ਭਰ ਹੁੱਝਾਂ ਦੇ ਟੈਭੇ  
ਪੀੜ੍ਹ ਪੀੜ੍ਹ ਲਿਖ ਗਿਆ।

\*

## ਛੱਲਾ

ਨੀ ਸਈਉ-ਮੇਰਾ ਛੱਲਾ ਗੁਆਚਾ  
ਕੋਈ ਉਸ ਨੂੰ ਲੱਭ ਲਿਆਏ  
ਮੈਂ ਖੈਰਾਂ ਦਿਲਦਾਰ ਦਰ ਦੀਆਂ ਮੰਗਾਂ  
ਨੀ ਛੱਲਾ ਉਸਦੇ ਦਰ ਤੇ ਜਾਏ।

ਛੱਲਿਆ ਵੇ ਛੱਲਿਆ ਸੁਣ ਛੱਲਿਆ ਵੇ ਛੱਲਿਆ  
ਇਕ ਤੈਨੂੰ ਗੱਲ ਪੁਛਣੀ ਮੈਂ ਗੱਲ ਪੁਛਣੀ  
ਕਿਤੇ ਮਿਲੇ ਜੇ ਤੂੰ ਸਾਨੂੰ ਕੱਲਿਆਂ  
ਛੱਲਿਆ ਵੇ ਛੱਲਿਆ ਸੁਣ ਛੱਲਿਆ ਵੇ ਛੱਲਿਆ।

ਛੱਲਾ ਬੇਪ੍ਰਵਾਹ ਨੀ ਰੱਬ ਵਰਗਾ  
ਕਿਸੇ ਯਾਰ ਸ਼ਰਾਬੀ ਦੇ ਪੱਜ ਵਰਗਾ  
ਅਸੀਂ ਦੀਨ ਈਮਾਨ ਸਮਝ ਬੈਠੇ  
ਉਦਾ ਮਿਲਣਾ ਸਾਨੂੰ ਹੱਜ ਵਰਗਾ।

ਛੱਲਾ ਕਿੱਲ ਵੇ ਬੂਹੇ ਦਾ ਕਿੱਲ ਵੇ  
ਨਾ ਮੰਗਿਆ ਖੁਦਾਈ ਮਿਲਦੀ ਹਾਏ! ਖੁਦਾਈ ਮਿਲਦੀ  
ਕਦੀ ਹੱਟੀਏ ਨਾ ਵਿਕਦੇ ਦਿਲ ਵੇ  
ਛੱਲਾ ਕਿੱਲ ਵੇ ਬੂਹੇ ਦਾ ਕਿੱਲ ਵੇ।

ਮੈਂ ਉਸ ਛੱਲੇ ਦੀ ਕਮਲੀ ਨੀ  
ਜੋ ਨਾ ਜਾਣੇ ਬਿ੍ਰੋਂ ਦੀਆਂ ਪੀੜ੍ਹਾਂ  
ਉਹ ਆਖੇ ਸਾਡਾ ਸੌਕ ਇਸ਼ਕ  
ਮੈਂ ਜਿੰਦ ਗੰਨਿਆਂ ਵਾਂਗ ਨਪੀੜਾਂ

ਛੱਲਾ ਛਾਇਆ ਵੇ ਛਾਇਆ ਹਾਏ ਛਾਇਆ ਵੇ ਛਾਇਆ  
ਹੱਡੀਆਂ ਦੀ ਕਲਮ ਘੜੀ  
ਤੇਰਾ ਨਾ ਦਿਲ ਤੇ ਲਿਖਵਾਇਆ  
ਛੱਲਾ ਛਾਇਆ ਵੇ ਛਾਇਆ।

ਅਸੀਂ ਤਾਂ ਜਿੰਦਗੀ ਦੇ ਪਲ ਸਾਰੇ  
ਕੰਡੇ ਚੁਗ ਲੰਘਾਉਂਦੇ ਰਹੇ  
ਕਿਤੇ ਰੀਝ ਪਏ ਛੱਲਾ ਸਾਡੇ ਤੇ  
ਛੁੱਲਾਂ ਦੀ ਸੇਜ ਵਿਛਾਉਂਦੇ ਰਹੇ।

ਛੁੱਲਾਂ ਪਾਣੀ ਵੇ ਪਾਣੀ ਲੋਕੋ ਪਾਣੀ ਵੇ ਪਾਣੀ  
ਦੱਸ ਦਈਂ ਵੇ ਛੱਲਿਆ ਉਸ ਨੂੰ ਹਾਏ ਉਸ ਨੂੰ  
ਤੇਰੀ ਮਾਂ ਉਡੀਕੇ ਵੇ ਮਰ ਜਾਣੀ  
ਛੁੱਲਾ ਪਾਣੀ ਵੇ ਪਾਣੀ।

\*

## ਅਸੀਰਵਾਦ (ਸ਼ਾਲੂ ਨੂੰ)

ਤੂੰ ਧੀ ਮੇਰੀ ਸੰਸਾਰ ਮੇਰਾ  
ਤੇਰੇ ਨਾਲ ਵੱਸੇ ਘਰ-ਬਾਰ ਮੇਰਾ  
ਸ਼ੁਹਰਤ ਦੇ ਉੱਚੇ ਅੰਬਰਾਂ ਤੇ  
ਤੂੰ ਤਾਰੀਆਂ ਲਾਵੀਂ  
ਯਾਦ ਰੱਖੀਂ ਆਪਣੀ ਸਿੱਟੀ ਨੂੰ  
ਤੇ ਇੱਜਤ ਕਮਾਵੀਂ

ਤੈਨੂੰ ਸੁੱਖਣਾ ਸੁੱਖ-ਸੁੱਖ ਮੰਗਿਆ  
ਤੂੰ ਸੁੱਖਣਾ ਜਾਈ  
ਕਦਰਤ ਨੇ ਸਾਡੀ ਝੋਲੀ ਵਿਚ  
ਤੇਰੀ ਰਹਿਮਤ ਪਾਈ  
ਤੈਨੂੰ 'ਵਾ ਨਾ ਤੱਤੀ ਲੱਗੇ ਨੀ  
ਰੋਜ਼ ਉਮਰ ਹੰਢਾਵੀਂ  
ਯਾਦ ਰੱਖੀਂ ਆਪਣੀ ਸਿੱਟੀ ਨੂੰ  
ਭੁਸ਼੍ਥੁ ਹੰਢਾਵੀਂ।

ਅਸੀਂ ਤੈਨੂੰ ਦੇਖ ਕੇ ਸੌਂਦੇ ਹਾਂ  
ਸੁਭਾ ਤੇਰਾ ਤੱਕੀਏ ਮੁੰਹ  
ਸਾਨੂੰ ਦੁਨੀਆਂ ਚੰਗੀ ਲੱਗਦੀ ਏ  
ਜਦ ਖਿੜ-ਖਿੜ ਹੱਸੇਂ ਤੂੰ  
ਲੱਖ ਵਾਗੀ ਤੇਰੇ ਸੱਦਕੇ ਨੀ  
ਅੰਮੜੀ ਦੇ ਬੋਲ ਪੁੰਗਾਵੀਂ  
ਯਾਦ ਰੱਖੀਂ ਆਪਣੀ ਸਿੱਟੀ ਨੂੰ  
ਤੇ ਇੱਜਤ ਕਮਾਵੀਂ।

ਜਦ ਤੂੰ ਜੰਮੀ ਤੇਰੇ ਬਾਬਲ  
ਨੇ ਸੀ ਲੱਡੂ ਵੰਡੇ  
ਤੂੰ ਪੁੱਤਾਂ ਨਾਲੋਂ ਚੰਗੀ  
ਅਸੀਂ ਨਹੀਂ ਪੁੱਤਰ ਮੰਗੇ  
ਸਾਡੀ ਤੂੰ ਉਮੀਦ ਏ 'ਬੱਚੀਏ' ਨੀ  
ਕਿਤੇ ਭੁੱਲ ਨਾ ਜਾਵੀਂ  
ਯਾਦ ਰੱਖੀਂ ਆਪਣੀ ਸਿੱਟੀ ਨੂੰ  
ਤੇ ਇੱਜਤ ਕਮਾਵੀਂ।

(ਇਕਲੋਂਤੀ ਧੀ ਦੇ ਨਾਮ)

## ਕਦੇ ਸਾਨੂੰ ਵੀ ਜੇ

ਕਦੀ ਸਾਨੂੰ ਵੀ ਜੇ ਕੋਈ  
ਦਿਲੋਂ ਪਿਆਰ ਕਰਦਾ  
ਕੋਈ ਸਾਡੇ ਵੀ ਜੇ  
ਨਿੱਕੇ-ਨਿੱਕੇ ਚਾਅ ਕਰਦਾ  
ਅਸੀਂ ਮੁੱਠੀ ਵਿਚ ਚੰਨ  
ਤੇ ਸਿਤਾਰੇ ਫੜ ਲੈਂਦੇ  
ਅਸੀਂ ਗਮਾਂ ਦੇ ਸਮੁੰਦਰਾਂ  
ਦਾ ਘੁੱਟ ਭਰ ਲੈਂਦੇ।

ਕਦੀ ਸੋਚਿਆ ਨਾ ਉਸ  
ਕਿੱਦਾਂ ਅਸੀਂ ਮਰ ਗਏ  
ਲਹਿ ਦਿਲ ਦੀ ਗਹਿਰਾਈ ਚੌਂ  
ਪਿਆਰ ਕਰ ਗਏ  
ਇਹ ਅੱਖਾਂ ਦੀ ਜਬਾਨ  
ਬੋਲ ਕੇ ਕੀ ਕਹਿੰਦੇ ?  
ਅਸੀਂ ਗਮਾਂ ਦੇ ਸਮੁੰਦਰਾਂ  
ਦਾ ਘੁੱਟ ਭਰ ਲੈਂਦੇ।

ਇਹ ਹੁਸਨਾ ਦੀ ਮੰਡੀ  
ਇਥੇ ਜਿਸਮਾਂ ਦੇ ਮੁੱਲ  
ਮਾਲੀ ਸਿਰ ਫੜ ਰੋਇਆ  
ਵਿਨੇ ਕੰਡਿਆਂ ਨੇ ਛੁੱਲ  
ਅਸੀਂ ਲੈ ਕੇ ਮੁਰਾਦ ਦੱਸ  
ਕਿਹੜੇ ਦਰ ਢਹਿਦੇ  
ਅਸੀਂ ਗਮਾਂ ਦੇ ਸੁਮੁੰਦਰਾਂ  
ਦਾ ਘੁੱਟ ਭਰ ਲੈਂਦੇ।

ਹੋਰ ਮੰਗਿਆ ਨਾ ਕੁਝ, ਥੋੜ੍ਹਾ ਚਾਅ ਮੰਗਿਆ  
ਕਦੀ ਸਾਡੇ ਨਾਂ ਦਾ ਭਰੇਂ, ਠੰਡਾ ਸਾਹ ਮੰਗਿਆ  
ਗੁਰਾਇਆ ਧੂਰੋਂ ਤਿਰਹਾਈ  
ਮਾਰੂਬਲ ਸੱਚ ਕਹਿੰਦੇ  
ਅਸੀਂ ਗਮਾਂ ਦੇ ਸਮੁੰਦਰਾਂ  
ਦਾ ਘੁੱਟ ਭਰ ਲੈਂਦੇ।

\*

## ਸੱਜਣ ਗੁਆ ਬੈਠੀ

ਮੈਂ ਵਿਚ ਪ੍ਰਦੇਸ਼ਾਂ ਦੇ  
ਸੱਜਣ ਗੁਆ ਬੈਠੀ  
ਜਾਨ ਤੋਂ ਪਿਆਰੇ ਸੀ  
ਮੈਂ ਜਾਨ ਗੁਆ ਬੈਠੀ।

ਜਦ ਘਰੋਂ ਤੁਰਿਆ  
ਮੈਂ ਸ਼ਗਨ ਮਨਾਏ ਸੀ  
ਵਾਅਦੇ ਕੁਝ ਉਸ ਨੇ  
ਮੇਰੀ ਝੋਲੀ ਪਾਏ ਸੀ  
ਹੱਸਣ ਦੀ ਰੁੱਤੇ  
ਮੈਂ ਜਾਨ ਗੁਆ ਬੈਠੀ।

ਉਸਦਾ ਰਾਹ ਤੱਕਦਿਆਂ  
ਹੁਣ ਅੱਖਾਂ ਥੱਕੀਆਂ ਨੇ  
ਮੇਰੇ ਘਰੋਂ ਸਹਿਕਦੀਆਂ  
ਬਹਾਰਾਂ ਸਭ ਨੱਸੀਆਂ ਨੇ  
ਮੈਂ ਫੜਦੀ ਛੁੱਲਾਂ ਨੂੰ  
ਡੰਗ ਕੰਢਿਆਂ ਦੇ ਖਾ ਬੈਠੀ

ਸਾਡੇ ਅੰਬਾਂ ਨੂੰ ਪਿਆ  
ਕਿੱਕਰਾਂ ਦਾ ਬੂਰ ਏ  
ਜਦੋਂ ਦਾ ਪਿਆਰ ਸਾਥੋਂ  
ਤਰ ਗਿਆ ਦੂਰ ਏ  
ਇਕ ਘੁੱਟ ਪਾਣੀ ਲਈ  
ਖੂਹ ਖੁਦਵਾ ਬੈਠੀ।

ਘਰ ਸਾਡੇ ਵੀ ਨਿੱਤ  
ਸੀਗੇ ਤਪਦੇ ਤੰਦੂਰ  
ਪਾਇਆ ਵਾਸਤਾ ਉਸ ਐਸਾ  
ਮੈਂ ਹੋ ਗਈ ਮਜਬੂਰ  
ਗੈਰਾਂ ਦੀ ਆਸ ਉਤੇ

ਅੱਗ ਚੁਲ੍ਹੇ 'ਚੋਂ ਬੁਝਾਂ ਬੈਠੀ।

ਕਦੀ ਦੇਖ ਤੂੰ ਆਕੇ  
ਜੋ ਸਾਡੇ ਉੱਤੇ ਬਣੀਆਂ  
ਜਿੱਦਾਂ ਤਧੇ ਤਵੇ ਉੱਤੇ ਪੈਕੇ  
ਨਚਦੀਆਂ ਕਣੀਆਂ  
ਕਿਤੋਂ ਭਾਲਦੀ ਮੈਂ ਖੁਦ ਨੂੰ  
ਮੈਂ ਤਾਂ ਉਮਰ ਹੰਢਾ ਬੈਠੀ।  
ਜਾਨ ਜਿਹਾ ਸੀ ਸਜਨ ਸੀ

ਮੈਂ ਵਿਚ ਪ੍ਰਦੇਸਾਂ ਦੇ  
ਜਾਨ ਆਪਣੀ ਗੁਆ ਬੈਠੀ।

\*

## ਤੂੰ ਨਹੀਂ ਮੇਰਾ ਕੋਈ

ਤੂੰ ਨਹੀਂ ਮੇਰਾ ਕੋਈ  
ਮੈਂ ਨਹੀਂ ਤੇਰੀ ਕੋਈ  
ਫਿਰ ਇਹ ਯਾਦਾਂ ਦਾ  
ਭਾਰ ਢੋਇਆ ਨਾ ਕਰ  
ਸੁੱਖੀ ਵਸਦਾ ਰਹੋ  
ਸਦਾ ਹੱਸਦਾ ਰਹੋ  
ਕਦੀ ਭੁਲਕੇ ਵੀ  
ਗਮਗੀਨ ਹੋਇਆ ਨਾ ਕਰ।

ਪਲ ਜਿੰਦਗੀ ਦੇ ਬੀਤੇ  
ਉਹ ਕੁਝ ਇਸ ਤਰ੍ਹਾਂ  
ਪਾਣੀ ਨਦੀਆਂ ਦਾ ਲੰਘ  
ਜਾਵੇ ਜਿਸ ਤਰ੍ਹਾਂ  
ਮੇਰਾ ਸਾਹਿਲ ਨਹੀਂ  
ਇਹ ਮੰਝਧਾਰ ਹੈਂ ਤੂੰ  
ਛੂੰਘੀ ਧਾਰਾਂ 'ਚ ਕਿਸ਼ਤੀ  
ਭਬੋਇਆ ਨਾ ਕਰ।

ਸੋਚਾਂ 'ਚ ਸੋਚਾਂ ਕਦੀ ਮੈਂ ਕਈ  
ਤੂੰ ਆਪਣਾ ਨਹੀਂ  
ਤਾਂ ਕੋਈ ਗੱਲ ਨਹੀਂ  
ਤੂੰ ਆਪਣਾ ਨਹੀਂ  
ਮੇਰਾ ਸੁਪਨਾ ਸਹੀਂ  
ਕਦੀ ਸੁਪਨੇ 'ਚ ਵੀ  
ਚੈਨ ਥੋਹਿਆ ਨਾ ਕਰ।

ਮੈਂ ਤੈਥੋਂ ਕਈ ਦਿਲ ਦੀ  
ਦਵਾ ਮੰਗੀ ਏ  
ਤੈਥੋਂ ਕੱਦ ਉਮਰਾਂ ਲਈ  
ਵਡਾ ਮੰਗੀ ਏ

ਇਕ ਪਲ ਦੀ ਖੁਸ਼ੀ  
ਹੈ ਤੇਰੀ ਬੇਰੁਖੀ  
ਇਕ ਹੱਕ ਮੇਰਾ ਖੋਹਿਆ ਨਾ ਕਰ।

ਲੱਖ ਚਾਹਿਆ ਪਰ ਪਲਕਾਂ  
ਝੱਪਕ ਨਾ ਸਕੀ  
ਦਿਲ ਭਰਕੇ ਵੀ ਪਰ  
ਤੈਨੂੰ ਤੱਕ ਨਾ ਸਕੀ  
ਮੇਰੀ ਗੂੰਗੀ ਕਹਾਣੀ ਮੇਰੀ ਜ਼ਿੰਦਗੀ  
ਤੂੰ ਗੀਤ ਇਹਦਾ ਛੋਇਆ ਨਾ ਕਰ।

ਜਿਨ੍ਹੂੰ ਚਾਹੀਏ ਉਸ 'ਤੇ ਹੀ  
ਗਿਲਾ ਰੱਜ ਹੁੰਦਾ ਏ  
ਮਿਲਦਾ ਬਹਾਨਾ  
ਕੋਈ ਪੱਜ ਹੁੰਦਾ ਏ  
ਜਿਨ੍ਹਾਂ ਰਾਹਾਂ 'ਚ ਮਿਲ ਕੇ ਵੀ  
ਮਿਲ ਨਾ ਸਕੇ  
ਜਾ ਕੇ ਪਲ ਦੋ ਪਲ ਲਈ ਖਲੋਇਆ ਤਾਂ ਕਰ।

ਤੂੰ ਨਹੀਂ ਮੇਰਾ ਕੋਈ  
ਮੈਂ ਨਹੀਂ ਤੇਰੀ ਕੋਈ  
ਫਿਰ ਇਹ ਯਾਦਾਂ ਦਾ  
ਭਾਰ ਢੋਇਆ ਨਾ ਕਰ  
ਸੁਖੀ ਵਸਦਾ ਰਹੋ  
ਸਦਾ ਹੱਸਦਾ ਰਹੋ  
ਕਦੀ ਭੁਲਕੇ ਵੀ  
ਗਮਗੀਨ ਹੋਇਆ ਨਾ ਕਰ।

\*

## ਮੈਂ ਉਹ ਪੱਥਰ ਹਾਂ

ਮੈਂ ਉਹ ਪੱਥਰ ਹਾਂ ਅੰਮੀਏ ਨੀ  
ਜਿਹੜਾ ਨਾ ਛੁਬਦਾ ਨਾ ਤਰਦਾ ਏ  
ਨਿੱਤ ਖਾਂਦਾ ਠੇਡੇ ਗਾਹੀਆਂ ਦੇ  
ਫਿਰ ਵੀ ਕਦਮਾਂ ਵਿਚ ਗਿਰਦਾ ਏ।

ਮੈਨੂੰ ਰੱਜ ਕੇ ਦੇ ਪਿਆਰ ਨੀ ਮਾਂ  
ਮੈਂ ਗਮ ਦੇ ਵਿਚ ਨਾ ਖੁਰ ਜਾਵਾਂ  
ਮੈਨੂੰ ਘੁੱਟ ਕੇ ਗਲ ਨਾਲ ਲਾ ਅੜੀਏ  
ਕਿਸੇ ਰਾਹ ਚੰਦਰੀ ਨਾ ਮੁੜ ਜਾਵਾਂ  
ਮੈਂ ਬਾਗ ਤੇਰੇ ਦੀ ਉਹ ਡਾਲੀ  
ਜਿਥੇ ਛੁੱਲ ਪੱਤਝੜ ਦਾ ਖਿੜਦਾ ਏ।

ਮੈਂ ਰੋਵਾਂ ਲੁੱਕ-ਲੁੱਕ ਕੇ ਮਾਏ  
ਕੋਈ ਮੇਰੇ ਹੰਝੂ ਤੱਕੇ ਨਾ  
ਮੈਨੂੰ ਤੋੜਨ ਲਈ ਜੱਗ ਚੰਦਰਾ  
ਬੇਚਰਦਾ ਹਾਸਾ ਹੱਸੇ ਦਾ ਨਾ  
ਮੰਗਦਾ ਏ ਸ਼ੈਰ ਇਹ ਉਨ੍ਹਾ ਦੀ  
ਨਾ ਫਰਜ਼ਾਂ ਤੋਂ ਮੁੜਦਾ ਏ।

ਕੀ ਜੀਣਾ-ਗੁਰਾਇਆ ਉਸ ਦਾ  
ਜੋ ਰੋਜ਼ ਹੀ ਰਹਿੰਦਾ ਮਰਦਾ ਏ  
ਸਭ ਸਹਿ ਲੈਂਦਾ ਕੁਝ ਨਾ ਕਹਿੰਦਾ  
ਨਾ ਦੋਸ਼ ਕਿਸੇ ਸਿਰ ਮੜ੍ਹਦਾ ਏ  
ਮੈਂ ਉਹ ਪੱਥਰ ਹਾਂ ਅੰਮੀਏ ਨੀ।  
ਜਿਹੜਾ ਨਾ ਛੁਬਦਾ ਨਾ ਤਰਦਾ ਏ।

\*

## ਬਾਅਦ ਬਰਸਾਂ ਦੇ

ਬਾਅਦ ਬਰਸਾਂ ਦੇ ਮਿਲ ਕੇ  
ਜੁਦਾ ਹੋ ਗਿਆ  
ਅੱਲ੍ਹਾ ਖੁੰਡ ਕੇ ਜ਼ਬਮ  
ਖੁਦ ਦੁਆ ਹੋ ਗਿਆ  
ਮੈਂ ਅੰਬਰ ਤੋਂ ਧਰਤੀ  
ਦੀ ਪੀੜ ਪੀੜ ਹੋਈ  
ਉਹ ਦਿਲ ਵਿਚੋਂ ਉੱਠ ਕੇ  
ਖੁਦਾ ਹੋ ਗਿਆ।

ਜਦ ਮਿਲਿਆ ਸੀ ਜੀਭਾਂ 'ਤੇ ਸੀ  
ਸ਼ਿਕਵੇ ਬੜੇ  
ਜੁਦਾ ਹੋਇਆ ਤਾਂ ਹੋਠ ਸੀ  
ਚੀਸਾਂ ਭਰੇ  
ਉਦੇ ਚਿਹਰੇ ਤੇ ਲਿੱਖੀ  
ਹੋਈ ਦਾਸਤਾਨ  
ਮੈਂ ਪੜ੍ਹ ਲਈ, ਉਹ ਬੇਜ਼ਬਾਨ  
ਹੋ ਗਿਆ।

ਕਿਥੋਂ ਪੁੱਛਾਂ ਝੱਖੜਾਂ ਦਾ  
ਨਾਂ ਤੇ ਪਤਾ  
ਕਿਨੂੰ ਦੱਸਾਂ ਰੁੱਖਾਂ ਦੀ  
ਹੋਈ ਦੁਰਦਸ਼ਾ  
ਮੈਂ ਉਜੜੇ ਬਾਗਾਂ ਚੋਂ  
ਰਹੀ ਢੂੰਡਦੀ  
ਉਹ ਅੰਬਰਾਂ ਤੇ ਉੱਡ ਕੇ ਫਿਜ਼ਾ  
ਹੋ ਗਿਆ।

ਜਿਵੇਂ ਹੱਸਦਾ ਸੀ ਉਹ ਕਦੀ  
ਹੱਸਿਆ ਨਹੀਂ  
ਕੀ ਹੋ ਗਈ ਖਤਾ ਉਸ ?  
ਦੱਸਿਆ ਨਹੀਂ  
ਉਹਦੀਆਂ ਅੱਖਾਂ ਦੇ ਸੁਕੇ  
ਕੋਇਆਂ ਵਿਚ  
ਕੁਝ ਭੁਬਿਆ ਤੇ ਛੁੱਬ ਕੇ ਝਨਾਂ  
ਹੋ ਗਿਆ ।

ਪੋਰ ਮਾਘ ਦੀ ਰੁੱਤੇ ਵੀ ਜਿੰਦ  
ਸੜਦੀ ਰਹੀ  
ਵਿਚ ਹਾੜ੍ਹ ਦੇ ਸਿਗਣੇ ਅੱਗ  
ਧਰਦੀ ਰਹੀ  
ਪੰਛੀ ਰੋਇਆ ਨਾ ਕੋਈ  
ਬਿਜਲੀ ਗਿਰੀ  
ਮੇਰਾ ਸੜਕੇ ਵੇ ਆਲੁਣਾ ਸੁਆਹ  
ਹੋ ਗਿਆ ।

\*

## ਲਾ ਲੈ ਚੁਨੀ ਨੂੰ ਕਿਨਾਰੀ

ਲਾ ਲੈ ਚੁਨੀ ਨੂੰ ਕਿਨਾਰੀ  
ਨਾਲੇ ਗੁੱਤ ਗੁੰਦ ਲੈ  
ਉਤੇ ਲਾਲ ਫੁਲਕਾਰੀ  
ਸੂਹੇ ਛੁੱਲ ਟੁੰਗ ਲੈ  
ਪਾ ਲੈ ਸੂਟ ਪਟਿਆਲਾ  
ਸਲਵਾਰ ਕੁੜੀਏ  
ਵਾਹ ਪੰਜਾਬੀ ਅੜੀਏ  
ਨੀ ਪੰਜਾਬੀ ਕੁੜੀਏ।

ਹੀਰ ਰਾਂਝਿਆਂ ਦੀ ਧਰਤੀ  
ਤੇ ਤੂੰ ਵੱਸਦੀ  
ਕਿਉਂ ਮੰਡੀ ਵਿਚ  
ਹੁਸਨ ਦਾ ਮੁੱਲ ਵੱਟਦੀ  
ਤੈਨੂੰ ਸ਼ੋਭਦਾ ਨਾ ਝੂਠ ਦਾ  
ਸ਼ਿਗਾਰ ਕੁੜੀਏ  
ਵਾਹ ਪੰਜਾਬੀ ਅੜੀਏ  
ਨੀ ਪੰਜਾਬੀ ਕੁੜੀਏ।

ਤੇਰੇ ਕਦਮਾਂ 'ਚੋਂ ਰਾਵੀ  
ਤੇ ਝਨਾਂ ਵਗਦਾ  
ਮਹੀਵਾਲ ਕੱਚੇ ਘਿੜਿਆਂ  
ਦੀ ਆਵੀ ਲੱਭਦਾ  
ਕਿਥੇ ਖੋਹ ਗਿਆ ਤੇਰਾ  
ਇਤਥਾਰ ਕੁੜੀਏ  
ਵਾਹ ਪੰਜਾਬੀ ਅੜੀਏ  
ਨੀ ਪੰਜਾਬੀ ਕੁੜੀਏ।

ਬੋਲੇ ਹੁਸਨ ਪੰਜਾਬੋ !  
ਤੇਰੇ ਸਿਰ ਚੜ੍ਹਕੇ

ਤੂੰ ਦੁਨੀਆਂ 'ਚੋਂ  
ਵੱਖਰੀ ਪੰਜਾਬ ਕਰਕੇ  
ਰੱਖੀਂ ਬਾਪੂ ਵਾਲੀ ਪੱਗ ਦਾ  
ਲਿਹਾਜ਼ ਕੁੜੀਏ  
ਇਹ ਪੰਜਾਬੀ ਕੁੜੀਏ  
ਨੀ ਪੰਜਾਬੀ ਕੁੜੀਏ।

ਲਾਲੈ ਚੁੰਨੀ ਨੂੰ ਕਿਨਾਰੀ  
ਨਾਲੇ ਗੁੱਤ ਗੁੰਦ ਲੈ  
ਊੱਤੇ ਲਾਲ ਫੁਲਕਾਰੀ  
ਸੂਹੇ ਛੁੱਲ ਟੁੰਗ ਲੈ  
ਪਾ ਲੈ ਸੂਟ ਪਟਿਆਲਾ  
ਸਲਵਾਰ ਕੁੜੀਏ  
ਤੇਰੇ ਵੱਲ ਵਿਹਦਾ  
ਸਾਰਾ ਸੰਸਾਰ ਕੁੜੀਏ।

\*

## ਮਰ ਜਾਂਦੇ

ਮਰ ਜਾਂਦੇ ਜੇ ਕੋਈ ਆਖਦਾ  
ਤੈਨੂੰ ਪਿਆਰ ਕਰਦੇ ਹਾਂ  
ਤੁਰ ਜਾਂਦੇ ਜੇ ਕੋਈ ਆਖਦਾ  
ਇਤਜ਼ਾਰ ਕਰਦੇ ਹਾਂ  
ਜੀਅ ਰਹੇ ਹਾਂ ਬੱਸ ਅਸੀਂ  
ਇਸੇ ਉਡੀਕ ਵਿਚ  
ਮਰ ਜਾਂਦੇ ਜੇ ਕੋਈ ਆਖਦਾ  
ਤੇਰੇ ਤੇ ਮਰਦੇ ਹਾਂ।

ਪਲ ਕੋਈ ਉਮਰ ਦਾ  
ਇਸ਼ਕ ਸੀ ਹੁਸਨ ਸੀ  
ਤਹਿਜੀਬ ਦੇ ਮੱਥੇ ਤੇ  
ਸ਼ਰਮ ਦੀ ਸਿੱਦਤ ਸੀ  
ਮਰ ਜਾਂਦੇ ਜੇ ਕੋਈ ਆਖਦਾ  
ਇਜ਼ਹਾਰ ਕਰਦੇ ਹਾਂ।

ਮੈਂ ਤੇ ਮੁੱਠੀ ਵਿਚ ਸਮਾ  
ਅਤੇ ਪੀੜ੍ਹਾਂ ਘੁੱਟੀਆਂ  
ਤੇਰੀ ਬੇਰੁੱਖੀ ਨਾਲ  
ਗਾਨੀ ਵਾਂਗ ਟੁੱਟੀਆਂ  
ਮਰ ਜਾਂਦੇ ਜੇ ਕੋਈ ਆਖਦਾ  
ਤੇਰੀ ਬਾਂਹ ਫੜਦੇ ਹਾਂ।

ਹੁਣ ਬੀਜ ਇਹ ਯਾਦਾਂ ਦੇ  
ਦਿਲ ਧਰਤੀ ਚੌਂ ਪਾਏ  
ਹੰਝੂਆਂ ਦਾ ਪਾਣੀ ਨਿੱਤ ਦਈਏ  
ਸੁੱਕ ਜਾਣ ਨਾ ਤ੍ਰਿਹਾਏ  
ਮਰ ਜਾਂਦੇ ਜੇ ਕੋਈ ਆਖਦਾ  
ਦੀਦਾਰ ਕਰਦੇ ਹਾਂ।

ਬੱਕ ਗਏ ਨਿਭਾਉਂਦੇ ਇੱਜਤਾਂ ਨੂੰ  
ਸ਼ਰਮਾ ਤੇ ਚਾਹਤ ਨੂੰ  
ਨੀਵੀਆਂ ਕਰ ਨਜ਼ਰਾਂ ਸੁਣਦੇ ਰਹੇ  
ਕਦਮਾਂ ਦੀ ਆਹਟ ਨੂੰ  
ਮਰ ਜਾਂਦੇ ਜੇ ਕੋਈ ਆਖਦਾ  
ਤੇਰੇ ਸਾਹਮਣੇ ਖੜ੍ਹਦੇ ਹਾਂ

ਮਰ ਜਾਂਦੇ ਜੇ ਕੋਈ ਆਖਦਾ  
ਤੈਨੂੰ ਪਿਆਰ ਕਰਦੇ ਹਾਂ।

\*

## ਪਿੰਡ ਛੱਡ ਆਏ

ਅਸੀਂ ਜਾਨ ਤੋਂ ਪਿਆਰਾ ਹਾਏ!  
ਪਿੰਡ ਛੱਡ ਆਏ!  
ਹੈਕੇ ਭਰਦੀਆਂ ਯਾਦਾਂ ਦੇ  
ਮੁਨਾਰੇ ਦੱਬ ਆਏ।

ਮਾਂ ਕੱਚਿਆ ਕਸੀਦਾ  
ਬਾਪ ਕੀਤੀ ਸੀ ਕਮਾਈ  
ਜਿਥੇ ਮਾਂ ਵਾਂਗ ਲਾਡ ਸੀ  
ਲਡਾਇਆ ਮਾਸੀ ਤਾਈ  
ਛੱਤੇ ਭਾਬੀਆਂ ਤੇ ਵੀਰਾਂ ਦੇ  
ਚੁਬਾਰੇ ਛੱਡ ਆਏ।

ਫਿੱਲੀ ਚਰਖੇ ਦੀ ਗੁਝ ਹੋਈ  
ਮਾਲ੍ਹੇ ਟੁੱਟ ਗਈ  
ਮੁੱਕਾ ਛੱਟਣਾ ਤੇ ਪੀਣਾ  
ਹਾਏ! ਮਧਾਣੀ ਰੁੱਸ ਗਈ  
ਖਾਲੀ ਹਵੇਲੀਆਂ ਉਜਾੜ ਲਈ  
ਕਿਵੇਂ ਛੱਡ ਆਏ।

ਅੱਡੀ-ਚੱਪਾ ਘਰ ਘਰ  
ਜਿਥੇ ਖੇਡਿਆਂ ਛਟਾਪੁ  
ਜਿਨ੍ਹਾਂ ਛੱਪੜਾਂ ਚੌਂ ਬੂਟੀ ਸੀ  
ਕਢਾਈ ਨਿੱਤ ਬਾਪੁ  
ਪੂਰ ਛੱਪੜਾਂ ਨੂੰ ਪਿੱਪਲ  
ਤੇ ਬੋਹੜ ਵੱਡ ਆਏ।

ਜਿਥੇ ਪਿੰਡ ਦੇ ਸੀ ਮੁਹਰੀ  
ਮੇਰੀ ਅੰਬੜੀ ਦੇ ਜਾਏ  
ਜਿਥੇ ਇਕ ਦੀ ਜੋ ਧੀ ਸੀ

ਪੀ ਸਭ ਦੀ ਕਹਾਏ  
ਢਾਹ ਕੇ ਸਾਡਿਆ ਬਨੇਰਿਆਂ ਨੂੰ  
ਇਟ ਦੱਬ ਆਏ  
ਅਸੀਂ ਜਾਨ ਤੋਂ ਪਿਆਰਾ ਹਾਏ...।

ਦੱਸ ? ਕੌਣ ਵੇ ਗੁਰਾਇਆ  
ਵੱਡੀ ਬੀਬੀ ਭਾਅ ਨੂੰ ਦੱਸੇ  
ਜਿਥੇ ਸਾਰੀ ਸਾਰੀ ਰਾਤ  
ਗੱਲਾਂ ਕਰ ਕਰ ਹੱਸੇ  
ਉਹਨਾਂ ਮਹਿਫਲਾਂ 'ਚੋਂ ਰੌਣਕਾਂ  
ਦੀ ਜਾਨ ਕੱਢ ਲਿਆਏ  
ਅਸੀਂ ਜਾਨ ਤੋਂ ਪਿਆਰਾ ਹਾਏ  
ਨੀ ਵਤਨ ਛੱਡ ਆਏ।

\*

## ਨੀ ਮੌਤੇ

ਲੀ ਮੌਤੇ ਤੈਨੂੰ ਕਾਹਦੀ ਕਾਹਲੀ  
ਜਿਉਣ ਦੇ ਜਿਉਣਾ ਮੈਂ ਚਾਹਾਂ  
ਅਜੇ ਤੇ ਮੇਰੇ ਢਾਰੇ ਤੇ  
ਡੂਡਾਂ ਦੀਆਂ ਵਿਰਲੀਆਂ ਨੇ ਛਾਵਾਂ  
ਨੀ ਮੌਤੇ...।

ਅਜੇ ਤੇ ਕੱਚੇ ਚੌਕੇ-ਦੀ  
ਬੰਨੀ ਤੇ ਆਏ ਪ੍ਰਛਾਵੇਂ ਨਾ  
ਅਜੇ ਤੇ ਸ਼ੀਸ਼ਾਂ ਦੇਖਣ ਲਈ  
ਪੂੜਾਂ ਮੁੜ੍ਹਕਾ ਮੈਂ ਬਹਾਨੇ ਨਾਲ  
ਅਜੇ ਤੇ ਮੰਜੀ ਕਰ ਖੜ੍ਹੀ  
ਲੋਹ ਉਤੇ ਰੋਟੀਆਂ ਮੈਂ ਲਾਵਾਂ  
ਨੀ ਮੌਤੇ...।

ਅਜੇ ਤੇ ਪਿੱਪਲ ਦੇ ਪੱਤਿਆਂ ਨੂੰ  
ਹੂੰਝ ਕੇ ਨੁਕਰੇ ਲਾਇਆ ਏ  
ਭਰ ਕੇ ਬੱਬਾ ਛਿੱਟੀਆਂ ਦਾ  
ਵੇਹੜੇ ਵਿਚ ਸੁਕਣੇ ਪਾਇਆ ਏ  
ਅਜੇ ਤੇ ਭੱਠੀਆਂ ਠੰਡੀਆਂ ਨੇ  
ਚੱਸ ਕਿਬੋਂ ਚੁੰਗ ਭੁਨਾਵਾਂ  
ਨੀ ਮੌਤੇ...।

ਅਜੇ ਤੇ ਸੁਪਨੇਸਾਜ ਅੱਖਾਂ ਵਿਚ  
ਨੀਂਦਾਂ ਦਾ ਸੱਨਾਟਾ ਏ  
ਅਜੇ ਤੇ ਦੱਬੇ ਪੈਰਾਂ ਦੇ ਵਿਚ  
ਝਾਂਚਰ ਦਾ ਛਣਕਾਟਾ ਏ  
ਅੱਜ ਤੇ ਸੜਨ ਸ਼ਰੀਕਣੀਆਂ  
ਸਿਰ ਵਾਹ ਜਦ ਸੁਰਮਾ ਪਾਵਾਂ  
ਨੀ ਮੌਤੇ...।

ਅਜੇ ਤਾਂ ਬੋਲੇ ਕਾਂ ਕੋਠੇ ਤੇ  
ਅਜੇ ਤੇ ਰਾਹਾਂ ਭਰੀਆਂ ਨੇ  
ਅਜੇ ਕਵਾਰ ਪਲੰਘਾਂ 'ਤੇ  
ਬੂਟਿਆਂ ਵਾਲੀਆਂ ਦਰੀਆਂ ਨੇ  
ਹਾਏ! ਕੌਣ ਉਡੀਕੇ ਉਹਨਾਂ ਨੂੰ  
ਜਿਨ੍ਹਾਂ ਦੀਆਂ ਮਰ ਜਾਣ ਮਾਵਾਂ  
ਨੀ ਮੌਤੇ...।

ਅਜ ਤੇ ਦੇਖ ਗੁਰਾਇਆ ਨੇ  
ਕੋਈ ਰੰਗਲਾ ਪੀਹੜਾਂ ਡਾਹਿਆ ਨਾ  
ਭਰਿਆ ਛੱਜ ਏ ਛੋਪਿਆਂ ਦਾ  
ਕੋਈ ਇਕ ਗਲੋਟਾ ਲਾਹਿਆ ਨਾ  
ਉਹਨੂੰ ਦੇਖਾਂ ਕੱਤਦੀ ਬੁਣਦੀ ਨੂੰ  
ਮੈਂ ਵੀ ਦਿਲ ਦੀ ਰੀਝ ਪੁਗਾਵਾਂ।

ਨੀ ਮੌਤੇ ਤੈਨੂੰ ਕਾਹਦੀ ਕਾਹਲੀ  
ਜਿਉਣ ਦੇ ਜਿਉਣਾ ਮੈਂ ਚਾਹਾਂ  
ਅਜੇ ਤੇ ਮੇਰੇ ਢਾਰੇ ਤੇ  
ਤੂਤਾਂ ਦੀਆਂ ਵਿਰਲੀਆਂ ਨੇ ਛਾਵਾਂ  
ਨੀ ਮੌਤੇ...।

\*

## ਦਾਅਵਾ ਮੁੱਕ ਗਿਆ

ਮਾਏ ਨੀ ਹੁਣ ਘਰ ਤੇਰੇ 'ਚੋਂ  
ਮੇਰਾ ਦਾਅਵਾ ਮੁੱਕ ਗਿਆ  
ਬੜੇ ਮਾਣ 'ਚੋਂ ਉਡਦੀ ਫਿਰਦੀ ਦਾ  
ਵਿਸ਼ਵਾਸ ਹੀ ਟੁੱਟ ਗਿਆ ।

ਜਦ ਵੀ ਡੋਲੀ ਛੱਤ ਬਾਬਲ ਦੀ  
ਬੰਮੀ ਬਣ ਬਣ ਖੜ੍ਹਦੀ ਰਹੀ  
ਕਿਤੇ ਸਿਉਂਦੀ ਤੇ ਕਿਤੇ ਬੁਣਦੀ  
ਨਿੱਤ ਨਵੇਂ ਪੁਰਾਣੇ ਕਰਦੀ ਰਹੀ  
ਮੈਂ ਜੰਮਦੀ ਵੱਡੀ ਹੋ ਗਈ  
ਮੇਰਾ ਬਚਪਨ ਖੁਸ਼ ਗਿਆ ।

ਅੱਜ ਹੱਥੀਂ ਪਾਏ ਫੁੱਲਾਂ ਦੀ  
ਹੋ ਗਈ ਵਰਜਤ ਖੁਸ਼ਬੋਈ  
ਮਾਂ-ਧੀਆਂ ਵਰਗਾ ਨਿੱਘਾ  
ਨਾ ਜੱਗ ਤੇ ਰਿਸ਼ਤਾ ਕੋਈ  
ਮੈਂ ਤੇਰੇ ਹਾਵੇ ਮਰਦੀ ਦਾ  
ਸਾਰਾ ਜੱਗ ਰੁਸ ਗਿਆ ।

ਮੇਰੀਆਂ ਅੱਖਾਂ ਦੇ ਵਿਚ ਤਰਦੇ ਨੇ  
ਤੁਰ ਗਿਆਂ ਦੇ ਪ੍ਰਛਾਵੇਂ  
ਕਿਨੂੰ ਹਾਲ ਸੁਣਾਵਾਂ ਮੈਂ ਦਿਲ ਦਾ  
ਕਿਤੇ ਲੱਭਣ ਨਾ ਸਿਰਨਾਂਵੇ  
ਮੈਂ ਇਕੱਲੀ ਬਹਿ-ਬਹਿ ਰੋਂਦੀ ਦਾ  
ਅੱਖਾਂ ਪਾਣੀ ਸੁੱਕ ਗਿਆ ।

ਮਾਏ ਧੀਆਂ ਹਿੱਸੇ ਕੀ ਆਇਆ  
ਮਾਂ-ਪਿਉ ਦੇ ਘਰ ਦੀ ਪੀੜ੍ਹ ?  
ਹਰ ਵੇਲੇ ਸੁਖਣਾ ਸੁਖਦੀ-ਸੁਖਦੀ  
ਦਿਲ ਤੋੜੇ ਨਾ ਕੋਈ ਵੀਰ

ਇਹ ਦੁੱਖ ਪਰਬਤ ਤੋਂ ਭਾਰੇ  
ਲੱਗੇ ਜਹਾਨ ਹੀ ਲੁੱਟ ਗਿਆ  
ਮਾਏ ਨੀ ਹੁਣ ਘਰ ਤੇਰੇ 'ਚੋਂ  
ਮੇਰਾ ਦਾਅਵਾ ਮੁਕ ਗਿਆ।

\*

## ਤੈਨੂੰ ਰੱਬ ਦੀਆਂ ਰੱਖਾਂ

ਜਾ ਵੇ ਜਾ ਤੈਨੂੰ ਰੱਬ ਦੀਆਂ ਰੱਖਾਂ  
 ਤੂੰ ਵਿਚ ਲੱਖਾਂ ਤੇ ਮੈਂ ਵਿਚ ਕੱਖਾਂ  
 ਵੇ ਤੈਨੂੰ ਰੱਬ ਦੀਆਂ ਰੱਖਾਂ।

ਭਿਨੇ ਜਿਹੇ ਚਿਹਰੇ ਦੇ ਜਦ ਨੈਣ ਫਿਕੇ ਲੱਗਦੇ  
 ਕਾਲਜੇ ਨੂੰ ਹੌਲ ਜਿਹਾ ਪੈ ਜਾਏ  
 ਅਣਜਾਣ ਪੈੜਾਂ ਨੂੰ ਦਿਲ ਲੱਭਦਾ  
 ਦਰਦ ਜੁਦਾਈ ਵਾਲੇ ਚੰਗੇ ਲੱਗਦੇ  
 ਮੈਂ ਜਿੰਦ ਵਾਂਗ ਸਾਂਭ ਕੇ ਰੱਖਾਂ  
 ਵੇ ਤੈਨੂੰ ਰੱਬ ਦੀਆਂ ਰੱਖਾਂ।

ਹੁਸਨ ਜਵਾਨੀ ਤੈਨੂੰ ਦੌਲਤਾਂ ਦਾ ਨਸ਼ਾ  
 ਮੈਂ ਧੀ ਆ ਗਰੀਬ ਕਿਸੇ ਬਾਪ ਦੀ  
 ਛਿੱਡੋਂ ਭੁੱਖੀ ਚੰਦਰੀ ਨੂੰ ਟੁੱਕ ਨਾ ਨਸੀਬ  
 ਬੈਠੀ ਰੂੜੀਆਂ ਤੇ ਅੰਬਰਾਂ ਨੂੰ ਝਾਕਦੀ  
 ਅੱਖੀਆਂ ਨੂੰ ਦੋਸ਼ ਕਿਉਂ ਚੰਦਰਾ ਜਹਾਨ  
 ਮੈਂ ਜੱਗ ਦੀ ਨਜ਼ਰ ਤੋਂ ਬਚਾਂ  
 ਵੇ ਤੈਨੂੰ ਰੱਬ ਦੀਆਂ ਰੱਖਾਂ।

ਸਿੱਖਰ ਦੁਪਹਿਰ ਵਿਚ ਸੜ ਗਈ ਪਿਆਸੀ  
 ਘੁੱਟ ਪਾਣੀ ਦਾ ਨਾ ਤੇਰੇ ਕੋਲਾਂ ਮੰਗਿਆ  
 ਜਿੰਦਗੀ ਦੀ ਸ਼ਾਮ ਹੋਈ ਤੈਨੂੰ ਵੇ ਉਡੀਕਦਿਆਂ  
 ਕਦੀ ਮੇਰੀ ਗਲੀ ਨਾ ਤੂੰ ਲੰਘਿਆ  
 ਸਿੱਖਰੀ ਸੁਗੰਧ ਤੇਰੀ ਪੱਤੜੜਾਂ ਮੇਰੀਆਂ ਚ  
 ਮੈਂ ਸਾਂਭ ਕੇ ਪਟਾਰੀ ਵਿਚ ਢੱਕਾਂ  
 ਵੇ ਤੈਨੂੰ ਰੱਬ ਦੀਆਂ ਰੱਖਾਂ।

ਮੈਂ ਤੇ ਚੰਨਾ ਤੇਰੇ ਜਨਮਾਂ ਤੋਂ ਹੋਈ  
 ਜਿਦ ਕੀਤੀ ਤੇਰੇ ਉਤੋਂ ਆ ਨਿਸਾਰ ਵੇ  
 ਇਕ ਤੇਰੀ ਦੀਦ ਲਈ ਉਮਰਾਂ ਦਾ ਮੁੱਲ ਦੇਣਾ  
 ਕਦ ਕੋਈ ਪਾਲੇ ਐਸਾ ਪਿਆਰ ਵੇ  
 ਮਤਾਂ ਤੇਰੀ ਦੁਨੀਆਂ ਵੇ ਮੇਰੇ ਨਾਲ ਭਿੱਟੀ ਜਾਵੇ  
 ਤੇਰੀ ਦੁਨੀਆਂ ਤੋਂ ਦੂਰ ਜਾ ਵੱਸਾਂ  
 ਵੇ ਤੈਨੂੰ ਰੱਬ ਦੀਆਂ ਰੱਖਾਂ।

## ਅਸੀਂ ਮਰ ਜਾਵਾਂਗੇ

ਜੇ ਤੂੰ ਐਨਾ ਅਜ਼ਮਾਇਆ  
ਜੇ ਤੂੰ ਇਝ ਹੀ ਸਤਾਇਆ  
ਅਸੀਂ ਤੇਰੇ ਵੇ ਸਤਾਏ ਕੁਝ ਕਰ ਜਾਵਾਂਗੇ  
ਤੇਰਾ ਕੁਝ ਵੀ ਨਾ ਜਾਓ  
ਅਸੀਂ ਮਰ ਜਾਵਾਂਗੇ ।

ਸਾਡੀ ਯਾਦ ਵਿਚ ਬਹਿਕੇ  
ਫਿਰ ਹੌਕੇ ਭਰ ਲਈਂ  
ਕਿਝ ਸਾਡੇ ਨਾ ਨਿਭਾਈ  
ਤੂੰ ਹਿਸਾਬ ਕਰ ਲਈਂ  
ਅਸੀਂ ਗੁਬਲੀ 'ਚ ਬੱਝ  
ਗੰਗਾ ਤਰ ਜਾਵਾਂਗੇ  
ਤੇਰਾ ਕੁਝ ਵੀ ਨਾ ਜਾਓ  
ਅਸੀਂ ਮਰ ਜਾਵਾਂਗੇ ।

ਜਾਉ ਮਾਪਿਆਂ ਦੀ ਧੀ  
ਜਿਹੜੀ ਆਵੇਗੀ ਨਾ ਫਿਰ  
ਤੇਰਾ ਵਸ ਜਾਉ ਘਰ  
ਤੇਰੀ ਬਣ ਜਾਉ ਧਿਰ  
ਤੇਰੇ ਬੂਹੇ ਤੇ ਸ਼ਰੀਹ ਦੇ  
ਪੱਤੇ ਜੜ ਜਾਵਾਂਗੇ  
ਤੇਰਾ ਕੁਝ ਵੀ ਨਾ ਜਾਓ  
ਅਸੀਂ ਮਰ ਜਾਵਾਂਗੇ ।

ਤੂੰ ਅੰਦਰੋਂ ਏਂ ਕੁਝ ਹੋਰ,  
ਉਤੋਂ ਹੋਰ ਦਿਸਦਾ ਏ  
ਅੱਲ੍ਹਾ ਬਣ ਕੇ ਨਾਸੂਰ  
ਦਿਲ ਵਿਚ ਰਿਸਦਾ ਏਂ

ਤੈਨੂੰ ਜਿੱਤ ਏ ਪਿਆਰੀ  
ਅਸੀਂ ਹਰ ਜਾਵਾਂਗੇ  
ਤੇਰਾ ਕੁਝ ਵੀ ਨਾ ਜਾਓ  
ਅਸੀਂ ਮਰ ਜਾਵਾਂਗੇ ।

ਇਹ ਦਿਲ ਦੀ ਜੁਬਾਨ  
ਸਾਥੋਂ ਬੋਲਿਆ ਨਾ ਜਾਵੇ  
ਕਦੀ ਈਰਖਾ ਦੇ ਨਾਲ  
ਪਿਆਰ ਤੋਲਿਆ ਨਾ ਜਾਵੇ  
ਬੂਹਾ ਢੋਅ ਲਿਆ ਜੇ ਤੂੰ ਵੀ  
ਕਿਹੜੇ ਦਰ ਜਾਵਾਂਗੇ  
ਤੇਰਾ ਕੁਝ ਨਾ ਵੇ ਜਾਓ  
ਅਸੀਂ ਕਰ ਜਾਵਾਂਗੇ ।

\*

## **ਮੁਟਿਆਰ ਹੁੰਦੀ ਜਾਵੇ**

ਇਕ ਕੁੜੀ ਦੇਖੋ ਮੁਟਿਆਰ ਹੁੰਦੀ ਜਾਵੇ  
ਤੱਕੇ ਸ਼ੀਸ਼ੇ ਵਿਚ ਖੁਦ ਨੂੰ ਖੁਦ ਸ਼ਰਮਾਏ  
ਕਿਉਂਕਿ ਮੁਟਿਆਰ ਹੁੰਦੀ ਜਾਵੇ...।

ਵਾਲ ਕਾਲੀਆਂ ਘਟਾਵਾਂ ਜਿਹੇ ਗੁੰਦੇ ਤੇ ਗੁੰਦਾਏ  
ਚਿੱਟੇ ਚੰਦ ਜਿਵੇਂ ਚੰਦ ਨਾਲ ਤਾਰੇ ਨੇ ਸੁਹਾਏ  
ਦੇਖੋ ਰੁੜ ਪੁੜ ਜਾਣੀ ਸਾਂਝ ਅੰਬਰਾਂ ਨਾਲ ਪਾਏ  
ਕਿਉਂਕਿ ਮੁਟਿਆਰ ਹੁੰਦੀ ਜਾਵੇ...।

ਸੂਟ ਸੱਜਗਾ ਸੁਆਇਆ ਉਨ੍ਹਾਂ ਤੰਗ ਹੋ ਗਿਆ  
ਉਦੀ ਜੁੱਤੀ ਵਾਲਾ ਮੇਚਾ ਸੱਤ ਪੰਜ ਹੋ ਗਿਆ  
ਚੁਨੀ ਮੌਛਿਆਂ ਤੋਂ ਡਿੱਗ ਡਿੱਗ ਪੈਰਾਂ ਵਿਚ ਆਏ  
ਕਿਉਂਕਿ ਮੁਟਿਆਰ ਹੁੰਦੀ ਜਾਵੇ...।

ਕੱਦ ਸਰੂ ਦਾ ਏ ਧੌਣ ਵਾਂਗ ਏ ਸੁਰਾਹੀ  
ਉਸ ਪੱਲਕਾਂ 'ਤੇ ਲੱਗੇ ਦੁਨੀਆਂ ਟਿਕਾਈ  
ਅੱਖਾਂ ਵਾਂਗ ਕੋਬਰਾ ਧਾਰ ਸੁਰਮੇ ਦੀ ਪਾਈ  
ਕਿਉਂਕਿ ਮੁਟਿਆਰ ਹੁੰਦੀ ਜਾਵੇ...।

ਉਹ ਕੁੜੀਆਂ 'ਚ ਸ਼ਾਹ ਅਸਵਾਰ ਲੱਗਦੀ  
ਖਿੜੀ ਸੱਜਗੀ ਸਵੇਰ ਗੁਲਜ਼ਾਰ ਲੱਗਦੀ  
ਜਦੋਂ ਹੱਸਦੀ ਉਹ ਕਵੀ ਦਿਲ ਸਭ ਦਾ ਲੁਭਾਏ  
ਕਿਉਂਕਿ ਮੁਟਿਆਰ ਹੁੰਦੀ ਜਾਵੇ...।

\*

## ਬੇਕਦਰੇ ਜਿਹੇ ਮਾਹੀ ਹੱਥੋਂ

ਮੈਂ ਬੇਕਦਰੇ ਜਿਹੇ ਮਾਹੀ ਹੱਥੋਂ  
ਛੁਲਿਆ ਹੋਇਆ ਸੰਧੂਰ ਵੇ ਲੋਕਾ  
ਕਰਕੇ ਵਾਅਦੇ ਮੁਕਰ ਜਾਣਾ  
ਮੇਰੇ ਸੱਜਣਾ ਦਾ ਦਸਤੂਰ ਵੇ ਲੋਕਾ  
ਮੈਂ ਬੇਕਦਰੇ ਜਿਹੇ ਮਾਹੀ ਹੱਥੋਂ...

ਉਹ ਜਿਉਂਦਾ ਰਹੇ ਜਿਸ ਲੋਕਾਂ ਵਿਚ  
ਸਾਡਾ ਇਨ੍ਹਾਂ ਮਾਣ ਵਧਾਇਆ ਏ  
ਕੁਝ ਪਲ ਹੀ ਸਹੀ ਦਿਲ ਆਪਣੇ ਤੇ  
ਨਾਂ ਸਾਡਾ ਲਿਖਵਾਇਆ ਏ...  
ਬੇ ਦਰਦ ਤਹਾ ਜਾ ਭੁੱਲ ਗਿਆ?  
ਮੈਨੂੰ ਕੁਝ ਵੀ ਨਾ ਮਨਜ਼ੂਰ ਵੇ ਲੋਕਾ

ਇਕ ਦਿਲ ਕਰਦਾ ਮੈਂ ਗਿਣ ਗਿਣ ਕੇ  
ਉਸ ਤੋਂ ਬਦਲੇ ਚੁਕਵਾਂਗੀ  
ਇਕ ਦਿਲ ਕਰਦਾ ਬਸ ਉਮਰਾਂ ਭਰ  
ਮੈਂ ਗੀਤ ਉਸੇ ਲਈ ਗਾਵਾਂਗੀ  
ਕਈ ਬੰਨ੍ਹਾਂ ਤੇ ਕਦੀ ਖੁੱਡ ਦੇਵਾਂ  
ਮੇਰੇ ਦਿਲ ਦਾ ਉਹ ਨਾਸੂਰ ਵੇ ਲੋਕਾ  
ਮੈਂ ਬੇਕਦਰੇ ਜਿਹੇ ਮਾਹੀ ਹੱਥੋਂ...

ਮੈਂ ਅੰਬੜੀ ਨੂੰ ਕਹਿ-ਕਹਿ ਕੇ  
ਉਸੇ ਕਈ ਖੇਮ ਬੁਣਾਏ ਸੀ  
ਮੈਂ ਭਾਬੀ ਦੇ ਪਾ ਪਾ ਤਰਲੇ  
ਦਰੀਆਂ 'ਤੇ ਬੂਟੇ ਪਾਏ ਸੀ  
ਬੇਕਦਰੇ 'ਗੁਰਾਇਆ' ਤੇਰੇ ਲਈ  
ਆਸੀਂ ਕਿਤੇ ਹੋਏ ਮਸ਼ਹੂਰ ਵੇ ਲੋਕਾ  
ਮੈਂ ਬੇਕਦਰੇ ਜਿਹੇ ਮਾਹੀ ਹੱਥੋਂ...।

\*

## ਮੈਨੂੰ ਹੈ ਪਤਾ

ਦਿਲ ਦੇ ਕੇ ਜਾਨ ਗੁਆਈ ਹੈ  
ਇਹ ਮੈਨੂੰ ਹੀ ਪਤਾ  
ਮੈਂ ਆਪਣੀ ਹੋਂਦ ਮਿਟਾਈ ਹੈ  
ਇਹ ਮੈਨੂੰ ਹੀ ਪਤਾ

ਵਸਲ ਦੇ ਥੋੜ੍ਹੇ ਸੀ ਪਲ  
ਲੰਮੀ ਜੁਦਾਈ ਦੀ ਉਮਰ  
ਮੈਂ ਕਿਸ ਤਰ੍ਹਾਂ ਬਿਤਾਈ ਹੈ  
ਇਹ ਮੈਨੂੰ ਹੈ ਪਤਾ  
ਦਿਲ ਦੇ ਕੇ ਜਾਨ ਗੁਆਈ ਹੈ।

ਦਿਨ ਚੜ੍ਹਿਆ ਕੋਈ ਕਨਸੋਅ  
ਸ਼ਾਇਦ ਮਿਲੇਗੀ ਉਸ ਦੀ  
ਕਿਝ ਰਾਤ ਲੰਘਾਈ ਹੈ  
ਇਹ ਮੈਨੂੰ ਹੀ ਪਤਾ  
ਦਿਲ ਦੇ ਕੇ ਜਾਨ ਗੁਆਈ ਹੈ।

ਉਸ ਦੀ ਚਾਹਤ ਖਰੀ  
ਪਰ ਉਹ ਹੈ ਬੇਖਬਰ  
ਉਹ ਮੇਰੀ ਖੁਦਾਈ ਹੈ  
ਇਹ ਮੈਨੂੰ ਹੈ ਪਤਾ  
ਦਿਲ ਦੇ ਕੇ ਜਾਨ ਗੁਆਈ ਹੈ।

ਉਸ ਦਾ ਇਹ ਵਹਿਮ ਹੈ ਕਿ  
ਖੁਸ਼ੀ ਚੌਂ ਅੱਖ ਭਰ ਆਈ  
ਪਰ ਇਹ ਦਿਲ ਦੀ ਤਨਹਾਈ ਹੈ  
ਇਹ ਮੈਨੂੰ ਹੀ ਪਤਾ  
ਦਿਲ ਦੇ ਕੇ ਜਾਨ ਗੁਆਈ ਹੈ।

ਜੇ ਉਹ ਕਾਤਲ ਹੈ ਤੇ  
ਸੌਂਕ ਹੈ ਸਾਨੂੰ ਮਰ ਜਾਣ ਦਾ  
'ਗੁਰਾਇਆ' ਕਿੰਨਾ ਹਰਜਾਈ ਹੈ  
ਇਹ ਮੈਨੂੰ ਹੀ ਪਤਾ।

## ਸਾਡੇ ਵਲ ਤੱਕ

ਵੇ ਮੈਂ ਤੇਰੀ ਆ ਗੁਲਾਮ  
ਵਾਰਾਂ ਤੇਰੇ ਉਤੋਂ ਜਾਨ  
ਤੂੰ ਹੱਸੇ ਤਾਂ ਜਹਾਨ ਲੱਗੇ ਹੱਸਦਾ  
ਨਾ ਪਾਈ ਮੈਥੋਂ ਵੱਟ ਸੱਜਣਾ  
ਤੂੰ ਸਾਡੇ ਵਲ ਤੱਕ ਸੱਜਣਾ

ਤੇਰੀ ਤੱਕਣੀ 'ਚੋਂ  
ਰੱਬ ਦਾ ਦੀਦਾਰ ਦਿਸਦਾ  
ਸਾਨੂੰ ਤੇਰੇ ਨਾਲ  
ਚੰਗਾ ਘਰ-ਬਾਰ ਦਿਸਦਾ  
ਜੇ ਨਜ਼ਰੀਂ ਨਾ ਆਏਂ  
ਦਿਲ ਭਰਦਾ ਏ ਆਹਾਂ  
ਸੌਂਹ ਰੱਬ ਦੀ ਮੈਂ  
ਅੱਜ ਮਰ ਜਾਵਾਂ  
ਜੇ ਹੋਵਾਂ ਤੈਬੋਂ  
ਵੱਖ ਸੱਜਣਾ

ਤੈਨੂੰ ਤੱਕਿਆ ਤੇ  
ਦਿਲਾਂ ਦੇ ਵਪਾਰ ਹੋ ਗਏ  
ਵਾਰ ਅੱਖੀਆਂ ਨੇ ਕੀਤਾ  
ਤੇ ਸ਼ਿਕਾਰ ਹੋ ਗਏ  
ਦੇਵੀਂ ਦਿਲ ਦੀ ਦੁਆ  
ਸਾਨੂੰ ਗਲ ਨਾਲ ਲਾ  
ਸੀਨਾ ਚੀਰ ਕੇ ਦਿਖਾਵਾਂ  
ਨਾਂ ਤੇਰਾ  
ਜੇ ਮੰਨ ਨਾ ਤੂੰ ਸਚ ਸਜਣਾ

ਸਾਨੂੰ ਇਕ ਘੁੱਟ ਹੋਰ  
ਤੇ ਪਿਲਾ ਅੜਿਆ  
ਛੁੱਲ ਜਾਏ ਨਾ ਜਵਾਨੀ  
ਦੀ ਸੁਆ ਅੜਿਆ  
ਇਹ ਮੇਲਾ ਘੜੀ ਪਲ  
ਫਿਰ ਹੋਊ ਚੱਲ-ਚੱਲ  
ਬਾਂਹ ਫੜਕੇ 'ਗੁਰਾਇਆ'  
ਅੱਜ ਮੇਰੀ  
ਤੂੰ ਗਿੱਧੇ 'ਚ  
ਨਚਾ ਸੱਜਣਾ  
ਤੂੰ ਸਾਡੇ ਵਲ ਤੱਕ ਸੱਜਣਾ

\*

## ਬਾਪ

ਐਜ ਖੇਤਾਂ ਦਾ ਬੋੜ੍ਹੁ (ਬਾਪ) ਮੌਇਆ ਹੈ  
ਸਾਡਾ ਘਰ ਛਾਂ ਤੋਂ ਖਾਲੀ ਹੋਇਆ ਹੈ  
ਉਸ ਦੀ ਹਿੰਮਤ ਦਾ ਜ਼ਿਕਰ ਕਿੱਝ ਕਰਾਂ  
ਉਸ ਨੇ ਧਰਤੀ ਤੋਂ ਅੰਬਰ ਛੋਹਿਆ ਹੈ

ਜੇਰਾ ਉਸ ਦਾ ਸੀ ਪਰਬਤ ਤੋਂ ਉਚਾ  
ਕਿਰਦਾਰ ਉਸ ਦਾ ਸੀ ਨੀਰ ਤੋਂ ਸੁੱਚਾ  
ਦੁੱਖ-ਸੁੱਖ ਨੂੰ ਰਜਾ ਉਸ ਮੰਨਿਆ  
ਉਸ ਦੀ ਫਿਤਰਤ 'ਚ ਸਿਦਕ ਪ੍ਰੋਇਆ ਹੈ  
ਮੇਰਾ ਘਰ ਛਾਂ ਤੋਂ ਖਾਲੀ ਹੋਇਆ ਹੈ

ਕਿਰਤ ਕਰਨਾ ਸੀ ਉਸ ਦੇ ਲਈ ਪੂਜਾ  
ਸ਼ੁਕਰ ਕਰਨਾ ਤੇ ਸੇਵਾ ਕੰਮ ਦੂਜਾ  
ਹਲ ਵਾਹਿਆ ਸੀ ਉਸਨੇ ਗੀਝਾਂ ਨਾਲ  
ਨਾਲ ਚਾਵਾਂ ਦੇ ਸੱਚ ਨੂੰ ਬੋਇਆ ਹੈ  
ਮੇਰਾ ਘਰ ਛਾਂ ਤੋਂ ਖਾਲੀ ਹੋਇਆ ਹੈ

ਪਿਆਰ ਧਰਤੀ ਨੂੰ ਕੀਤਾ ਮਾਂ ਵਾਂਗੂ  
ਬੁੜਾਂ ਤੰਗੀਆਂ 'ਚ ਨਿਭਿਆ ਛਾਂ ਵਾਂਗੂ  
ਉਸ ਦੀ ਸੋਚ ਸਮੁੰਦਰਾਂ ਤੋਂ ਛੂੰਘੀ  
ਹੱਸ ਕੇ ਉਸਰਾਂ ਦਾ ਭਾਰ ਢੋਇਆ ਹੈ  
ਮੇਰਾ ਘਰ ਛਾਂ ਤੋਂ ਖਾਲੀ ਹੋਇਆ ਹੈ

ਧੋਹ ਦੀ ਸੀਤ ਤੇ ਹਾੜ ਤੀ ਤਪਸ਼  
ਉਸ ਨੇ ਪਿੰਡੇ ਤੇ ਹੱਸ ਹੰਢਾਈ ਸੀ  
ਫਾਲੇ ਵੱਜੇ ਬਿਆਈਆਂ ਪਾਟੀਆਂ  
ਹੱਸ ਕੇ ਕਹਿਣਾ ਕਿ ਕੁਝ ਨਹੀਂ ਹੋਇਆ ਹੈ  
ਮੇਰਾ ਘਰ ਛਾਂ ਤੋਂ ਖਾਲੀ ਹੋਇਆ ਹੈ

ਕਰਦਾ ਮਾੜੇ ਦੀ ਉਹ ਵਡਿਆਈ ਸੀ  
ਉਸ ਦੇ ਹਿੱਸੇ ਇਹ ਸਿਫਤ ਆਈ ਸੀ  
ਸਾਦਾ-ਜੀਣਾ ਤੇ ਨੀਂਵਾਂ ਚੱਲਣਾ  
ਸੁੱਚੇ-ਸੰਤਾਂ ਦੀ ਥਾਂ ਖਲੋਇਆ ਹੈ  
ਮੇਰਾ ਘਰ ਛਾਂ ਤੋਂ ਖਾਲੀ ਹੋਇਆ ਹੈ

ਪੁੱਤਾਂ ਵਾਂਗ ਸੀ ਮੋਹ ਉਨ੍ਹਾਂ ਮਿਟੀ ਦਾ  
ਕਰਜ਼ ਲਾਹਿਆ ‘ਉਸ’ ਜਿੰਦਗੀ ਦਿੱਤੀ ਦਾ  
ਕੱਚੀ ਕੁੱਲੀ ਤੋਂ ਮਹਿਲਾਂ ਤੱਕ ਦਾ ਸਫਰ  
ਪੁੱਟ-ਪੁੱਟ ਸੂਲਾਂ ਮਸਾਂ ਸਰ ਹੋਇਆ ਹੈ  
ਮੇਰਾ ਘਰ ਛਾਂ ਤੋਂ ਖਾਲੀ ਹੋਇਆ ਹੈ

ਭਰੇ ਹੌਕੇ ਹਵੇਲੀ ਦੀਆਂ ਕੰਧਾਂ  
ਪਾਕੇ ਨੀਵੀਂ ਹੈ ਫਸਲਾਂ ਧਾਰ ਮਾਰੀ  
ਸੁੱਕੇ ਖੂਰ ਦੀਆਂ ਸਿੰਮੀਆਂ ਟਿੰਡਾਂ  
ਖਾਲ ਵੱਟਾਂ ਦੇ ਗਲ ਲੱਗ ਰੋਇਆ ਹੈ  
ਮੇਰਾ ਘਰ ਛਾਂ ਤੋਂ ਖਾਲੀ ਹੋਇਆ ਹੈ

ਐਜ ਉਸ ਨੇ ਘਰੋਂ ਤੁਰਨ ਲੱਗਿਆਂ  
ਮੁੜ ਮੁੜ ਕੇ ਸੁਨੇਹੇ ਦਿੱਤੇ ਨਹੀਂ  
ਬਹੁਤੇ ਕੰਮਾਂ ਤੇ ‘ਉਹ’ ਛਿਕਰਾਂ ਵਾਲਾ  
ਕਿਨੀ ਸੁੱਖ ਦੀ ਹਾਏ! ਨੀਂਦ ਸੋਇਆ ਹੈ  
ਮੇਰਾ ਘਰ ਛਾਂ ਤੋਂ ਖਾਲੀ ਹੋਇਆ ਹੈ

ਉਸ ਨੂੰ ਸ਼ਗਰਾ ਦੇ ਫੁੱਲ ਕੀ ਭੇਟ ਕਰਾਂ  
ਜਿਸ ਦੀ ਮਿਹਨਤ ਬਹਾਰ ਲਿਆਈ ਸੀ  
ਝੱਖੜਾਂ-ਮੀਂਹਾਂ ਚ ਉਹ ਦਰਵੇਸ਼ ਪਿਤਾ  
ਵਾਂਗ ਰੁੱਖਾਂ ਅਡੋਲ ਖਲੋਇਆ ਸੀ  
ਮੇਰਾ ਘਰ ਛਾਂ ਤੋਂ ਖਾਲੀ ਹੋਇਆ ਹੈ ?

\*

## ਚਿੱਠੀਆਂ ਦਾ ਜਵਾਬ

ਮੇਰੀਆਂ ਚਿੱਠੀਆਂ ਦਾ ਆਉਣੋਂ  
ਹਾਏ ! ਜਵਾਬ ਹੱਟ ਗਿਆ  
ਪਾਕੇ ਦਿਲ ਨਾ ਸ਼ਰੀਕੇ  
ਭੈੜਾ ਹੱਦਾਂ ਟੱਪ ਗਿਆ  
ਮੇਰੀਆਂ ਚਿੱਠੀਆਂ ਦਾ ਆਉਣੋਂ  
ਹਾਏ ਜਵਾਬ ਹੱਟ ਗਿਆ

ਲਿਖਾਂ ਗਿਲਾ ਚਾਹੇ ਲਿਖਾਂ  
ਮੈਂ ਪਿਆਰ ਚਿੱਠੀ ਵਿੱਚ  
ਮੈਨੂੰ ਕੋਈ ਨਹੀਂ ਮਿਲਦਾ  
ਜਵਾਬ ਚਿੱਠੀ ਵਿੱਚ  
ਦੁੱਖ ਸੁੱਖ ਵਾਲੀ ਸਾਂਝ ਦਾ  
ਮਿਆਰ ਘੱਟ ਗਿਆ  
ਮੇਰੀਆਂ ਚਿੱਠੀਆਂ ਦਾ ਆਉਣੋਂ  
ਹਾਏ ! ਜਵਾਬ ਹੱਟ ਗਿਆ

ਮੈਂ ਉਸ ਦੀ ਬੁਸ਼ੀ ਲਈ  
ਸਾਰੀ ਜਿੰਦਗੀ ਰੁਲਾਈ  
ਮੇਰੀ ਸਿੱਖਰ ਦੁਪਹਿਰ ਵਿੱਚ  
ਸ਼ਾਮ ਢਲ ਆਈ  
ਲਾ ਕੇ ਅੰਬਰੀਂ ਉਡਾਰੀ  
ਸਾਡੇ ਖੰਭ ਕੱਟ ਗਿਆ  
ਮੇਰੀਆਂ ਚਿੱਠੀਆਂ ਦਾ ਆਉਣੋਂ  
ਹਾਏ ! ਜਵਾਬ ਹੱਟ ਗਿਆ

ਘਰ ਮੁੜ ਆ ‘ਗੁਰਾਇਆ’  
ਤੈਨੂੰ ਵਾਸਤਾ ਮੈਂ ਪਾਵਾਂ  
ਤੇਰੇ ਬਿਨਾਂ ਸੁੰਨ੍ਹੇ ਦਰਾਂ  
‘ਤੇ ਨਾ ਆਉਂਦੀਆਂ ਹਵਾਵਾਂ

ਦਿਲ ਤਿੱਪ-ਤਿੱਪ ਰੋਇਆ  
ਨੀਰ ਅੱਖਾਂ 'ਚ ਨਾ ਰਿਹਾ  
ਹੁਣ ਸਿਦਕ ਵੀ ਸਾਰੇ  
ਹੱਦਾਂ ਬੰਨੇ ਟੱਪ ਗਿਆ  
ਮੇਰੀਆਂ ਚਿੱਠੀਆਂ ਦਾ ਆਉਣੋਂ  
ਹਾਏ ! ਜਵਾਬ ਹਟ ਗਿਆ

\*

## ਪ੍ਰਕਾਰ

ਮਾਂ ਬੱਚਿਆਂ ਨੂੰ ਛੱਡ ਕੇ ਜਾਹ ਨਾ  
ਬੱਚੇ ਤੇਰੇ ਰੁਲ ਜਾਣਗੇ  
ਸੋਹਲ ਕਲੀਆਂ ਨੂੰ ਸੂਲਾਂ ਤੇ ਪਾ ਨਾ  
ਹੰਝੂ ਮੇਰੇ ਛੁੱਲ੍ਹ ਜਾਣਗੇ

ਮਾਵਾਂ ਬਿਨਾਂ ਧੀਆਂ ਦੇ ਕਰੀਬ ਕੋਈ ਨਾ  
ਦੁਨੀਆਂ ਦੀ ਅੱਗ ਵਿਚ ਨਿਘ ਨਹੀਂ ਮਾਂ  
ਸਾਡੇ ਨਿੱਕੇ ਨਿੱਕੇ ਚਾਅ ਨੇ ਅਧੂਰੇ  
ਕੱਖਾਂ ਵਾਂਗੂ ਰੁਲ ਜਾਣਗੇ

ਪਲਾਂ ਵਿਚੋਂ ਕਿਉਂ ? ਹਰ ਮੁਸ਼ੀ ਲੁੱਟ ਗਈ  
ਤੋੜ ਛਾਤੀ ਨਾਲੋਂ ਨੰਨੀ ਧੀ ਸੁੱਟ ਗਈ  
ਰੋਵਾਂ ਕਿਸ ਦੇ ਗਲ ਪਾ ਬਾਹਾਂ  
ਚੰਦਰੀਆਂ ਲੋਕ ਕਹਿਣਗੇ

ਰਾਹਾਂ 'ਚ ਥੋਲ੍ਹ ਕੇ ਰੋਈਏ ਪਾ ਪਾ ਪੱਜ ਨੀ  
ਸਭ ਸਾਡੇ ਰੋਣ ਦਾ ਭੁੱਲ ਗਏ ਸਬੱਬ ਨੀ  
ਕਿਨੂੰ ਦਿਲ ਵਾਲੇ ਦੁੱਖੜੇ ਸੁਣਾਈਏ  
ਬਿ੍ਹਾ 'ਚੋਂ ਪੁੜ ਜਾਣਗੇ

ਜੱਗ ਵਿਚ ਸਾਡਾ ਨਾ ਮਾਂ ਜਾਇਆ ਕੋਈ  
ਤੁੰ ਵੀ ਕਿਉਂ ? ਹੋ ਗਈ ਇਨੀ ਨਿਰਮੋਈ  
ਕੌਣ ? ਸੀਵੇ ਸਾਡੇ ਗੁੱਡੀਆਂ ਪਟੋਲੇ  
ਖੇਡਣਾ ਹੀ ਭੁੱਲ ਜਾਣਗੇ

'ਗੁਪਾ' ਦਾ ਗੂਪ ਪਲ ਵਿਚ ਵੱਟਿਆ  
'ਸੈਨ' ਦਾ ਸੋਹਣਾ ਰੰਗ ਗੂੰ ਵਾਂਗ ਫੱਕਿਆ  
ਡਾਲੀ ਟਾਹਣੀ ਨਾਲੋਂ ਟੁੱਟੀ ਸੋਫੀ ਅਣਭੋਲ ਲੁੱਟੀ  
ਇਨ੍ਹਾਂ ਧੀਆਂ ਦੀਆਂ ਸੁਣ ਸੁਣ ਆਹਾਂ ਦਿਲ ਹਿਲ ਜਾਣਗੇ

ਤੇਰੀਆਂ ਲਾਡਲੀਆਂ ਜਦ ਸਹੁਰੇ ਜਾਵਾਂਗੀਆਂ  
ਕਿਦੂੰ ਅੱਗੇ ਹੱਥ ਧਰ ਮਹਿਦੀਆਂ ਲਗਾਵਾਂਗੀਆਂ  
ਘਰ ਤੇਰਾ ਫਿਰ ਹੋਵੇਗਾ ਬੇਗਾਨਾ  
ਬੜੇ ਹੀ ਭੁਲੇਖੇ ਪੈਣਗੇ

ਧੀਆਂ ਦਾ ਨਾ ਦੁੱਖ ਸੁਣੇ ਮਾਵਾਂ ਬਿਨ ਕੋਈ  
ਸਾਰਾਂ ਜੱਗ ਹੱਸ੍ਤ ਜਦੋਂ ਅੱਖ ਸਾਡੀ ਰੋਈ  
ਕਿਹੜੇ ਵੀਰ ਦੀਆਂ ਤੱਕਣਗੀਆਂ ਰਾਹਾਂ  
ਜਦ ਭੈਣਾਂ ਘਰ ਵੀਰ ਆਉਣਗੇ

ਦੁੱਖਾਂ ਤੋਂ ਆਪਾ ਬੇਵੱਸ ਹੋ ਜਾਏਗਾ  
ਤੇਰਾ ਘਰ ਦੇਖਣ ਨੂੰ ਦਿਲ ਸਾਡਾ ਚਾਹੇਗਾ  
ਲੱਗ ਕੰਧਾਂ ਗਲ ਮਾਰਾਂਗੀਆਂ ਧਾਹਾਂ  
'ਝਲੀਆਂ ਨੇ' ਲੋਕ ਕਹਿਣਗੇ

ਕਿਸੇ ਦੇ ਨਾਲ ਨਾ ਹੋਏ ਜਿਹੜੀ ਸਾਡੇ ਨਾਲ ਹੋਈ  
ਧੀਆਂ ਦੀ ਮਾਂ ਕਦੀ ਇਂਝ ਨਹੀਂ ਮੋਈ  
ਕੋਈ ਪੁਛਦਾ ਨਾ ਸਾਰ ਸਦਾ ਹੁੰਦੀਆਂ ਖੁਆਰ  
ਰੱਖਾ ਮਰ ਜਾਣ ਜਿਨ੍ਹਾਂ ਦੀਆਂ ਮਾਵਾਂ ਸੀਨੇ 'ਚ ਕੜੱਲ ਪੈਣਗੇ

ਮਾਂ ਬੱਚਿਆਂ ਨੂੰ ਛੱਡ ਕੇ ਤੂੰ ਜਾਹ ਨਾ  
ਬੱਚੇ ਤੇਰੇ ਰੁਲ੍ਹ ਜਾਣਗੇ  
ਸੋਹਲ ਕਲੀਆਂ ਨੂੰ ਸੂਲਾਂ ਤੇ ਪਾ ਨਾ  
ਹੰਝੂ ਮੇਰੇ ਛੁੱਲ੍ਹ ਜਾਣਗੇ

\*

## **ਮੰਜ਼ਿਲਾਂ ਨੂੰ ਲਭਦੇ**

ਅਸੀਂ ਮੰਜ਼ਿਲਾਂ ਨੂੰ ਲਭਦੇ-ਲਭਦੇ  
 ਪੈਂਡੇ ਜ਼ਿੰਦਗੀ ਦੇ ਤਹਿ ਕਰ ਜਾਵਾਂਗੇ  
 ਬੂਹੇ ਬੰਨ੍ਹੇ ਸੁੱਕੇ ਸਰੀਂਹ ਦੀ ਤਰ੍ਹਾਂ  
 ਅਸੀਂ ਉਮਰਾਂ ਦੀ ਟਾਹਣੀ ਤੋਂ ਝੜ ਜਾਵਾਂਗੇ।

ਕਿਨ੍ਹਾਂ ਚਿਰ ਕੋਈ ਕਾਂਗ ਉਡਾਉਂਦਾ ਰਹੂ  
 ਕੱਦ ਤੱਕ ਕੋਈ ਐਸੀਆਂ ਪਾਉਂਦਾ ਰਹੂ  
 ਇਨ੍ਹਾਂ ਸੁੰਨੇ ਘਰਾਂ ਦੀਆਂ ਕੰਧਾਂ ਤੇ  
 ਅਸੀਂ ਸਾਵਣ ਦੇ ਮੀਂਹ ਵਾਂਗ ਵਰੁ ਜਾਵਾਂਗੇ।

ਇਨ੍ਹੀ ਲੰਮੀ ਨਹੀਂ ਹੈ ਕੋਈ ਰਾਤ ਵੀ  
 ਜਿਨ੍ਹੀ ਲੰਮੀ ਕਹਾਣੀ ਸੁਣਾਉਂਦਾ ਏਂ ਤੂੰ  
 ਕੋਈ ਛੋਟੀ ਜਿਹੀ ਬਾਤ ਸੁਣਾ ਰਾਤ ਨੂੰ  
 ਨਹੀਂ ਤਾਂ ਪੂਰੀ ਸੁਣੇ ਬਿਨ ਮਰ ਜਾਵਾਂਗੇ

ਇਕ ਖੁਸ਼ੀ ਦੇ ਝੂਠੇ ਲਾਰੇ ਤੇ  
 ਢੁੱਖਾਂ ਨੂੰ ਗਲ ਨਾਲ ਲਾਉਂਦੇ ਰਹੇ  
 ਸਿਠੀ ਬੂੰਦ ਕੋਈ ਲੱਭਦੇ ਕੁੜੱਤਣਾਂ ਚੋਂ  
 ਧੋਖਾ ਖੁਦ ਨਾ ‘ਗੁਰਾਇਆ’ ਕਰ ਜਾਵਾਂਗੇ

ਅਸੀਂ ਮੰਜ਼ਿਲਾਂ ਨੂੰ ਲਭਦੇ ਲਭਦੇ  
 ਸਭ ਅੱਖੇ ਪੈਂਡੇ ਤਹਿ ਕਰ ਜਾਵਾਂਗੇ।

\*

## ਚੀਰੇ ਵਾਲਾ

ਚੀਰੇ ਵਾਲਾ ਕੈਂਠੇ ਵਾਲਾ  
ਮਾਏ ਨੀ ਪ੍ਰਾਹੁਣਾ ਇਕ ਆ ਗਿਆ  
ਮੂੰਹਾਂ ਬੋਲਿਆ ਨਾ ਕੁਝ  
ਤਾਂ ਵੀ ਲਿਆ ਸਾਨੂੰ ਲੁਟ  
ਉਹਦੀ ਤੱਕਣੀ ਨੇ ਦਿਲ ਭਰਮਾ ਲਿਆ

ਇਕ ਚੜ੍ਹਦੀ ਜਵਾਨੀ  
ਦੂਜੀ ਤੋਰ ਮਸਤਾਨੀ  
ਮੌਰੀ ਚੀਚੀ ਵਿਚ ਛੱਲਾ  
ਉਦੇ ਪਿਆਰ ਦੀ ਨਿਸ਼ਾਨੀ  
ਉਦੀ ਪੱਗ ਦੇ ਨੀ ਪੇਚ  
ਮਾਏ ਆ ਗਏ ਸਾਡੇ ਮੇਚ  
ਮੁੱਛਾਂ ਕੁੰਢੀਆਂ ਨੇ ਕਹਿਰ ਹੀ ਕਮਾ ਲਿਆ

ਮੈਨੂੰ ਪੁੱਛਦੀਆਂ ਸਈਆਂ  
ਕਿਥੋਂ ਮੁੰਦਰੀ ਪੁਆਈ ?  
ਗੋਰੇ ਹੱਥਾਂ ਉੱਤੇ ਮਹਿਦੀ  
ਨੀ ਤੂੰ ਕਿਸ ਲਈ ਏ ਲਾਈ ?  
ਮੈਂ ਬੁੱਲੀਆਂ ਚੌਂ ਹੱਸਾਂ  
ਮੂੰਹਾਂ ਕੁਝ ਵੀ ਨਾ ਦੱਸਾਂ  
ਮੇਰੇ ਮੱਥੇ ਤੇ ਪਸੀਨਾ ਜਿਹਾ ਆ ਗਿਆ

ਮੇਰਾ ਅੱਜ ਮੁਕਲਾਵਾ  
ਮੈਂ ਤੇ ਘਰ ਉਦੇ ਜਾਣਾ  
ਮੈਂ ਉਸ ਨੂੰ ਉਡੀਕਾਂ  
ਅੱਜ ਤੂੰ ਨਾ ਕੁਝ ਕਹਿਣਾ  
ਉਹ ਚੰਧਵੀਂ ਦਾ ਚੰਦ  
ਮੇਰੇ ਦਿਲ ਦੀ ਉਮੰਗ  
ਉਨ੍ਹੂੰ ਦੇਖ ਕੇ ਜ਼ਮਾਨਾ ਦੰਗ ਰਹਿ ਗਿਆ

ਉਸ ਸਗਨਾਂ ਦਾ ਤੇਲ  
ਬੂਹੇ ਵਿਚ ਹੈ ਚਵਾਉਣਾ  
ਪਾਣੀ ਵਾਰ ਕੇ ਨੀ ਵਿਹੜੇ  
ਮੈਨੂੰ ਸੱਸ ਨੇ ਲੰਘਾਉਣਾ  
ਆਊ ਕੁੜੀਆਂ ਦੀ ਢਾਣੀ  
ਨੀ ਮੈਂ ਹੋਣਾ ਪਾਣੀ ਪਾਣੀ  
ਦਿਉਰ ਮੁਖੜੇ ਤੋਂ ਘੁੰਢ ਸਰਕਾ ਗਿਆ

ਅੱਜ 'ਹੁੰਦਲ' 'ਗੁਰਾਇਆ'  
ਦੋਵੇਂ ਇਕ-ਮਿਕ ਹੋਏ  
ਸਾਡੇ ਦੁੱਖ ਸਾਂਝੇ ਹੋਏ  
ਨਾਲੇ ਸੁੱਖ ਸਾਂਝੇ ਹੋਏ  
ਆਈ ਪਿਆਰ ਵਾਲੀ ਰੁੱਤ  
ਨੀ ਵਿਛੋੜੇ ਗਏ ਮੁਕ  
ਰੱਬ ਮੁਸ਼ਟੀਆਂ ਚੌਂ  
ਮੀਂਹ ਬਰਸਾ ਗਿਆ  
ਮਾਏ ਨੀ ਪ੍ਰਾਹੁਣਾ ਆ ਗਿਆ

\*

## ਇਕ ਕੁੜੀ

ਇਕ ਕੁੜੀ ਗਿੱਧੇ ਵਿਚ ਨੱਚਦੀ ਫਿਰੇ  
ਚਿੱਟੇ ਦੰਦ ਮੌਤੀ ਖਿੜ ਖਿੜ ਹੱਸਦੀ ਫਿਰੇ  
ਮੁੰਡੇ ਖੜ੍ਹੇ ਨੇ ਬਨੇਰਿਆਂ 'ਤੇ ਦਿਲ ਛੜਕੇ  
ਜਾਂਦੀ ਕਹਿਰ ਏ ਕਮਾਈ  
ਹੂਰ ਅੰਬਰਾਂ ਤੋਂ ਆਈ

ਵਾਲ ਕਾਲੀਆਂ ਘਟਾਵਾਂ ਗੁੱਤ ਗੁੰਦਦੀ ਫਿਰੇ  
ਸੂਟ ਪਾ ਕੇ ਪਟਿਆਲਾ ਪੌੜ੍ਹੇ ਟੁੰਗਦੀ ਫਿਰੇ  
ਮਾਰਦੀ ਛੜੱਪੇ ਉਦੀ ਅੱਥਰੀ ਜਵਾਨੀ  
ਜ਼ਿਦ ਜਾਏ ਤੜਪਾਈ  
ਹੂਰ ਅੰਬਰਾਂ ਤੋਂ ਆਈ

ਅੱਡੀ-ਟੱਪਾ ਨੈਣਾਂ ਖੇਡ ਦੀ ਛਟਾਪੂ ਨਿੱਕੀਏ  
ਹੋਈ ਝੱਟ ਮੁਟਿਆਰ ਦੁੱਧ ਨਾਲੋਂ ਚਿੱਟੀਏ  
ਧਰਤੀ ਦੀ ਹਿੱਕ ਉਤੇ ਨੀਲ ਪੈ ਗਿਆ  
ਮਹਿੰਦੀ ਪੈਰਾਂ ਨੂੰ ਲਗਾਈ  
ਹੂਰ ਅੰਬਰਾਂ ਤੋਂ ਆਈ

ਉਹ ਅੱਖੀਆਂ 'ਚੋਂ ਬੁਣੇ ਹੋਏ ਮੁਆਬ ਵਰਗੀ  
ਦਿਲ 'ਚ ਛੁਪਾਏ ਹੋਏ ਰਾਜ ਵਰਗੀ  
ਆਪਣਾ ਬਣਾ ਲਾਂ ਉਨ੍ਹੂੰ ਸੌਂਹ ਰੱਥ ਦੀ  
ਦੇਖ ਸਕਾ ਨਾ ਪਰਾਈ  
ਹੂਰ ਅੰਬਰਾਂ 'ਚੋਂ ਆਈ

ਉਹਨੂੰ ਆਪਣੀ ਹੈ ਕੋਈ ਤਕਦੀਰ ਆਖਦਾ  
ਕੋਈ ਉਨ੍ਹੂੰ ਸੱਸੀ, ਸੋਹਣੀ ਕੋਈ ਹੀਰ ਆਖਦਾ  
ਆਖਦੀ 'ਗੁਰਾਇਆ' ਕਿਸੇ ਗੋਰੀ ਮਾਂ ਦੀ ਜਾਈ  
ਵਿਚ ਚਾਨਣੀ ਨੁਹਾਈ  
ਹੂਰ ਅੰਬਰਾਂ 'ਚੋਂ ਆਈ

\*

## ਮੌਤ ਹੀ ਨਾ ਆਈ

ਇਕ ਮੌਤ ਹੀ ਨਾ ਆਈ  
ਸਾਨੂੰ ਮੌਤ ਜਿਹਾ ਜੀਅ  
ਮਜ਼ੇ ਜ਼ਿੰਦਗੀ ਦੇ ਲੁੱਟੇ  
ਵੇ ਤੂੰ ਖੂਨ ਸਾਡਾ ਪੀ ਪੀ ਕੇ

ਦੱਸ ਕਿਹੜਾ ਸ਼ੌਕ ਬਾਕੀ  
ਹੰਦਾਉਣ ਜੋਗਾ ਰਿਹਾ  
ਸਾਡੀ ਚੜ੍ਹਦੀ ਜਵਾਨੀ ਨੂੰ  
ਵਿਯੋਗ ਛੱਸ ਗਿਆ  
ਅਸੀਂ ਵੱਸ ਵੇ ਬਿਗਾਨੇ  
ਦਿਲ ਕੱਟੇ ਨੀਅ ਨੀਅ ਕੇ

ਤੂੰ ਛਲੂਕਦਾ ਗਿਲਾਸ  
ਅਸੀਂ ਰਹੇ ਸਦਾ ਉਣੇ  
ਸਾਡੀ ਜ਼ਿੰਦ ਲੰਘ ਗਈ  
ਸਾਡੇ ਰਾਹੀਂ ਵਿਛੇ ਟੂਣੇ  
ਰੰਦਾ ਚੁੱਪ ਨਹੀਂ ਹੁੰਦਾ  
ਬੈੜੇ ਦਿਲ ਦੇ ਸ਼ਰੀਕੇ

ਸਾਡਾ ਸਾਂਹਾਂ ਨੂੰ ਮਾਸੂਸ ਜਿਹੇ  
ਸਹਾਰਿਆਂ ਦੀ ਲੋੜ  
ਤੂੰ ਦਿਲ ਉਤੇ ਪੈਰ ਰੱਖ  
ਲਾਵੇਂ ਜ਼ਿੰਦਗੀ ਦੀ ਦੌੜ  
ਅਸਾਂ ਕੱਟ ਲਈ ‘ਗੁਰਾਇਆ’  
ਵਾਂਗ ਕੀੜਿਆਂ ਰੀਂਗ ਰੀਗ ਕੇ  
ਮਜ਼ੇ ਜ਼ਿੰਦਗੀ ਦੇ ਲੁੱਟੇ  
ਤੂੰ ਤੇ ਖੂਨ ਸਾਡਾ ਪੀ ਕੇ

\*

## ਦਿਲ ਲਗਦਾ ਨਹੀਂ

ਹਾਏ ਨੀ ਦਿਲ ਲਗਦਾ ਨਹੀਂ  
ਲਗਦਾ ਨਹੀਂ ਦਿਲਦਾਰ ਬਿਨਾਂ  
ਦਿਲ ਲਗਦਾ ਨਹੀਂ

ਉਹ ਵਾਅਦੇ ਕਰਕੇ ਆਉਣ ਦੇ  
ਸਾਨੂੰ ਵਾਅਦਿਆਂ ਦੇ ਵਿਚ ਮਾਰ ਗਿਆ  
ਆਸੀਂ ਖੜ੍ਹੇ ਉਡੀਕੀਏ ਰਾਹਾਂ 'ਚ  
ਉਹ ਸੱਤ ਸਮੁੰਦਰ ਪਾਰ ਗਿਆ

ਸੁਣ ਛੋਲ ਮੇਰੇ ਦੀਏ ਅੰਬੜੀਏ  
ਤੂੰ ਜਾਂਦੇ ਨੂੰ ਸਮਝਾ ਲੈਂਦੀ  
ਦੇ ਕੇ ਵਾਸਤਾ ਮਮਤਾ ਦਾ  
ਆਪਣੇ ਕੋਲ ਬਿਠਾ ਲੈਂਦੀ  
ਕੋਈ ਏਦਾਂ ਠੱਗਦਾ ਨਹੀਂ  
ਜਿਦਾਂ ਉਹ ਠੱਗੀ ਮਾਰ ਗਿਆ

ਉਸ ਬਿਨਾਂ ਰਾਹਾਂ ਸੁੰਨੀਆਂ ਨੇ  
ਘਰ ਸੁੰਨਾ ਸ਼ਹਿਰ ਬਜ਼ਾਰ ਸੁੰਨਾ  
ਮੇਰੇ ਦਿਲ ਦੀਆਂ ਕਲੀਆਂ ਸੁੱਕ ਗਈਆਂ  
ਕੋਈ ਉਸ ਵਰਗਾ ਲੱਗਦਾ ਨਹੀਂ

ਤੈਨੂੰ ਵਾਸਤਾ ਮੁੜ ਆ ਘਰ ਨੂੰ  
ਦੂੱਖ ਸੁੱਖ ਬਹਿ ਕੋਲ ਵੰਡਾ ਮੇਰੇ  
ਉਨ੍ਹਾਂ ਮਿਲੇ ਨਹੀਂ ਜਿਨਾਂ ਵਿਛੜ ਗਏ  
ਤੂੰ ਸਾਥ ਨਿਭਾਏ ਨੇ ਕਿਹੜੇ।  
ਚੁੰਨੀ ਇਹ ਉੱਡ ਉੱਡ ਜਾਂਦੀ ਏ  
ਸਾਲੂ ਵੀ ਸਿਰ ਤੇ ਟਿਕਦਾ ਨਹੀਂ  
ਹਾਏ ਨੀ ਦਿਲ ਲਗਦਾ ਨਹੀਂ।

\*

## ਉਹਦਾ ਨਾ ਨਹੀਂ ਲੈਣਾ

ਇਕ ਕੁੜੀ ਦੇਖੋ ਸਾਡਾ  
ਦਿਲ ਲੈ ਗਈ  
ਭੈੜੀ ਦਿਲ ਵਾਲੀ ਗੱਲ  
ਕੰਨ ਵਿਚ ਕਹਿ ਗਈ  
ਉਦਾ ਮਾਰ ਗਿਆ ਹੱਸਣਾ  
ਤੇ ਨਾਲੇ ਸ਼ਰਮਾਣਾ  
ਉਹਦਾ ਨਾ ਨਹੀਂ ਲੈਣਾ

ਉਹ ਮਿਠੀ ਮਿਠੀ ਪੁਰੇ ਦੀ  
ਹਵਾ ਵਰਗੀ  
ਸਾਡੇ ਸਾਹਾਂ ਵਿਚ ਘੁਲ ਗਈ  
ਸਾਹ ਵਰਗੀ  
ਉਦਾ ਚੌਰੀ-ਚੌਰੀ ਤੱਕਣਾ ਤੇ  
ਉਹਲੇ ਹੋ ਹੋ ਬਹਿਣਾ  
ਉਹਦਾ ਨਾ ਨਹੀਂ ਲੈਣਾ

ਨਾਂ ਲਿਆ ਤਾਂ ਪੁਆੜੇ ਬੜੇ  
ਪੈ ਜਾਣਗੇ  
ਲੋਕ ਆਟੇ ਦੀਆਂ ਚਿੜੀਆਂ  
ਉਡਾ ਜਾਣਗੇ  
ਅਸਾਂ ਉਸ ਨੂੰ ਹੈ ਜੱਗ ਦੀ  
ਨਜ਼ਰ ਤੋਂ ਬਚਾਣਾ  
ਉਹਦਾ ਨਾਂ ਨਹੀਂ ਲੈਣਾ

ਕਹੇ ਭਾਬੀਏ ਨੀ ਹਾਮੀ  
ਸਾਡੀ ਤੂੰ ਭਰ ਲਈਂ  
ਕੋਈ ਮੌਕਾ ਦੇਖ ਵੀਰ ਨਾਲ  
ਗੱਲ ਕਰ ਲਈ  
ਤੇਰਾ ਲਾਡਲੇ ਦਿਉਰ ਸਦਾ

ਮੈਨੂੰ ਤੇਰਾ ਕਹਿਣਾ  
ਉਦਾ ਨਾ ਨਹੀਂ ਲੈਣਾ

ਚਿੱਤੇ ਸੁਪਨੇ 'ਚ ਆਉਂਦੀ ਏ  
ਬਹਾਰ ਵਰਗੀ  
ਲੱਭੇ ਰਾਂਝਣੇ ਨੂੰ ਹੀਰ ਉਹ  
ਸਿਆਲ ਵਰਗੀ  
ਉਦੀ ਯਾਦ ਹੈ ਗੁਰਾਇਆ  
ਸਾਡੇ ਦਿਲ ਵਾਲਾ ਰਹਿਣਾ  
ਉਦਾ ਨਾਂ ਨਹੀਂ ਲੈਣਾ

\*

## ਮੈਂ ਕੰਮੀਆਂ ਦੀ ਲਗਰ

ਮੈਂ ਕੰਮੀਆਂ ਦੀ  
ਲਗਰ ਵੇ ਸੱਜਣਾ  
ਉੱਗੀ ਛੱਪੜਾਂ ਵਿਚ ਅਣ ਹੋਈ  
ਪਾਣੀ ਪੀਦਿਆਂ ਡੰਗਰਾਂ ਨੇ  
ਲਈ ਮਿਥ ਜਿਸ ਦੀ ਖੁਸ਼ਬੋਈ  
ਮੇਰੀ ਕਿਸਮਤ ਵਿਚ ਨਹੀਂ ਲਿਖਿਆ  
ਵਿਚ ਬਾਗਾਂ ਦੇ ਖਿੜਨਾ  
ਬਣਕੇ ਛੁੱਲ ਵੇ ਸੱਧਰਾਂ ਵਾਲਾ  
ਵਿਚ ਮੰਦਿਰਾਂ ਦੇ ਚੜ੍ਹਨਾ  
ਨਾ ਕੋਈ ਮੇਰਾ ਹਾਰ ਪ੍ਰਾਏ  
ਨਾ ਚਾੜ੍ਹੇ ਕਬਰਾਂ ਤੇ ਕੋਈ  
ਮੈਂ ਕੰਮੀਆਂ ਦੀ ਲਗਰ ਵੇ

ਜਾਂ ਸੱਜਣਾ ਮੈਂ  
ਮਾਂ ਉਹ ਚੰਦਰੀ  
ਲੇਖ ਤੱਤੀ ਦਾ ਸੜਿਆ  
ਅੱਧੀ ਰਾਤੀਂ ਜੰਗ ਦੇ ਵਿਚ  
ਆਏ ਪੁੱਤ ਜਿਸ ਦਾ ਮਰਿਆ  
ਜੋਤ ਅੱਖਾਂ ਦੀ ਮਿਟ ਜਾਏ  
ਜਦ ਪੁੱਤ ਦੀ ਚਿਖਾ ਨੂੰ ਅੱਗ ਛੋਹੀ  
ਮੈਂ ਕੰਮੀਆਂ ਦੀ ਲਗਰ ਵੇ

ਜਾਂ ਸੱਜਣਾ ਮੈਂ  
ਕੁੜੀ ਨਿਕਰਮਣ  
ਜੋ ਸੱਖਣੀ ਬਿਨ ਵੀਰਾਂ  
ਵਾਂਗ ਪਤੰਗ ਦੇ  
ਲੁੱਟ ਲਿਆ ਜਿਸ ਨੂੰ  
ਪਿੰਡ ਦਿਆਂ ਖਾਨ ਸਮੀਰਾਂ  
ਨਾ ਉਹ ਕਦੀ ਰੰਡੀ ਹੋਈ  
ਨਾ ਕਦੀ ਸੁਹਾਗਣ ਹੋਈ  
ਮੈਂ ਕੰਮੀਆਂ ਦੀ ਲਗਰ ਵੇ

ਜਾਂ ਸੱਜਣਾ ਮੈਂ  
ਪੀ ਉਹ ਜਿਸ ਦਾ  
ਹਰ ਚਾਅ ਰਹਿ ਜੇ ਧਰਿਆ  
ਬੁੱਢੇ ਪਿਉ ਦੀ ਟੁੱਟੇ ਡੰਗੋਰੀ  
ਆ ਪੈਰ ਦਹਿਲੀਜ਼ੀ ਧਰਿਆ  
ਛੁੱਟੜ ਆਖ ਬੁਲਾਉਂਦੇ ਸਭ  
ਨਾ ਲਾਏ ਸੀਨੇ ਨਾਲ ਕੋਈ  
ਮੈਂ ਕੰਮੀਆਂ ਦੀ ਲਗਰ ਵੇ

ਜਾਂ ਸੱਜਣਾ ਮੈਂ  
ਪਿਆਰ ਅਧੂਰਾ  
ਕਦੀ ਸਿਰੇ ਨਾ ਚੜ੍ਹਿਆ  
ਮਹਿੰਦੀ ਦਾ ਰੰਗ ਪੈ ਗਿਆ ਪੀਲਾ  
ਜਿਸ ਦੇ ਰਾਂਝੇ ਹੱਥਿਂ ਆਪਣੀ  
ਹੀਰ ਦੀ ਤੌਰੀ ਡੱਲੀ  
ਮੈਂ ਕੰਮੀਆਂ ਦੀ ਲਗਰ ਵੇ  
ਲਗਰ ਵੇ ਕੋਈ  
ਉੱਗੀ ਛੱਪੜਾਂ ਵਿਚ ਕੰਮੀ ਅਣਹੋਈ

\*

## ਸਹਿਕਦੀਆਂ ਯਾਦਾਂ

ਮਰ ਜਾਣ ਨਾ ਯਾਦਾਂ ਸਹਿਕਦੀਆਂ  
ਹੋਠਾਂ ਨੂੰ ਪਾਣੀ ਲਾਉ  
ਹਟਕੋਰੇ ਭਰ-ਭਰ ਰੋਂਦੀਆਂ ਨੇ  
ਦੇ ਢਾਰਸ ਚੁੱਪ ਕਰਾਉ  
ਇਹ ਕਲੀਆਂ ਰੱਖੋ ਮਹਿਕਦੀਆਂ  
ਮਰ ਜਾਣ ਨਾ ਯਾਦਾਂ ਸਹਿਕਦੀਆਂ

ਕੁਝ ਯਾਦਾਂ ਮਿੱਠੀਆਂ ਗੁੜ ਨਾਲੋਂ  
ਸਭ ਪਟਾਰੀ ਪਾਈਆਂ ਨੇ  
ਕੁਝ ਯਾਦਾਂ ਕੌੜੀਆਂ ਅੱਕ ਨਾਲੋਂ  
ਸੂਲਾਂ ਦੀ ਸੇਜ ਬਿਠਾਈਆਂ ਨੇ  
ਪਰ ਸੱਭੇ ਮੇਰੇ ਹਾਣ ਦੀਆਂ  
ਕੈਈ ਇਨ੍ਹਾਂ ਨੂੰ ਸਮਝਾਉ  
ਹਟਕੋਰੇ ਭਰ-ਭਰ ਰੋਂਦੀਆਂ ਨੇ

ਹਾਏ ! ਕਿਸ ਸਰਾਪਿਆ ਇਨ੍ਹਾਂ ਨੂੰ  
ਹਿਜਰਾਂ ਦੀ ਭੱਠੀ ਸੜਨਾ  
ਹੰਡਾਂ ਦੇ ਖਾਰੇ ਸਾਗਰ ਵਿਚ  
ਚੁੱਪ ਰਹਿਕੇ ਗੈਤੇ ਜਰਨਾ  
ਨਾ ਹੋਸ਼ ਗੁਆ ਲੈਣ ਬਾਵਰੀਆਂ  
ਕੁਝ ਬੋਲਣ ਲਈ ਉਕਸਾਉ  
ਹਟਕੋਰੇ ਭਰ-ਭਰ ਰੋਂਦੀਆਂ ਨੇ

ਇਹ ਸੂਖਮ ਵਾਂਗ ਹਵਾਵਾਂ ਦੇ  
ਨਜ਼ਰ ਕਦੀ ਨਾ ਆਉਂਦੀਆਂ ਨੇ  
ਲੱਖ ਵਿਸਾਰੋ ਇਨ੍ਹਾਂ ਨੂੰ  
ਇਹ ਵਾਂਗ ਸ਼ਰੀਕਾਂ ਰਹਿੰਦੀਆਂ ਨੇ  
ਜਾਂ ਆਖ 'ਗੁਰਾਇਆ' ਇਨ੍ਹਾਂ ਨੂੰ  
ਮੈਨੂੰ ਇਨ੍ਹਾਂ ਨਾ ਤੜਪਾਉ  
ਹਟਕੋਰੇ ਭਰ-ਭਰ ਰੋਂਦੀਆਂ ਨੇ  
ਦੇ ਢਾਰਸ ਚੁੱਪ ਕਰਾਉ ।

\*

## ਕੁਕ

ਨੀ ਜਿੰਦੇ ਇਹ ਜੱਗ ਅਵੱਲਾ  
ਤੇਰੇ ਰਾਸ ਨਾ ਆਇਆ  
ਸਭ ਕੰਡੇ ਬਣ-ਬਣ ਉੱਗੇ  
ਤੂੰ ਕੀ ਬੀਜ਼ ਛੁੱਲਾਂ ਦਾ ਪਾਇਆ।

ਤੈਨੂੰ ਪੁੱਛਦੀ ਕਦੀ ਮੁਦਾਈ ਸੀ  
ਤੁੰ ਇਸ ਅੰਬੜੀ ਦਾ ਘੜਿਆ  
ਕਿਹੜੇ ਬਾਪ ਦੀ ਫੜ ਉੱਗਲੀ  
ਇਨੀ ਉੱਚੀ ਪੌੜੀ ਚੜ੍ਹਿਆ  
ਅਜ ਅਰਸੋਂ ਫਰਸ਼ ਤੇ ਆ ਛਿੱਗਾ  
ਤੂੰ ਕਿਹੜਾ ਜੁਰਮ ਕਮਾਇਆ।

ਤੂੰ ਹਨੁਰਾ ਚੀਰਨ ਲਈ  
ਅੰਖਰਾਂ ਦੀ ਜੋਤ ਜਗਾਈ  
ਖੜਾ ਰਹੇ ਨਾ ਕੋਈ ਚੁਰਾਹੇ 'ਚ  
ਸਭ ਲਈ ਪੰਗਢੰਡੀ ਵਾਹੀ  
ਅੱਜ ਤੇਰੇ ਚਾਰ ਚੁਫੇਰੇ ਕਿਉਂ?  
ਕਿਸੇ ਇਨ੍ਹਾਂ ਨੇਰੁ ਮਚਾਇਆ।

ਤੂੰ ਅੱਜ ਲਾਚਾਰ ਹੋਇਆ  
ਹਾਰ ਗਈਆਂ ਤਦਬੀਰਾਂ  
ਪਰਬਤ ਵਰਗੀ ਜੋ ਹਸਤੀ ਸੀ  
ਹੋ ਗਈ ਲੀਰਾਂ-ਲੀਰਾਂ  
ਬਹੁਤ ਸੰਭਾਲਿਆ ਮੁਦ ਤਾਈਂ  
ਪਰ ਲੁੱਟ ਗਿਆ ਸਭ ਸਰਮਾਇਆ।

ਤੂੰ ਕਿਸ ਦਾ ਹੁਣ ਰਾਹ ਤੱਕੇ  
ਹੁਣ ਕੁਕ ਸੁਣੇ ਨਾ ਕੋਈ  
ਤੈਨੂੰ ਘਰ ਦੀਆਂ ਕੰਧਾਂ ਘੂਰਦੀਆਂ  
ਇਹ ਕੀ ਅਣਹੋਣੀ ਹੋਈ  
ਚੱਲ ਚੁਪ ਕਰਕੇ ਇਥੋਂ ਤੁਰ ਚੱਲੀਏ  
ਨੀ ਹੁਣ ਕੀ ਸਾਡੀ ਢੋਈ      (ਵੀਰ ਆਜ਼ਾਦ ਦੀ ਮੌਤ ਉਤੇ)

\*

## ਜਾਣ ਵਾਲੇ ਦੀ ਯਾਦ ਵਿਚ

ਆਵੋ ਨੀ ਬਹਿਕੇ  
ਜਾਣ ਵਾਲੇ ਦੀ ਯਾਦ ਵਿਚ  
ਗਲੇ ਮਿਲ ਗਮਾਂ ਨੂੰ  
ਜਗਾ ਲਈਏ  
ਤੁੱਖੇ ਜਿਹੇ ਸਾਹਾਂ ਵਿਚ  
ਹੰਝੂਆਂ ਦਾ ਪਾਣੀ ਪਾ ਕੇ  
ਦਰਦਾਂ ਦੇ ਬੂਟੜੇ ਉਗਾ ਲਈਏ।  
ਚੀਸਾਂ ਪੈਂਦੀਆਂ ਨੇ  
ਡੱਟ ਗਏ ਜ਼ਖਮ ਅੱਲੇ  
ਆਹਾਂ ਦੀ ਕੋਸੀ ਟਕੋਰ ਦਈਏ  
ਪੈਂਦੇ ਨੇ ਕੁੜੱਲ  
ਗਿਆ ਅੰਗ-ਅੰਗ ਭੰਨਿਆਂ  
ਹੰਕਿਆਂ ਦੇ ਫ਼ਹੇ ਗਰਮਾ ਲਈਏ।

ਬੜੀ ਹਨ੍ਹੇਗੀ ਰਾਤ ਆਈ  
ਸੁੰਨ-ਸਾਨ ਵਿਹੜਾ ਹੋਇਆ  
ਦੀਨਿਆਂ ਦੇ ਦੀਵੇ ਜਗਾ ਲਈਏ  
ਠੰਡੇ ਹੋ ਗਏ ਚੁੱਲੇ  
ਛਿੱਡ, ਚੰਦਰੇ ਨੂੰ ਆਂਦਰਾਂ ਖੁਆ ਲਈਏ।

ਕੰਧ ਨਾਲ ਢੋਅ ਲਾਕੇ  
ਤਲੀ ਉਤੇ ਸਿਰ ਰੱਖ  
ਮੌਢੇ ਲਾਕੇ ਪੀੜਾਂ ਨੂੰ ਸੁਵਾ ਲਈਏ  
ਉੱਠ ਕੇ ਸਵੇਰੇ ਛੇਤੀ  
ਪੀ ਕੇ ਬੁੱਕ ਪਾਣੀ ਦਾ  
ਵੇਹੜੇ ਵਿਚ ਸੱਥਰ ਵਿਛਾ ਲਈਏ।

ਆਵੋ ਨੀ ਬਹਿਕੇ  
ਜਾਣ ਵਾਲੇ ਦੀ ਯਾਦ ਵਿਚ  
ਗਲੇ ਮਿਲ ਗਮਾਂ ਨੂੰ  
ਜਗਾ ਲਈਏ...।

(ਵੀਰ ਆਜ਼ਾਦ ਦੇ ਨਾਮ)

\*

## ਸੁਰਜੀਤ ਬਿਦਰਖੀਆ

ਪੰਜਾਬੀ ਮਾਂ ਦੀ ਗੋਦ 'ਚੋਂ  
ਇਕ ਲਾਲ ਖੋ ਗਿਆ  
ਹੱਸਦਾ ਵਿਹੜਾ ਅੰਮੜੀ ਦਾ  
ਗਮਗੀਨ ਹੋ ਗਿਆ।

ਦਿਲਾਂ ਨੂੰ ਧੜਕਾ ਦੇਂਦੀਆਂ  
ਸੁਰਾਂ ਠੰਡੀਆਂ ਹੋ ਗਈਆਂ  
ਉਹ ਹੱਸਦਾ ਨੱਚਦਾ ਟੱਪਦਾ  
ਚੁਪ ਕਰਕੇ ਸੌਂ ਗਿਆ

ਮਸਤੀ 'ਚੋਂ ਉੱਠਦਾ ਤਾਲ  
ਬੇਤਾਲ ਹੋ ਗਿਆ  
ਮਹਿਫਲ ਦੇ ਪੈਰਾਂ 'ਚ  
ਕੰਕਰ ਚਭੋ ਗਿਆ।

ਉਹ ਤਾਰਾ ਸੀ ਧਰਤੀ ਦਾ  
ਜਾ ਅੰਬਰੀ ਹੋ ਗਿਆ  
ਉਹ ਦਿਲ ਦਾ ਬਾਦਸ਼ਾਹ  
ਹਰ ਦਿਲ ਦਾ ਹੋ ਗਿਆ।

ਗੁਰਾਇਆ ਜਾਵਾਂ ਸਦਕੇ  
ਜਿਸ ਜਣਿਆ ਪੁੱਤ ਐਸਾ  
ਸਰ ਕਰ ਗਿਆ ਮੰਜ਼ਿਲ  
ਤੇ 'ਸੁਰਜੀਤ' ਹੋ ਗਿਆ।

\*

‘ਕੱਚੇ ਕੋਠੇ ਦੀ ਛੱਤ’ ਦਾ ਵਿਦਿਦਰ ਕੋਰ ਗੁਰਾਇਆ ਦੁਆਰਾ ਵਚਿਤ ਪਲੇਨਾ ਕਾਰਿ ਸੰਗਹਿ ਹੈ। ਕਵਿਤਾ ਕੇਲ ਬ੍ਰੀਪੇ ਕਾਵਿ ਅਨੁਭਵ ਹਨ, ਰਿਸ਼ਾਲ ਜਜ਼ੇ ਅਤੇ ਨੈਤਿਕ ਪ੍ਰਸਥਿਤੀਆਂ ਵਿਚੋਂ ਉਪਜੀਆਂ ਅਕਾਂਖਿਆਵਾਂ ਨੂੰ ਸਮਝਣ ਦੀ ਅਧਾਰ ਸਮਰੋਬਾ ਹੈ। ਦਾਖਿਦਰ ਦੇ ਇਸ ਕਾਵਿ ਸੰਗਹਿ ਵਿਚੋਂ ਪ੍ਰਕਾਟ ਹੋਈ ਕਾਵਿ ਪ੍ਰਕਿਤਾ ਦੀ ਪਿੱਠ ਕੁਮੀ ਦੇ ਬੁਨਿਆਦੀ ਸਰੋਕਾਰ ਵਿਸ਼ਵ ਵਿਆਪੀ ਮੁਹੱਦਾਂ ਦੇ ਦਾਲੇ ਹਨ।

ਦਾਖਿਦਰ ਅਗਾਂਧਾਵਧ ਵਿਚਾਰਾਂ ਦੀ ਧਾਰਨੀ ਹੈ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਉਸਦਾ ਕਾਰਿ ਸਰੋਕਾਰ ਹੈ। ਪੰਜਾਬ, ਬਾਕਤ ਅਤੇ ਪਰਵਾਜੀ ਪੰਜਾਬੀਆਂ ਦੀ ਅਕਿਤੀ ਪ੍ਰਕਿਰਤੀ ਅਤੇ ਸਮਕਾਲ ਦੀ ਫਿਟ ਬੇਬਰਤਾ ਦਾਲੀ ਅਕਾਂਖਿਆ ਤੋਂ ਉਹ ਚੰਗੀ ਤਰ੍ਹਾਂ ਜਾਣੂੰ ਹੈ। ਅੱਗੇ ਦੀ ਸਥਿਤੀ ਅਤੇ ਸੰਭਾਵਨਾ, ਦੇਸ਼ ਵਿਦੇਸ਼ ਵਿਚ ਪੀਂਹੀਆਂ ਦੇ ਵਾਧ ਰਹੇ ਫਾਸਿਲੇ, ਰਿਸ਼ਤਿਆਂ ਦੀ ਟੈਟ ਵੈੱਜ, ਨਿਰਮਲੀ ਤੋਂ ਚਿੰਨੇ ਹੋ ਰਹੇ ਖੂਨ ਦਾ ਦੁਖਾਂਤ, ਖਪਤਕਾਰੀ ਫੁੱਲੀਆਂ, ਭਾਲੀਆਂ ਦੀ ਅੰਗੂੰ ਦੇਤੇ ਅਤੇ ਨੈਤਿਕ ਨਿਘਾਰਾਂ ਤੋਂ ਉਹ ਚਿੰਤਾ ਹੈ। ਉਹ ਹਥਲੀਆਂ ਕਵਿਤਾਵਾਂ ਜਗੋਂ ਉਹ ਆਪਣੀ ਐਤਹਾਥਰਟ ਦੀ ਪੇਲ ਹੋ ਦੇਣਾ ਲੋਚਦਾ ਹੈ। ਉਸ ਦੇ ਵਿਚਾਰਾਂ ਦਾ ਦੇਗ, ਭਾਵਾਂ ਦੀ ਰਵਾਨਗੀ, ਛੁਕਵੀਂ ਸਥਦਾਵਲੀ, ਲੇਂਡ, ਰਸਿਕਤਾ ਅਤੇ ਬਿਥ ਉਕਾਰਨ ਦੀ ਸ਼ਕਤੀ ਕਾਵਿਕ ਮੁਹਾਰਵੇ ਨੂੰ ਸਾਹਿਕ ਹੁਪ ਪਦਾਨ ਕਰਦੀ ਹੈ। ਉਸਦੀ ਵਿਚਾਰਪਾਰਕ ਪਰਕ ਪੱਕੀ ਪੀਂਹੀ ਹੈ ਅਤੇ ਸਿਧਾਂਤਕ ਹੈ। ਉਸਦੀਆਂ ਸਰਲ ਅਤੇ ਕਲਿਆਣਕਾਰੀ ਕਾਵਿ ਕਿਰਤਾਂ ਸਮਾਜ ਦੀ ਬਿਹਤਰੀ ਦੇ ਹੋਰ ਵਿਚ ਖਲੋਦੀਆਂ ਹਨ।

ਨਿਸਚੇ ਹੀ ਹਕਲਾ ਕਾਵਿ ਸੰਗਹਿ ਮਾਨਵ ਜਾਤੀ ਦੇ ਚੰਡਨ ਅਵਚੇਡਨ ਨੂੰ ਹਲੂਵਾ ਦੇ ਕੇ ਸੁਧ ਇਨਸਾਨੀਅਤ ਦੇ ਝਿੱਕਮਣੀ ਸਰੋਕਾਰਾਂ ਨੂੰ ਉਕਾਰਨ ਵਿਚ ਸਹਾਈ ਹੋਵੇਗਾ।

—ਡਾ. ਸਰਵੀਕ ਸਿੰਘ ਨੂੰ

ਨੈਤਿਕ ਕਦਰਾਂ ਦੀ ਅਲਮਖਰਦਾਰ ਕਵਿਤਾ “ਕੱਚੇ ਕੋਠੇ ਦੀ ਛੱਤ” ਦਾ ਵਿਦਿਦਰ ਕੋਰ ਗੁਰਾਇਆ ਦੀ ਕਵਿਤਾ ਨੈਤਕ ਕਦਰਾਂ ਨੂੰ ਬਚਉਣ ਵਾਲੀ ਕਵਿਤਾ ਹੈ। ਉਹ ਪਹਿਲਾਂ ਪੰਜਾਬ ਵਿਚ ਰਹਿਦਿਆਂ ਅਤੇ ਹੁਣ ਅਮਰੀਕਾ ਵਿਚ ਵਸਦਿਆਂ ਲਗਾਤਾਰ ਕਵਿਤਾ ਸਿਫ਼ਨ ਨਹੀਂ ਹੈ। ਅਮਰੀਕਾ ਵਿਚ ਆ ਕੇ ਸਹੂਲਾ ਸਾਡੀਆਂ ਕਾਵਿਤੀਆਂ ਦੀ ਕਵਿਤਾ ਅਮਾਂ ਤੋਂ ਮੁੱਲ-ਮੁੱਖ ਜਾਂਦੀ ਹੈ ਪਰ ਦਾਖਿਦਰ ਨੇ ਆਪਣੀ ਕਵਿਤਾ ਨੂੰ ਜੀਓਦਿਆਂ ਹੀ ਨਹੀਂ ਰਖਿਆ ਸਗੋਂ ਕਵਿਤਾ ਦਾ ਇਕ ਜਿਆਰ ਵੀ ਕਾਣਿਮ ਰਖਿਆ ਹੈ। ਉਹ ਕੇਵਲ ਨਾਵੀ ਮਸਲਿਆਂ ਉੱਤੇ ਹੀ ਸੀਮਤ ਨਹੀਂ ਰਹਿਦੀ ਸਗੋਂ ਸਮਾਜ ਦੇ ਸਨ੍ਖਾਖ ਤਖਦੇ ਮਸਲਿਆਂ ਨੂੰ ਕਾਹਿਣ ਕਰਕੇ ਆਪਣੀਆਂ ਕਵਿਤਾਵਾਂ ਵਿਚ ਢਾਲਦੀ ਨਜ਼ਰ ਆਉਂਦੀ ਹੈ। ਮੌਰੀਆਂ ਨਜ਼ਰਾਂ ਵਿਚ ਉਹ ਇਕ ਮਫਲ ਕਵਿਤਰੀ ਹੈ। ਉਹ ਕਾਝੀ ਸਮੇਂ ਤੋਂ “ਪੰਜਾਬ ਟਾਈਮਜ਼” ਵਿਚ ਲਗਾਤਾਰ ਫੱਪਦੀ ਆ ਰਹੀ ਹੈ। ਦਾਖਿਦਰ ਨੂੰ ਕਵਿਤੀਆਂ ਦੀ ਉਸ ਦਾਵੀ ਵਿਚ ਰਲਦਿਆਂ ਤੱਕ ਕੇ ਮੇਨੂੰ ਬੋਹੋਦ ਮੁਸ਼ੀ ਹੋ ਜਗੀ ਹੈ ਜਿਨ੍ਹਾਂ ਦੀ ਕਾਵਿ ਪੁਸਤਕ ਫੌਂਡੀ ਹੋਵੇ। ਮੇਨੂੰ ਪੂਰੀ ਉਮੀਦ ਹੈ ਕਿ ਦਾਖਿਦਰ ਦੀ ਹਥਲੀ ਕਾਵਿ ਪੁਸਤਕ ਅਮਰੀਕਾ ਅਤੇ ਪੰਜਾਬ ਵਿਚ ਅਪਣਾ ਵਿਸੇਸ਼ ਮਹੱਤਵ ਬਣਾਏਗੀ।

ਅਮੇਲਕ ਸਿੰਘ ਜੇਮੂ

ਸਿਪਾਹੀ ‘ਪੰਜਾਬ ਟਾਈਮਜ਼’

ਸਿਖਾਂ (ਅਮਰੀਕਾ)



ਦਾਖਿਦਰ ਕੋਰ ਗੁਰਾਇਆ